



**TWELFTH
ANNUAL REPORT
2021-22**

ਬਾਰਵੀਂ ਸਾਲਾਨਾ ਰਿਪੋਰਟ
PUNJAB STATE TRANSMISSION CORPORATION LIMITED



12th ANNUAL REPORT
12 ਵੀਂ ਸਾਲਾਨਾ ਰਿਪੋਰਟ
FY 2021-22

PUNJAB STATE TRANSMISSION CORPORATION LIMITED
Regd. Office, PSEB Head Office, The Mall, Patiala-147001
CORPORATE IDENTITY NUMBER (CIN) : U40109PB2010SGC033814
Website : www.pstcl.org



Vision Mission & Core Values ਦ੍ਰਿਸ਼ਟੀ ਅਭਿਆਨ ਅਤੇ ਮੁੱਲਕਦਰਾਂ-ਕੀਮਤਾਂ

Vision 2020

To be responsive, vibrant, reliable and efficient Institution

Mission

Manage, upgrade and expand operational boundary on sound 'economic principles'

Arrest and bring down power transmission losses and attain world class transmission system.

Optimize revenue generation through alternative use of available resources, adopt cost control measures and explore uncontrolled revenue path

Adapt fair working practices, empower collectives, and make PSTCL "a great institution".

Pursue holistic Corporate Social Responsibilities.

Make safety a way of life.

Core Values

Trust, Mutual Respect and Industrial harmony

Discipline, Dedication, Commitment & Transparency

Dignity, Honesty & Integrity

Organizational Pride with Sincerity of purpose

Sharing, Caring & Concern

Operational Excellence & Professionalism

Creativity, Research & Development

ਦ੍ਰਿਸ਼ਟੀ 2020

ਇੱਕ ਸੰਵੇਦਨਸ਼ੀਲ, ਜੀਵੰਤ, ਭਰੋਸੇਯੋਗ ਅਤੇ ਕੁਸ਼ਲ ਸੰਸਥਾ ਹੋਣਾ

ਅਭਿਆਨ

ਸੁਖਮ ਆਰਥਕ ਸਿਧਾਂਤਾਂ ਦੇ ਅਧਾਰ ਤੇ ਕਾਰਜ-ਖੇਤਰ ਦਾ ਪ੍ਰਬੰਧਨ, ਉਸਾਰ ਅਤੇ ਵਿਸਥਾਰ

ਬਿਜਲੀ ਸੰਚਾਰ ਢੇਰਾਨ ਘੱਟ ਤੋਂ ਘੱਟ ਬਿਜਲੀ ਜਾਇਆ ਹੋਣਾ ਅਤੇ ਵਿਸ਼ਵ-ਪੱਧਰੀ ਬਿਜਲੀ ਸੰਚਾਰ ਪ੍ਰਣਾਲੀ ਦੀ ਸਥਾਪਨਾ

ਉਪਲਬਧ ਸਰੋਤਿਆਂ ਦੇ ਵੱਧ ਤੋਂ ਵੱਧ ਵਿਸ਼ੇਸ਼ਤਾ ਦੁਆਰਾ ਆਮਦਨ ਵਿੱਚ ਵਾਧਾ, ਠਾਗਤ ਮੁੱਲ ਘਟਾਉਣ ਦੇ ਉਪਰਾਲੇ ਅਤੇ ਆਮਦਨ ਵਧਾਉਣ ਲਈ ਗੈਰ-ਰਿਵਾਇਤੀ ਸਾਧਨਾਂ ਦੀ ਤਲਾਸ਼

ਸਾਫ-ਸੁਥਰੀ ਕਾਰਜ ਪ੍ਰਣਾਲੀ, ਸਮੂਹਾਂ ਦਾ ਅਧਿਕਾਰ ਸੰਪੰਨ ਹੋਣਾ ਅਤੇ ਪੀ.ਐਸ.ਟੀ.ਸੀ.ਐਲ. ਨੂੰ ਮਹਾਨ ਸੰਸਥਾ ਬਣਾਉਣਾ

ਚੰਗੀ ਕਾਰਪੋਰੇਟ ਸੰਸਥਾ ਤੋਂ ਅਪੇਕਸ਼ਿਤ ਸਮਾਜਿਕ ਜਿੰਮੇਵਾਰੀਆਂ ਨਿਭਾਉਣਾ

ਸੁਰੱਖਿਅਤ ਖੈਲੀ ਜੀਵਨ ਦਾ ਇੱਕ ਢੰਗ

ਮੁੱਲ ਕਦਰਾਂ-ਕੀਮਤਾਂ

ਆਪਸੀ ਵਿਸ਼ਵਾਸ, ਸਨਮਾਨ ਅਤੇ ਸਨਅਤੀ ਭਾਈਚਾਰਕ ਮੇਲ-ਮਿਲਾਪ

ਅਨੁਸਾਸ਼ਨ, ਲਗਨ, ਵਚਨਬੱਧਤਾ ਅਤੇ ਪਾਰਦਰ੍ਯਤਾ

ਗੌਰਵ, ਈਮਾਨਦਾਰੀ ਅਤੇ ਚਰਿੱਤਰ ਦ੍ਰਿੜਤਾ

ਸੰਸਥਾਗਤ ਸਵੈ-ਅਭਿਆਨ ਅਤੇ ਉਦੇਸ਼ ਪੂਰੀ ਨਿਸ਼ਠਾ

ਭਾਗੀਦਾਰੀ, ਮਮਤਾ ਅਤੇ ਵਿਕਰ

ਸੰਚਾਲਨ, ਉੱਤਮਤਾ ਅਤੇ ਪੇਸ਼ਾਵਰੀ

ਸਿਰਜਨਸ਼ੀਲਤਾ, ਖੋਜ ਅਤੇ ਵਿਕਾਸ



ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ
Punjab State Transmission Corporation Limited

BOARD OF DIRECTORS

(As on 08.09.2022)

Sh. A. Venu Prasad, IAS Additional Chief Secretary, Government of Punjab.	Chairman-cum-Managing Director
Smt. Raji Pramod Shrivastava, IAS, Principal Secretary, Govt. of Punjab, Department of Social Security and Development of Women and Children	Woman Director
Sh. Tejveer Singh, IAS Principal Secretary, Government of Punjab, Department of Power	Director (Ex-Officio)
Sh. Ajoy Kumar Sinha, IAS Principal Secretary, Government of Punjab, Department of Finance	Director (Ex-Officio)
Sh. Vinod Kumar Bansal	Director (Finance & Commercial)
Er. Yogesh Tandon	Director (Technical)
Sh. Angad Kumar Aggarwal	Independent Director
Er. Anil Kaplush	Independent Director

CHIEF FINANCIAL OFFICER

Sh. Sudhir Kumar

COMPANY SECRETARY

Sh. Sahil Pandey

STATUTORY AUDITORS

M/s B D Bansal & Co.,
7-GF, Sant Isher Singh Nagar Flats,
Pakhawal Road, Ludhiana

COST AUDITORS

M/s Reema Arya & Co.,
Cost Accountant, #1823, St Bugga Badana, Kacha Patiala.

SECRETARIAL AUDITOR

M/s Shweta Aggarwal & Associates,
5/1025, Mohan Meakin Society,
Vasundhara, Sector-5, Ghaziabad-201012

Principal Banker

State Bank of India

Registered Office:

PSEB Head Office, The Mall, Patiala- 147001

BOARD OF DIRECTORS

(As on 31st March, 2022)

Sh. A. Venu Prasad, IAS Additional Chief Secretary, Government of Punjab.	Chairman-cum-Managing Director
Smt. Raji Pramod Shrivastava, IAS, Additional Chief Secretary, Govt. of Punjab, Department of Social Security and Development of Women and Children	Woman Director
Sh. Dilip Kumar, IAS Principal Secretary, Government of Punjab, Department of Power.	Director (Ex-Officio)
Sh. KAP Sinha, IAS Principal Secretary, Government of Punjab, Department of Finance.	Director (Ex-Officio)
Sh. Vinod Kumar Bansal	Director (Finance & Commercial)
Er. Yogesh Tandon	Director (Technical)
Sh. Karnavir Singh Dhillon	Director (Administration)
Sh. Angad Kumar Aggarwal	Independent Director
Er. Anil Kaplush	Independent Director

CONTENTS

Sr. No.	Particulars	Page No.
1	Notice of Annual General Meeting	1-6
2	Directors' Report	7-41
	Annexure to Directors' Report	
	- Annual Report on Corporate Social Responsibility	22-25
	- Secretarial Audit Report	26-29
	- MGT-9 Extract of Annual Return	30-41
3	Independent Auditor's Report	43-58
4	Punjabi Version of Independent Auditor's Report	59-75
5	Replies of Management on the Comments of the Statutory Auditors'	76
6	Punjabi Version of Replies of Management on the Comments of the Statutory Auditors'	77
7	Comments of Comptroller & Auditor General of India	78-80
8	Punjabi Version of Comments of Comptroller & Auditor General of India	81
9	Reply on Comments of Comptroller & Auditor General of India	82
10	Punjabi Version of Reply on Comments of Comptroller & Auditor General of India	83
11	Balance Sheet	85
12	Profit & Loss Account	86
13	Cash Flow Statement	87
14	Punjabi Version of Cash Flow Statement	88
15	Change of Equity for the year ended 31 st March, 2021	89
16	Notes	91-161
17	Proxy Form	163

**NOTICE
AND
DIRECTORS' REPORT**

NOTICE

NOTICE is hereby given that the 12th Annual General Meeting of the Members of Punjab State Transmission Corporation Limited earlier scheduled for 22.09.2022 will now be held on **Friday, 30th September, 2022 at 12.00 Noon at the Registered Office of the Company at PSEB Head Office, The Mall, Patiala** to transact the following Business:

Ordinary Business

1. To receive, consider and adopt the audited Financial Statements as at 31st March 2022, the reports of the Board of Directors and Auditors thereon.
2. To fix the remuneration of Statutory Auditors appointed by C&AG for FY 2022-23.

Special Business

3. To ratify the remuneration of the Cost Auditors for the financial year 2022-23 as approved by the Board of Directors of the Corporation and in this regard to consider and if thought fit, to pass, with or without modification(s), the following resolution as an **Ordinary Resolution**:

"RESOLVED THAT pursuant to the provisions of Section 148 and all other applicable provisions of the Companies Act, 2013 and the Companies (Audit and Auditors) Rules, 2014, the appointment made by the Board of Directors of M/s Reema Arya & Co., Cost Accountant, #1823, St Bugga Badana, Kacha Patiala as Cost Auditors of Punjab State Transmission Corporation Limited, for conducting the audit of the cost records of the Corporation for the financial year 2022-23, at a lump sum remuneration of Rs. 25,000/- (Rs. Twenty Five Thousand only) inclusive of TA & DA but exclusive of other statutory levies to be paid extra as applicable from time to time under the provisions of section 148 (3) of the Companies Act, 2013 read with Companies (Cost Records and Audit) Rules, 2014 as amended from time to time notified by the Ministry of Corporate Affairs, Government of India as set out in the Statement annexed to the notice, be and is hereby ratified.

FURTHER RESOLVED THAT the Board of Directors of the Company be and is hereby authorised to do all acts and take all such steps as may be necessary, proper or expedient to give effect to this resolution".

**By Order of the Board
For & on behalf of
Punjab State Transmission Corporation Limited**

Sd/-
(Sahil Pandey)
Company Secretary

Place : Patiala
Dated : 8th September, 2022

Notes:

- a) A member entitled to attend and vote at the meeting is entitled to appoint proxy to attend and vote instead of himself/herself and the proxy (s) need not be a member of the Corporation.

- b) Proxies in order to be effective should be lodged with the Corporation at least 48 hours before the Commencement of the meeting.
- c) Copy of Audited Annual Accounts of PSTCL for FY 2021-22 together with Report of Directors' and Auditors' thereon.
- d) An explanatory statement pursuant to Section 102 of the Companies Act, 2013 in respect of business to be transacted is annexed hereto.

DA/As Above

No.1510/1524/CS/T-45/Vol.-III

Dated: 08.09.2022

To Members:

1. **His Excellency, the Governor of Punjab** through Principal Secretary, Government of Punjab, Department of Power (Energy Branch), Chandigarh.
2. **Shri Vijay Kumar Janjua, IAS**, Chief Secretary, Government of Punjab, Main Civil Secretariat-I, Chandigarh.
3. **Shri Ajoy Kumar Sinha, IAS**, Principal Secretary, Government of Punjab, Department of Finance, Civil Secretariat-I, Chandigarh.
4. **Shri A. Venu Prasad, IAS**, Chairman-cum-Managing Director and Member, PSTCL, Patiala.
5. **Shri Tejveer Singh, IAS**, Principal Secretary, Government of Punjab, Department of Power, Civil Secretariat-II, Chandigarh.
6. **Shri Varun Roojam, IAS**, Excise Commissioner, Government of Punjab, Chandigarh.
7. **Shri Kamal Kishor Yadav, IAS**, Taxation Commissioner, Government of Punjab, Chandigarh.
8. **Shri Vijay Namdeorao Zade, IAS**, (Member, PSTCL), Government of Punjab, Chandigarh.
9. **Shri Bhupinder Singh, IAS**, Special Secretary, Department of Power, Government of Punjab, Civil Secretariat-II, Chandigarh.
10. **Shri Baldev Singh Sran**, Chairman-cum-Managing Director, PSPCL, Patiala.
11. **Smt. Sakshi Sawhney, IAS**, D.C. Patiala.
12. **Shri Aaditya Uppal, IAS**, Municipal Commissioner, Patiala.
13. **Shri Arun Sekhri, IAS**, Divisional Commissioner, Patiala.
14. **Shri Jatinder Kumar Goyal**, Director/Finance, PSPCL, Patiala.
15. **Shri Vinod Kumar Bansal**, Director/Finance & Commercial, PSTCL, Patiala.

Endst. No.1525/1528/CS/T-45 Vol.-III

Dated: 08.09.2022

To Directors:

1. **Smt. Raji Pramod Shrivastava, IAS**, (Director/PSTCL), Additional Chief Secretary-cum-Financial Commissioner, Forests and Wild Life and Food Processing, Government of Punjab, Civil Secretariat-II, Chandigarh
2. **Er. Yogesh Tandon**, Director/Technical, PSTCL, Patiala.
3. **Sh. Angad Kumar Aggarwal**, Independent Director, PSTCL, Street No. 1, Central Town, Sutehri Road, Hoshiarpur.
4. **Er. Anil Kaplush**, Independent Director, PSTCL, # 225, PUDA Enclave II, Rajpura Colony, Patiala.

Endst. No. 1529/1530/CS/T-45 Vol.-III

Dated: 08.09.2022

To Auditors:

1. **M/s B D Bansal & Co.**, Chartered Accountants, Statutory Auditor, PSTCL, 7-GF, Sant Isher Singh Nagar Flats, Pakhowal Road, Ludhiana.
2. **M/s Shweta Aggarwal & Associates**, Secretarial Auditor, PSTCL, 5/1025, Mohan Meakin Society, Vasundhara, Sector-5, Ghaziabad-201012.

**For and on behalf of
For Punjab State Transmission Corporation Limited**

**Sd/-
(SahilPandey)
Company Secretary**

Place : Patiala

Dated : 8th September, 2022

CC: No. 1531/1532/CS/T-45 Vol.-III

Dated:08.09.2022

1. Chief Financial Officer, PSTCL, Patiala.
2. Chief Accounts Officer/Finance & Audit, PSTCL, Patiala.

Annexure to Notice

Explanatory Statement in respect of the agenda to the business to be transacted at the Annual General Meeting of PSTCL.

Ordinary Business

Item No. 1

Dy. CAO/A&R, O/o Chief Financial Officer, PSTCL vide his letter no.532/CFO/A&R-136 dated 06.07.2022 had informed that it will not be possible to get available the final comments of C&AG on the date of Annual General Meeting. Accordingly, an agenda for convening of 12th Annual General Meeting of PSTCL had been placed alongwith the Draft Annual Accounts of PSTCL for the FY-2021-22 with the proposal to adjourning the 12th AGM as Audited Financial Statements of the Company for the FY 2021-22 along with report of Statutory Auditors/C&AG of India will not be available for adoption in 12th Annual General Meeting of the Company. BOD's accordingly passed the agenda and thereafter notice(s) for convening of 12th Annual General Meeting of PSTCL on 22.09.2022 has been issued to all respective concerns.

Now, Chief Financial Officer, PSTCL vide Agenda no. 127/CFO/A&R-79 dated 07.09.2022 has submitted the Audited Annual Financial Statements consisting of Balance Sheet as at 31st March, 2022, Statement of Profit and Loss for the year ended 31st March, 2022, Cash Flow Statement for the year ended 31st March, 2022, Statement of change in equity for the period ended 31st March, 2022 and Notes to Accounts along with the comments/replies of C&AG of India forming integral part thereof for approval of the Board of Directors.

In view of the submissions made above and as intimated by Chief Financial Officer, PSTCL, the audited annual statement of accounts of the Corporation for FY 2021-22 along with report of Statutory Auditors/C&AG of India and Directors' Report is now available for adoption in the 12th Annual General Meeting required to be convened/held on or before 30.09.2022.

The Board recommends the resolution for your approval as Ordinary Resolution.

Item No. 2

Pursuant to section 139 of the Companies Act, 2013 read with Section 619(2) of the Companies Act, 1956, the auditors of the Government Company are to be appointed by or re-appointed by the Comptroller and Auditors General of India (C&AG) and their remuneration has to be fixed by the Company in the Annual General Meeting or in such manner as the company in general meeting may determine as per Section 142 of the Companies Act, 2013.

Pursuant to the authorization given by the members of the company, Board of Directors in its 70th meeting held on 16.12.2021 approved the remuneration and other terms and conditions including reimbursement of

out of pocket expenses of M/s B.D. Bansal & Co. Chartered Accountants and Statutory Auditors appointed by C&AG for FY 2021-22 as under:

M/S B.D. Bansal & Co. Chartered Accountants, 7GF, Sant Isher Singh Nagar Flats, Pkahowal Road, Ludhiana appointed by C&AG as Statutory Auditors of the corporation for FY 2021-22 under Section 139 of Companies Act, 2013 shall be paid remuneration amounting Rs. 3,50,000 (Rs. Three Lacs Fifty Thousand only) excluding GST which shall be paid extra for conducting audit of accounts of PSTCL for the Financial Year 2021-22.

Statutory Auditors and its staff shall be entitled for reimbursement of TA/DA and hotel charges for performing journeys within Punjab and Chandigarh, where the auditors have no head office or branch office for conducting the Statutory Audit of the books of accounts of PSTCL, at the rates specified in TA Regulations as amended from time to time as per entitlement of the officers/staff of the Corporation along with hotel charges outside Punjab and Chandigarh. For the purpose of TA/DA, Auditors and its staff will be categorised as under:-

	Category
Partner of the Firm	I
Qualified CA employee of the Firm	II
Semi qualified/Articles of the Firm	III

Reimbursement of the hotel charges will be subject to non-availability of guest houses of PSPCL and PSTCL.

C&AG have yet to make the appointment of Statutory Auditors of PSTCL for FY 2022-23. It is proposed that Board of Directors may be authorized to fix the remuneration and other terms and conditions including reimbursement of out of pocket expenses of Statutory Auditors appointed by C&AG for FY 2022-23 in connection with the audit work of PSTCL.

The Board recommends the resolution for your approval as Ordinary Resolution.

Item No. 3

Pursuant to Rule 14 of the Companies (Audit and Auditors) Rules, 2014 read with Section 148(3) of the Companies Act, 2013, the remuneration of Cost Auditor approved by the Board of Directors on the basis of recommendation of Audit Committee shall require to be ratified by the shareholders.

Based on the recommendations of the Audit Committee, the Board of Directors of PSTCL in its 73rd meeting held on 16.07.2022 approved the appointment of M/s Reema Arya & Co., Cost Accountant, #1823, St Bugga Badana, Kacha Patiala as Cost Auditors of Punjab State Transmission Corporation Limited, for conducting the audit of the cost records of the Corporation for the financial year 2022-23, at a

lump sum remuneration of Rs. 25,000/- (Rs. Twenty Five Thousand only) inclusive of TA & DA but exclusive of other statutory levies to be paid extra as applicable from time to time under the provisions of section 148(3) of the Companies Act, 2013 read with Companies (Cost Records and Audit) Rules, 2014 as amended from time to time notified by the Ministry of Corporate Affairs, Government of India. The remuneration of the Cost Auditor as approved above was subject to the ratification by the Shareholders of the Corporation in general meeting.

Accordingly, members are requested to ratify the remuneration payable to Cost Auditors for the financial year 2022-23 by passing ordinary resolution.

None of the Directors or Key Managerial Personnel or their relatives is directly or indirectly concerned or interested in the resolution.

The Board recommends the resolution as special resolution for your approval.

**For & on Behalf of
Punjab State Transmission Corporation Limited**

**Place: Patiala
Dated: 08.09.2022**

**Sd/-
(Sahil Pandey)
Company Secretary**

DIRECTORS' REPORT

To
The Members,
Punjab State Transmission Corporation Limited.

Your Directors have pleasure in presenting the 12th Annual Report on the performance of your Corporation for the financial year ended 31st March, 2022 along with audited Financial Statements, Auditors' Report and Review of Accounts by the Comptroller and Auditor General of India for the review period.

FINANCIAL PERFORMANCE

The financial performance of the Corporation for the year ended 31st March, 2022 with comparative position of the previous year is summarized as under:

Particulars	Rs. in Lakhs	
	For the year ended March 31 st 2022	For the year ended March 31 st 2021 (Restated)
Income:		
Revenue from Operations	1,47,257.54	1,33,840.08
Other Income	4,169.57	4,164.12
Total Income	1,51,427.12	1,38,004.20
Expenses:		
Employee Benefits Expenses	55,610.04	52,775.96
Finance Costs	37,010.12	44,680.04
Depreciation, amortization expenses & impairment expenses	30,449.07	30,187.12
Other expenses:		
Repair & Maintenance	3,178.61	3,187.12
Administration & General Expenses	2,551.85	2,603.37
ULDC Charges	888.03	980.46
Other expenses /debits	91.46	1,590.38
Total Expenses	1,29,779.19	1,36,261.03
Profit/(Loss) before Tax (PBT)	21,647.93	1,743.17
Tax Expense		
Current tax	-	-
Profit /(Loss) for the period	21,647.93	1,743.17
Other Comprehensive Income		
(a) Items that will not be reclassified to Profit or Loss		
- Actuarial Gain/(Loss) on Gratuity	(137.98)	10.56
Other Comprehensive Income	(137.98)	10.56
Total Comprehensive Income for the Period	21,509.94	1,753.73
Earning per Equity Share		
Basic and Diluted	3.57	0.29

During the year under review the total income of Punjab State Transmission Corporation Limited (PSTCL) was Rs. 1,51,427.12 (FY 2021-22) as against Rs. 1,38,004.20 (FY 2020-21) during the previous year (Rs. in Lacs).

Profit after tax during the year was Rs. 21647.93 (FY 2021-22) against Profit of Rs. 1,743.17 (FY 2020-21) during previous year (Rs. in Lacs).

SHARE CAPITAL

The authorized Equity Share Capital of the Corporation is Rs. 3000 Crore divided into 300 Crore equity shares of Rs. 10/- each. The issued and paid up equity share capital as on 31st March, 2022 was Rs. 605,88,34,650/- divided in to 605883465 equity shares of Rs.10/- each fully paid up which is entirely held by the Government of Punjab and its nominees.

TRANSFER TO RESERVES

No amount has been proposed to be transferred to reserves for the year under review.

DIVIDEND

No amount has been proposed to be recommended as dividend for the period under review.

VISION, MISSION AND CORE VALUES

In order to keep pace with the changing business environment, your Corporation has formulated “Vision, Mission and Core Values” which are being pursued to make the Corporation a responsive, vibrant, reliable and efficient Institution.

SYSTEM IMPROVEMENT

During the period under report, your corporation's thrust was to continue the existing transmission system as reliable and efficient and to ensure upgradation/augmentation of the existing transmission system and commissioning of new transmission lines and grid substations as per the requirement of Punjab. During the period under report, your Corporation has been able to add 1840.50 MVA capacity and 71.641 circuit kilometers of transmission lines in the state grid system at the Voltage level of 400KV/220KV/132KV.

The voltage class wise capacity in terms of MVA in our transmission network is as under:

Sr. No.	Voltage Class	MVA Capacity		
		As on 31.03.2021	As on 31.03.2022	As on 31.07.2022
1	400KV	4890.00	5390.00	5890.00
2	220KV	27855.00	29195.50	29562.50
3	132KV	6715.00	6715.00	6777.50
	Total	39460.00	41300.50	42230.00

The voltage class wise transmission lines in terms of circuit kilometers in our transmission network is as under:

Sr. No.	Voltage Class	Circuit Kilometer		
		As on 31.03.2021	As on 31.03.2022	As on 31.07.2022
1	400KV	1626.068	1637.376	1637.376
2	220KV	8124.407	8183.933	8209.962
3	132KV	3308.091	3308.898	3316.682
	Total	13058.566	13130.207	13164.020

The major up-gradation/augmentation of existing as well as construction of new lines and sub-stations completed during the period under report are as follows:

TRANSMISSION LINES

1	LILO of one Ckt of 400kV Talwandi Sabo Moga Circuit at 400kV Switching Station at Behman Jassa Singh Wala Line energised on 16.03.2022.
2	200 MW connection to HMEL Polymer Refinery (joint venture of Hindustan Petroleum and Laxmi Mittal Energy) released at 400kV voltage from Behman Jassa Singh Wala which is first of its kind in India, line, energized on dated 27.03.2022.
3	220 KV Sandhaur Kup Kalan line energised on 23.06.2021.
4	220 KV DC Line from 220 KV Gaunagarh to 220KV Ladhawal commissioned (Feb. 22).
5	Work of augmentation of conductor with HTLS of 220 KV DC line from 400 KV Jalandhar (PGCIL) to Kartarpur (both circuits). This work also helped in enhancement of ATC/TTC limits of State.
6	220kV Passiana Dhablan Line energised on 22.04.2022.
7	LILO at Sadiq 132kV Ferozepur-Muktsar Line energised on 04.04.2022.
8	132 KV Link Between 132 KV GT Road-132 KV Sakatri Bagh through Underground Cable (132 KV Cable 1x630 Sq mm) charged at no load on dated 30.07.2022. This is first underground 132 kV project in Punjab.

GRID SUBSTATIONS

During the period under report, T/F capacity had been added/ augmented/dismantled/ replaced during the period under report at 04 No. 400KV Substation, 20 Nos. 220KV Substations and 8 No. 132KV Substations.

O&M OF TRANSMISSION SYSTEM

During the period, your Corporation has taken the steps to maintain the Transmission System at its best. For this purpose preventive maintenance was carried out as per the schedules and instructions and procedure Manual in Compliance of Indian Electricity Act, 2003, Indian Grid Code, State Grid Code & CEA. Few of works carried out during the period are as under:

Sr. No.	Description of Works	2021-22	01/04/22 to 30/06/22 (FY 2022-23)
1	Replacement of Breakers	125 Nos.	20 Nos.
2	Replacement of CTs	196 Nos.	132 Nos.

Sr. No.	Description of Works	2021-22	01/04/22 to 30/06/22 (FY 2022-23)
3	Replacement of PTs	27 Nos.	01 Nos.
4	Replacement of S/S Batteries	06 Nos.	01 Nos.
5	Replacement of LAs	64 Nos.	05 Nos.
6	Replacement of C&R Panels	46 Nos.	06 Nos.
7	Replacement of Relays	340 Nos.	196 Nos.

- Power availability during FY 2021-22 is 99.8713%.
- Emergency Restoration system (ERS) were installed to restore the supply at the earliest where breakdown happened due to the fallen towers.
- PSTCL has adopted High Temperature Low Sag conductor to increase the reliability of Power/Transmission System first time in Punjab.
- Live Line/Hotline maintenance of Transmission Lines which was started last year is continuing successfully.
- Oil reclamation of 2 no. transformers at 220KV Banga and 220KV Talwani Sabo Substations have been done.
- 85 nos. substations have been equipped with 2nd source battery. Timely commissioning of 3rd 500MVA ICT at 400KV S/S Rajpura led to record increase of ATC/TTC limits.
- 132KV S/S Banga upgraded to 220KV S/S. 220KV S/S GNDTP has been taken over from PSPCL.
- 400KV S/S Behman-Jassa Singh Commissioned along with DC line to M/s HMEL.
- 32 nos. Bus bar protection systems have been commissioned.

PUNJAB STATE GRID OPERATION

PUNJAB STATE LOAD DISPATCH CENTRE (PSLDC)

The SLDC organization is the apex body for operation, monitoring and control of power system in the State. The essential activities like pre-dispatching activities including scheduling of generation and operational planning, real time dispatch etc. are being discharged in accordance with the directions of NRLDC and prescribed grid operation procedures to ensure safety and security of the grids. To achieve maximum security and efficiency, SLDC closely monitors the control of the frequency, voltage and line flows, economic generation, switching operations etc.

By way of transmission system strengthening and efficient/coordinated grid operations, the maximum demand met has increased from 11705 MW (during FY 2017-2018) to 13606 MW (during 2019-20), and 14295 MW on 22.08.2022 (as per SCADA data) due to increase in ATC/TTC limit of the State of Punjab. The ATC/TTC limits have been enhanced from 6600/7200 MW in Paddy 2020 to 7100/7700 MW in Paddy 2021 and further to 8500/9000 in Paddy 2022 as detailed below:

Sr. No.	Duration	Time Period (in hrs.)	Total Transfer Capability (TTC) of Punjab (MW) (a)	Reliability Margin (MW) (b)	Available Transfer Capability (ATC) of Punjab (MW) (c) = (a) - (b)	Remarks
1	April 21- August 21	00-24	7400	600	6800	Commissioning of 4 th 500MVA ICT at Amritsar (PG) & Conductor augmentation of 220 KV Ludhiana(PG)-Lalton Kalan D/C to HTLS, etc.
2	Sep 21 - April 22	0000 - 0800 1800 - 0000	8000	600	7400	400KV Bus Splitting arrangement at 765 KV S/Stn. Moga (PGCIL)
		0800 - 1800	7700	600	7100	
3	May-22	00-24	8200	500	7700	Augmentation of 315 to 500MVA ICT at Ludhiana
4	Jun-22	00-24	8700	500	8200	Commissioning of 3 rd 500MVA ICT at Rajpura
5	July-22 onwards	00-24	9000	500	8500	Conductor augmentation of 220KV Jalandhar-Kartarpur D/C to HTLS

BOUNDARY METERING CUM TRANSMISSION LEVEL ENERGY AUDIT

The energy meters for assessment of PSTCL transmission losses have been installed on all boundary points.

The percentage month wise transmission losses of PSTCL network for year 2020-21 and 2021-2022 are as under:-

Month	FY 2020-2021	FY 2021-2022
Average Transmission Losses for FY	2.50	2.31

The transmission losses has decreased from 2.50% (FY 2020-21) to 2.31% (FY 2021-22).

Open Access

- Punjab SLDC is granting online NOC to STOA Customers.
- Deviation accounting of large IPPs, selling power to PSPCL, (M/s NPL, M/s TSPL & M/s GVK) were prepared besides Accounts of Scheduled and Unscheduled Interchange (UI)/Deviation.
- Detailed procedure for Short Term Open Access, Medium Term Open Access/Long Term Access, Forecasting, Scheduling, Accounting & Deviation Settlement of Solar & Wind Generators and Energy accounting and Deviation Settlement of State Entities has been prepared and issued after with approval of Hon'ble PSERC.
- Registration of 33 no. Pooling Stations (with 54 no. Solar Generators) with solar generation capacity of 5 MW & above has been done before start of their forecasting & scheduling activities as the PSERC Regulations.
- Deviation limit for the State of Punjab for solar Generation Capacity from 150 MW to 200 MW, as per the provisions of CERC (Deviation Settlement Mechanism & related matters) Regulations, 2014, as amended from time to time was got revised from NRPC. After revision of deviation limit of Punjab w.e.f. 01.11.2021, PSPCL and the State of Punjab has been saving deviation charges of around Rs. 2 Crores per month.
- Open Access and Energy Accounting data is being regularly updated on SLDC website on weekly basis, including Open Access Procedures, Open Access Charges, List of Open Access Customers, List of Registered Solar Generators/ Pooling Stations/QCAs, Weekly Accounts pertaining to Energy Scheduled by Open Access Customers on daily, TOD & 15-min basis and Monthly Unscheduled Interchange (UI)/ Deviation Settlement accounts (with daily & TOD details) and other operational data.

SCADA

Real time data of 169 No. Substations/Generating Plants (including IPPs) is being successfully reporting at SLDC Ablawal Patiala and the telemetry of 2 No. substations is under process out of 190 Nos. total 400KV/ 220KV/ 132KV/ Generating substations.

The Business Processes and the underlying computer resources were jointly evaluated by SLDC and NCIIPC from the point of view of identifying those computer resources, the incapacitation or destruction of which may have a debilitating impact on National Security, National Economy, Public Health or Public Safety.

SCADA System and URTDSM System installed at SLDC Ablawal has been declared as Critical Information Infrastructure (CII) by NCIIPC, New Delhi vide their letter dated. 10th June 2022.

Govt. of Punjab, Department of Power (Energy Branch) vide their notification No. 11/29/2022-PE3 dated 28.7.2022 has also declared Punjab SCADA System as Critical Information Infrastructure (CII).

SLDC

Implementation work of SAMAST framework in Punjab has commenced from March'22.

The existing interface metering infrastructure shall be replaced with latest technology Advanced Metering Infrastructure at all interface points of PSTCL. This will enable remote meter reading from state of the art data centre to be established at SLDC Ablawal under this project.

The main objective of the project is to implement ABT Scheduling and Settlement mechanism on Intrastate Entities like IPPs, State Generators, Open Access Consumers/Generators and Solar Generators as per regulatory guidelines.

It will reduce chances of manual errors and will help in achieving better Grid Control through software based ABT Scheduling and Settlement, Transmission Outage management, Demand and Generation forecasting, Financial Accounting modules etc..

AWARDS

SLDC has been awarded winner in March, 2022 in Best Performing SLDC Category by IPPAI.

I.T. INITIATIVES

(a) During the Financial Year 2021-22:

- **Account Management System (Voucher Level):**
AMS software was upgraded by adding feature of attaching supporting documents with Vouchers was developed and implemented. Further software was upgraded to prepare financial statements on real time basis.
- **Online GST Portal:**
In the wake of policy changes by GST council, regarding issuing of e-invoice, the software application was modified.
- **Cloud On-boarding:**
Different software applications running on different platforms viz ASP.NET, C#, JQuery, Java Script, HTML, MySQL, SQL-Server, Oracle from from PSPCL servers & SLDC servers, initially to the Cloud environment at Private vendors and finally migrated to Punjab State Data (PSDC) located at Mohali.

(b) During the Financial Year 2022-23 (till date):

- **Centralized Payment System:**
A new module of Centralized payment under Accounts Management System has been developed to enhance transparency & efficiency in payments. With new process of centralized payment, supplier/vendors payments (except statutory payments) will be made centrally at the Head Office level. Module is under testing phase and will be implemented at the earliest.
- **Cyber Security:**
PSTCL is taking every required steps on this vital issue.

BOARD OF DIRECTORS

Pursuant to Article 45 of Articles of Association of the Company, Chairman-cum-Managing Director and Directors are being appointed by the State Government being controlling Shareholder and their position as on the date of this report is as under:

Sr. No.	Name of Director	Designation	Date of appointment
1	Sh. A. Venu Prasad, IAS	Chairman-cum-Managing Director	04.10.2021
2	Smt. Raji Pramod Shrivastava, IAS	Woman Director	28.05.2018
3	Sh. Tejveer Singh, IAS	Nominee Director	16.04.2022
4	Sh. Ajoy Kumar Sinha, IAS	Nominee Director	18.07.2022
5	Sh. Vinod Kumar Bansal	Director/Finance & Commercial (Also holding the charge of Director/Administration, PSTCL)	24.10.2019
6	Sh. Yogesh Tandon	Director/Technical	04.07.2020
7	Sh. Angad Kumar Aggarwal	Independent Director	11.09.2020
8	Sh. Anil Kaplush	Independent Director	11.09.2020

CHANGES IN BOARD OF DIRECTORS

The composition of the Board of Directors has undergone some changes during the FY 2021-22 and thereafter. The following Directors have been retired/ ceased to be Directors of the Company from April, 2021 till the date of this report:-

Sr. No.	Name of Director	Designation	Tenure
1	Sh. Anurag Agarwal, IAS	Chairman-cum-Managing Director	18.08.2020 to 04.10.2021
2	Sh. K A P Sinha, IAS	Nominee Director	30.06.2020 to 05.07.2022
3	Sh. Ajoy Sharma, IAS	Nominee Director	11.07.2022 to 18.07.2022
4	Sh. Dilip Kumar, IAS	Nominee Director	28.01.2022 to 16.04.2022
5	Sh. Sanjeev Kumar Sharma	Director/Administration	27.08.2019 to 02.12.2021
6	Sh. Karanvir Singh Dhillon	Director/Administration	02.12.2021 to 04.05.2022

The Board places on record its deep appreciation for the valuable services rendered by Sh. Anurag Agarwal, IAS, Sh. KAP Sinha, IAS, Sh. Ajoy Sharma, IAS, Sh. Dilip Kumar, IAS, Sh. Sanjeev Kumar Sharma and Sh. Karanvir Singh Dhillon during their association with the Corporation.

KEY MANAGERIAL PERSONNEL (KMP)

Pursuant to Section 203 of the Companies Act, 2013, the following are the Key Managerial Personnel (KMP) of the Company as on the date of the report:

Sr. No.	Name	Designation
1	Sh. A.Venu Prasad, IAS	Chairman-cum-Managing Director
2	Sh. Vinod Kumar Bansal	Director/Finance & Commercial
3	Sh. Yogesh Tandon	Director/Technical
4	Sh. Sudhir Kumar	Chief Financial Officer
5	Sh. Sahil Pandey	Company Secretary

CORPORATE GOVERNANCE

PSTCL believes in striving continuously towards higher levels of transparency, responsibility, accountability and fairness in all aspects of its operations. The Board of PSTCL believes and supports Corporate Governance practices of high standard, ensuring observance of these principles in all its dealings.

BOARD MEETINGS

Total number of 6 (Six) Board meetings were held during FY 2021-22.

COMMITTEES OF THE BOARD

The Corporation has the following Committees of the Board:

COMMITTEE OF WHOLE TIME DIRECTORS (WTD)

As on the date of this report, the composition of the Committee of Whole Time Directors is as under:

- | | | |
|----|--------------------------------|----------|
| 1. | Chairman-cum-Managing Director | Chairman |
| 2. | Director/Finance & Commercial | Member |
| 3. | Director/Technical | Member |
| 4. | Director/Administration | Member |

During the period under report, the Committee held 3 (Three) meetings. The Committee has been assigned to review the operational areas of business and other important matters as assigned by the Board of Directors, the Whole Time Directors of the Company hold their meetings from time to time.

COMMITTEE OF BOARD (LOANS)

As on the date of this report, the composition of the Committee of Board (Loans) is as under:

- | | | |
|----|--------------------------------|----------|
| 1. | Chairman-cum-Managing Director | Chairman |
| 2. | Director/Finance & Commercial | Member |
| 3. | Director/Technical | Member |

During the period under report, the Committee held 5 (Five) meetings. The Board has authorized Committee of Board (Loans) to make arrangement with Financial Institutions/Banks for availing financial assistance from time to time as per requirement of the Corporation.

AUDIT COMMITTEE

The present composition of the Audit Committee constituted pursuant to provisions of Section 177 of the Companies Act, 2013, up to 31.08.2022 was as under:

1	Sh. Angad Kumar Aggarwal, Independent Director	Chairperson
2	Sh. Anil Kaplush, Independent Director	Member
3	Er. Yogesh Tandon, Director/Technical	Member

During the period under report, the Committee held 5 (Five) meetings.

CSR COMMITTEE

Pursuant to the provisions of section 135 of the Companies Act, 2013 read with CSR Rules dated 27th February, 2014 notified by the Government of India, Ministry of Corporate Affairs, the present composition of CSR Committee of the Board of PSTCL up to 31.08.2022 was as under:

1.	Director/Administration	Chairman
2.	Sh. Anil Kaplush, Independent Director	Member
3.	Director/Technical	Member

(01) Number of meeting of CSR Committee was held during FY 2021-22. Annual Report on CSR is annexed as **Annexure (Page 22-25)** of the report as per provision of Section 135 of the Companies Act, 2013 read with Rules notified by the Ministry of Corporate Affairs.

NOMINATION AND REMUNERATION COMMITTEE

Pursuant to provisions of section 178 of the Companies Act, 2013 and rules made there under, the Nomination and Remuneration committee constituted up to 31.08.2022 was as under:

Sr. No.	Name	Designation
1	Sh. Ajoy Kumar Sinha, IAS, Nominee Director	Member
2	Sh. Angad Kumar Aggarwal, Independent Director	Member
3	Sh. Anil Kaplush, Independent Director	Member

All Directors' of PSTCL are being appointed/nominated by the Government of Punjab and their remuneration/terms are being regulated as per the notifications issued by Government of Punjab from time to time.

COMMITTEE OF INDEPENDENT DIRECTORS

Pursuant to the provisions of Section 149(8) of the Companies Act, 2013 read with clause VII (1) of Schedule IV of Act, the present composition of Committee of Independent Directors of PSTCL up to 31.08.2022 was as under:

1. Sh. Angad Kumar Aggarwal, Independent Director.
2. Sh. Anil Kaplush, Independent Director

(01) number meeting of Committee of Independent Directors was held during FY 2021-22.

AUDITORS:

a. STATUTORY AUDITORS

M/s BD Bansal & Co, Chartered Accountants, #7- GF, Sant Isher Singh Nagar, Pakhowal Road, Ludhiana were the Statutory Auditors of the Corporation for FY 2021-22 under section 139 of the Companies Act, 2013 to audit the accounts of the Corporation for the year ended 31st March, 2022.

b. COST AUDITORS

M/s Reema Arya & Co., Patiala were the Cost Auditors of the Corporation appointed by the Board under section 148(3) of the Companies Act, 2013 read with the Rules made thereunder to conduct the Cost Audit of Cost Records of PSTCL for FY 2021-22. Your Corporation has re-appointed M/s Reema Arya & Co., Patiala, as Cost Auditors for FY 2022-23.

c. SECRETARIAL AUDITOR

In terms of Section 204 of the Companies Act, 2013 and Rules made thereunder, M/s Shweta Aggarwal & Associates, Practicing Company Secretary, Ghaziabad was appointed Secretarial Auditors of the Corporation for FY 2021-22 to conduct Secretarial Audit of Records and Documents. Your Corporation has re-appointed M/s Shweta Aggarwal & Associates, Practicing Company Secretary, Ghaziabad, as Secretarial Auditors for FY 2022-23.

REPLIES OF THE MANAGEMENT ON THE QUALIFICATIONS IN THE AUDITOR'S REPORT

The replies of the management on the comments/qualifications of the report of the Statutory Auditors and the Comptroller and Auditor General of India are given in the **Annexure - (Page 76) & (Page 82)** to this Report.

MAINTENANCE OF COST RECORDS

The Cost Records of the Company for FY 2021-22 have been maintained as specified under sub section (1) of Section 148 of the Companies Act, 2013.

SECRETARIAL AUDIT REPORT

The report of the Secretarial Auditor is as per **Annexure (Page 26-29)** No explanations/comments relating to the qualifications, reservations or remarks made by the auditors in their report.

SECRETARIAL STANDARDS AND ITS COMPLIANCE

Pursuant to the provisions of Section 118(10) of the Companies Act, 2013, your company has been complying with the provisions of applicable secretarial standards (SS-I and SS-II) with respect to Board meetings and General meetings as issued by the Institute of Company Secretaries of India.

EXTRACT OF ANNUAL RETURN

Pursuant to Section 92 of the Companies Act, 2013 read with Rule 12 of the Companies (Management and Administration) Rules, 2014, the extract of Annual Return in Form MGT-9 is given in **Annexure (Page 30-41)**.

PARTICULARS OF THE EMPLOYEES

The Corporation did not employ any such person whose particulars are required to be given under Rule 5(2) and (3) of the Companies (Appointment and Remuneration of Management Personnel) Rules 2014.

DISCLOSURE UNDER SECTION 22 OF SEXUAL HARASSMENT OF WOMEN AT WORKPLACE (PREVENTION, PROHIBITION AND REDRESSAL) ACT, 2013

The Company has in place an Anti-Sexual Harassment Policy in line with the requirements of The Sexual Harassment of Women at the Workplace (Prevention, Prohibition & Redressal) Act, 2013. Internal Complaints Committee (ICC) has been set up to redress complaints received regarding sexual harassment. The Company strives to provide a safe and conducive work environment and to redress complaints received regarding sexual harassment. All employees (permanent, contractual, temporary, trainees) are covered under this policy.

CONSERVATION OF ENERGY, TECHNOLOGY ABSORPTION AND FOREIGN EXCHANGE EARNING AND OUTGO

Information relating to the provisions of section 134(3)(m) of the Companies Act, 2013 and rules there under in respect of conservation of energy, technology absorption, foreign exchange earnings and outgo is as under:

A. Conservation of Energy:

PSTCL is a transmission utility however keeping in view the conservation of energy, PSTCL organization has decided to install rooftop plants (approx. 847 KW) at their 220KV substations for their own use.

B. Technology Absorption:

1. PSTCL has taken various steps to adopt various technologies absorption like OPGW optical Ground wire, HYBRID/GIS switchgear technology, ERS technology etc.
2. Oil Reclamation of failed T/F Oil was done without obtaining shutdown and affecting the supply. Maintenance/Hot points are being attended in ONLINE MODE by using Hot line techniques without taking Shutdowns.
3. PSTCL has adopted the new technology of High Temperature Low Sag conductor at 220KV Kartarpur-PGCIL Jalandhar Ckt 1 & 2 and 3.101 KM long 132KV GT Road-Sakatri Bagh underground cable is layed to increase the reliability of Power/Transmission System.

C. Foreign Exchange earnings and outgo

Total Foreign Exchange earnings	:	Nil
Total Foreign Exchange outgo	:	Nil

DEPOSITS

During the year under review, the Corporation has not accepted any deposits covered under chapter V of the Companies Act, 2013, from the public.

RELATED PARTY TRANSACTIONS

During the year under review, there were no contract or arrangements entered in to by the Company in accordance with the provisions of Section 188 of the Companies Act, 2013. However, as per Indian Accounting Standard 24, "Related Party Disclosures" is given at note 53 of the financial statements.

CHANGE IN THE NATURE OF BUSINESS, IF ANY

There is no change in the nature of the business of the Company.

VIGIL MECHANISM POLICY

Pursuant to provisions of Section 177 of the Companies Act, 2013, your company has in place Vigil Mechanism Policy for Directors and employees of the Corporation to report their genuine concerns or grievances about unethical behavior, actual or suspect fraud or violation of Companies Code of Conduct or Ethics Policy. The policy provides adequate safeguards against victimization of employees and Directors who express their concerns. The detailed Vigil Mechanism Policy is available on PSTCL website named www.pstcl.org

VENDOR DEVELOPMENT POLICY

The Punjab State Transmission Corporation Limited (hereinafter call 'the Corporation' has been facing delay in delivery of equipment from most of the suppliers for various reasons which have affected the progress of transmission works. Thus, there is a need to widen the supplier base to deal with such problems. With a view to develop and promote new vendors for getting faster deliveries of equipment/materials at competitive rates, it is considered necessary to give opportunity to the manufacturers of the equipment/material by way of relaxation criteria of qualifying operating experience. The relaxation of qualifying criteria shall only be limited to operating experience of the new vendors without diluting the technical specifications and standards which will be applicable to all suppliers. This Vendors Development Policy has been framed by the Corporation to encourage new vendors to participate in the tender of the Corporation with due safeguard of the interest of the Corporation.

RISK MANAGEMENT

There is a continuous process of identifying/ managing risks through a Risk Management Process. The measures used in managing the risks are reviewed from time to time. The risks identified by the Company broadly fall in the categories of operational risk, regulatory risk and financial& accounting risk. The risk management process consists of risk identification, risk assessment, risk monitoring & risk mitigation.

During the year, measures were taken for minimization of risks and the Board was informed from time to time. In the opinion of the Board, none of the said risks which have been identified may threaten the existence of the Company.

MATERIAL CHANGES AND COMMITMENTS, IF ANY, AFFECTING THE FINANCIAL POSITION OF THE COMPANY WHICH HAVE OCCURRED BETWEEN THE END OF THE FINANCIAL YEAR OF THE COMPANY TO WHICH THE FINANCIAL STATEMENTS RELATE AND THE DATE OF THE REPORT

No material changes and commitments have been occurred, which affect the financial position of the Company between the end of FY 2021-22 and to the date of report.

DETAILS OF SIGNIFICANT AND MATERIAL ORDERS PASSED BY THE REGULATORS OR COURTS OR TRIBUNALS IMPACTING THE GOING CONCERN STATUS AND COMPANY'S OPERATIONS IN FUTURE

There are no such orders passed by any authority which will impact the going concern status and company's operations in future.

NAMES OF THE COMPANIES WHICH HAVE BECOME / CEASED TO BE SUBSIDIARIES, JOINT VENTURES OR ASSOCIATE COMPANIES DURING THE YEAR

The Company did not have any subsidiary Company during the year under review. No company has become / ceased to be subsidiary, Joint Venture or Associate Company during the year under report.

DIRECTORS' RESPONSIBILITY STATEMENT

To the best of their knowledge and belief and according to the information and explanation obtained by them, yours Directors make the following statements in terms of section 134 of the Companies Act, 2013:

- (a) In the preparation of the Annual Accounts, the applicable Accounting Standards had been followed along with proper explanation relating to material departures;
- (b) the Directors had selected such Accounting Policies and applied them consistently and made judgments and estimates that are reasonable and prudent so as to give a true and fair view of the state of affairs of the company at the end of the financial year and of the profit & loss of the Company for that period; However, accounting policy of borrowing cost has been changed from FY 2021-22 onwards and relevant disclosure has been given in Note no. 48 of Annual Accounts of FY 2021-22.
- (c) the Directors had taken proper and sufficient care for the maintenance of adequate accounting records in accordance with the provisions of this Act for safeguarding the assets of the Company and for preventing and detecting fraud and other irregularities;
- (d) the Directors had devised proper systems to ensure compliance with the provisions of all applicable laws and that such systems were considered to be adequate and operating effectively.
- (e) The Annual Accounts for the financial year ended March 31st, 2022 had been prepared on a going concern basis.

ACKNOWLEDGMENTS

The Board of Directors acknowledge and place on record their appreciation for the continuing support and co-operation extended by the Government of Punjab, particularly the Department of Power, Finance Department, Punjab State Power Corporation Limited, Punjab State Electricity Regulatory Commission, Government of India, Central Electricity Authority, Central Electricity Regulatory Commission and other agencies at the central and State level without whose active support the achievement by the Corporation would not have been possible.

The Corporation is also thankful to the Comptroller & Auditor General of India, Statutory Auditors, Cost Auditor and Secretarial Auditor for their constructive suggestions and co-operation.

The Board would also like to convey its gratitude to REC, PFC, NABARD, State Bank of India, UCO Bank, Indian Overseas Bank and Bank of India for rendering timely requirement of funds, continued trust and confidence reposed by them on PSTCL.

We would also like to place on record our appreciation for the untiring efforts and contributions made by the employees at all levels to ensure excellent all round performance of the Corporation.

For and on behalf of the Board

Place : Chandigarh
Date : 08-09-2022

Sd/-
(A. Venu Prasad, IAS)
Chairman-cum-Managing Director

Annexure-A

ANNUAL REPORT ON CORPORATE SOCIAL RESPONSIBILITY FOR FY 2021-22

1. Brief outline on CSR Policy of PSTCL:

The Policy has been formulated in reference to the provisions of Section 135 of the Companies Act, 2013 read with the Companies (Corporate Social Responsibility Policy) Rules 2014 notified by the Government of India, Ministry of Corporate Affairs vide notification dated February, 27th 2014. As per the provision of Companies Act, the CSR Policy of PSTCL was formulated on 27.03.2014.

2. Composition of CSR Committee:

Sl. No.	Name of Director	Designation/ Nature of Directorship	Number of meetings of CSR Committee held during the year	Number of meetings of CSR Committee attended during the year
1.	CA. Sanjeev Kumar Sharma (Period from 27.08.2019 to 02.12.2021)	Chairman of CSR Committee (Director/Administration, PSTCL)	1	1
	Sh. Karanvir Singh Dhillon (Period from 02.12.2021 to 04.05.2022)	Chairman of CSR Committee (Director/Administration, PSTCL)	0	0
2.	Er. Yogesh Tandon	Member of CSR Committee (Director/Technical, PSTCL)	1	1
3.	Er. Anil Kaplush	Member of CSR Committee (Independent Director, PSTCL)	1	1

3. Provide the web-link where Composition of CSR committee, CSR Policy and CSR projects approved by the board are disclosed on the website of the company.

<http://pstcl.org/CSR/CSR Policy PSTCL.pdf>

4. Provide the details of Impact assessment of CSR projects carried out in pursuance of sub-rule (3) of rule 8 of the Companies (Corporate Social responsibility Policy) Rules, 2014, if applicable (attach the report).

-NIL-

5. Details of the amount available for set off in pursuance of sub-rule (3) of rule 7 of the Companies (Corporate Social responsibility Policy) Rules, 2014 and amount required for set off for the financial year, if any

-NIL-

Sl. No.	Financial Year	Amount available for set - off from preceding financial years (in Rs.)	Amount required to be set -off for the financial year, if any (in Rs.)
-NIL-			

6. (a) (i) Turnover (Rs.) - 2021-22 = 14,72,57,54,344
(ii) Net Worth (Rs.) - 2021-22 = 11,86,52,99,162

(b) Net profits for the last three financial years:

Financial year ended	31 st March, 2019	31 st March, 2020	31 st March, 2021
Profits/(Loss) before tax (Rs.) as per financial statement	Restated (8,16,89,604) Loss	Restated (33,57,17,933) Loss	Restated 17,43,17,265 Profit
Computation of Net profit(Loss) u/s 198 adjusted as per rule 2(1)(f) of the Companies (CSR Policy) Rules, 2014 (Rs.)	Restated (8,45,45,483) Loss	Restated (32,30,25,943) Loss	Restated 15,40,83,136 Profit

7. Average net profit of the company for the last three financial years i.e. 2018-19, 2019-20 & 2020-21, as defined in explanation to section 135(5) of Companies Act, 2013 **Rs. (8,44,96,097)-Loss.**
8. (a) Two percent of average net profit of the company as per section 135(5).
-NIL-
- (b) Surplus arising out of the CSR projects or programmes or activities of the previous financial years.
-NIL-
- (c) Amount required to be set off for the financial year, if any
-NIL-
- (d) Total CSR obligation for the financial year (8a+8b+8c).
-NIL-
9. (a) CSR amount spent or unspent for the financial year:

Total Amount Spent for the Financial Year. (in Rs.)	Amount Unspent (in Rs.)				
	Total Amount transferred to Unspent CSR Account as per section 135(6)		Amount transferred to any fund specified under Schedule VII as per second proviso to section 135(5)		
	Amount.	Date of transfer.	Name of the Fund	Amount.	Date of transfer.
- NIL -					

(b) Details of CSR amount spent against ongoing projects for the financial year:

(1)	(2)	(3)	(4)	(5)		(6)	(7)	(8)	(9)	(10)	(11)	
Sl. No.	Name of the Project.	Item from the list of activities in Schedule VII to the Act.	Local area (Yes/No)	Location of the project.		Project duration.	Amount allocated for the project (in Rs.)	Amount spent in the current financial Year (in Rs.)	Amount transferred to Unspent CSR Account for the project as per Section 135(6) (in Rs.)	Mode of Implementation -Direct (Yes/No)	Mode of Implementation- Through Implementing Agency	
				State	District						Name	CSR Registration number
-NIL-												

(c) Details of CSR amount spent against **other than ongoing projects** for the financial year:

(1) Sl. No.	(2) Name of the Project	(3) Item from the list of activities in schedule VII to the Act.	(4) Local area (Yes/No)	(5) Location of the project		(6) Amount spent for the project (in Rs.)	(7) Mode of implementation Direct (Yes/No)	(8) Mode of implementation - Through implementing agency.	
				State	District			Name	CSR registration number.
-NIL-									

(d) Amount spent in Administrative Overheads

-NIL-

(e) Amount spent on Impact Assessment, if applicable

-NIL-

(f) Total amount spent for the Financial Year

(9b+9c+9d+9e)

-NIL-

(g) Excess amount for set off, if any

Sl. No.	Particular	Amount (in Rs.)
(i)	Two percent of average net profit of the company as per section 135(5)	-NIL-
(ii)	Total amount spent for the Financial Year	-NIL-
(iii)	Excess amount spent for the financial year [(ii)-(i)]	-NIL-
(iv)	Surplus arising out of the CSR projects or programmes or activities of the previous financial years, if any	-NIL-
(v)	Amount available for set off in succeeding financial years [(iii)-(iv)]	-NIL-

10. (a) Details of Unspent CSR amount for the preceding three financial years:

Sl. No.	Preceding Financial Year	Amount transferred to Unspent CSR Account under section 135(6) (in Rs.)	Amount spent in the reporting Financial Year (in Rs.)	Amount transferred to any fund specified under Schedule VII as per section 135(6), if any.			Amount remaining to be spent in succeeding financial years. (in Rs.)
				Name of the Fund	Amount (in Rs.)	Date of transfer	
-NIL-							

- (b) Details of CSR amount spent in the financial year for **ongoing projects** of the preceding financial year(s):

(1)	(2)	(3)	(4)	(5)	(6)	(7)	(8)	(9)
Sl. No.	Project ID.	Name of the Project.	Financial Year in which the project was commenced.	Project duration.	Total Amount allocated for the project (in Rs.)	Amount spent on the project in the reporting Financial Year (in Rs.)	Cumulative amount spent at the end of reporting Financial Year (in Rs.)	Status of the project Completed/ Ongoing
-NIL-								

11. In case of creation or acquisition of capital asset, furnish the details relating to the asset so created or acquired through CSR spent in the financial year
(asset-wise details).
- (a) Date of creation or acquisition of the capital asset(s). –**NIL-**
- (b) Amount of CSR spent for creation or acquisition of capital asset. –**NIL-**
- (c) Details of the entity or public authority or beneficiary under whose name such capital asset is registered, their address etc. –**NIL-**
- (d) Provide details of the capital asset(s) created or acquired (including complete address and location of the capital asset). –**NIL-**
12. Specify the reason(s), if the company has failed to spend two per cent of the average net profit as per section 135(5).

N.A.

As Average net profit of 2018-19, 2019-20 and 2020-21 was (8,44,96,097) -- Loss, so on the basis of this, no amount was required to be incurred during FY 2021-22 on CSR activities.

Sd/-
Chairman CSR Committee PSTCL

Form No. MR-3
SECRETARIAL AUDIT REPORT
FOR THE FINANCIAL YEAR ENDED ON 31ST MARCH, 2022
[Pursuant to section 204(1) of the Companies Act, 2013 and rule
No.9 of the Companies (Appointment and Remuneration Personnel) Rules, 2014]

To,
The Members,
Punjab State Transmission Corporation Limited
PSEB, HEAD OFFICE THE MALL,
PATIALA-147001

We have conducted the secretarial audit of the compliance of applicable statutory provisions and the adherence to good corporate practices by Punjab State Transmission Corporation Limited. (here in after called the company). Secretarial Audit was conducted in a manner that provided us a reasonable basis for evaluating the corporate conducts/statutory compliances and expressing my opinion thereon.

Based on our verification of the Punjab State Transmission Corporation Limited books, papers, minute books, forms and returns filed and other records maintained by the company and also the information provided by the Company, its officers, agents and authorized representatives during the conduct of secretarial audit, We hereby report that in our opinion, the company has, during the audit period covering the financial year ended on 31st March, 2022 complied with the statutory provisions listed here under except which is mentioned in **Annexure A** and also that the Company has proper Board-process and compliance-mechanism in place to the extent, in the manner and subject to the reporting made hereinafter

We have examined the books, papers, minute books, forms and returns filed and other records maintained by Punjab State Transmission Corporation Limited (“The Company”) for the financial year ended on 31st March, 2022 according to the provisions of following laws as applicable:

- (i) The Companies Act, 2013 (the Act) and the rules made there under;
- (ii) The Securities Contracts (Regulation) Act, 1956 (‘SCRA’) and the rules made there under;
- (iii) The Depositories Act, 1996 and the Regulations and Bye-laws Framed there under;
- (iv) Foreign Exchange Management Act, 1999 and the rules and regulations made thereunder to extent of Foreign Direct Investment, Overseas Direct Investment and External Commercial borrowings
- (v) The following Regulations and Guidelines prescribed under the Securities and Exchange Board of India Act, 1992 (‘SEBI Act’):-
 - a) The Securities and Exchange Board of India (Substantial Acquisition of Shares and Takeovers) Regulations, 2011; (Not Applicable on the Company during the Audit Period)
 - b) The Securities and Exchange Board of India (Prohibition of Insider Trading) Regulations, 1992; (Not Applicable on the Company during the Audit Period)
 - c) The Securities and Exchange Board of India (Issue of Capital and Disclosure Requirements) Regulations, 2009; (Not Applicable on the Company during the Audit Period)

- d) The Securities and Exchange Board of India (Employee Stock Option Scheme and Employee Stock Purchase Scheme) Guidelines, 1999; (Not Applicable on the Company during the Audit Period)
 - e) The Securities and Exchange Board of India (Issue and Listing of Debt Securities) Regulations, 2008; (Not Applicable on the Company during the Audit Period)
 - f) The Securities and Exchange Board of India (Registrars to an Issue and Share Transfer Agents) Regulations, 1993 regarding the Companies Act and dealing with client; (Not Applicable on the Company during the Audit Period)
 - g) The Securities and Exchange Board of India (Delisting of Equity Shares) Regulations, 2009; and (Not Applicable on the Company during the Audit Period)
 - h) The Securities and Exchange Board of India (Buyback of Securities) Regulations, 1998; (Not Applicable on the Company during the Audit Period)
- (vi) The other law as may be applicable specifically in case of the Company on the basis of documents/information produce before us:

List of Major Applicable Act:-

Tax and Revenue Related

- a) Income Tax Act, Act 1962,
- c) Goods and Service Tax Act,
- b) Indian Stamp Act, 1999

we further report that the above-mentioned Tax and Revenue related law are reviews by Statutory Auditor we have rely on his report

Women's Safety Related

- a) Sexual Harassment of Women at Workplace (Prevention, Prohibition and Redressal) Act, 2013

Factory & Labour Laws Related

- a) Contract Labour (Regulation and Abolition) Act, 1970.
- b) Factories Act, 1948
- c) Industrial Dispute Act, 1947
- d) Minimum Wages Act, 1948
- e) The Payment of Bonus Act, 1965
- f) The Payment of Gratuity Act, 1972
- g) Payment of wages Act, 1936
- h) Employees Provident Fund & Miscellaneous Provisions Act, 1952
- i) Employees State Insurance Act, 1948 and rules thereunder
- j) Indian Trust Act, 1882 created for PF purposes for its employees

Environmental Related

- a) The Water (Prevention & Control of Pollution) Act, 1974
- b) The Air (Prevention & Control of Pollution) Act, 1981
- c) The Explosive Act & Rules for storing fuel /Petrol and Diesel for Generators.

- d) The Environmental Protection Act, 1980 read with various rules for Handling Air, Solid, Liquid, Electronic waste

Electricity Related Law

- a) The Electricity Act, 2003

DPE Guidelines (As applicable on Government Company)

We have also examined compliance with applicable clause of the following:

- (i) Secretarial Standards issued by The Institute of Company Secretaries of India.
(ii) The Listing Agreements entered into by the Company with Stock Exchange (s), if applicable; Not Applicable on the Company during the Audit Period)

During the period under review the Company has complied with the provisions of the Act, Rules, Regulations, Guidelines, Standards, etc. mentioned above except observation as stated below.

We further report that:-

The changes in the composition of the Board of Directors that took place during the period under review were carried out in compliance with the provisions of the Act.

Adequate notice is given to all directors to schedule the Board Meetings, agenda and detailed notes on agenda were sent at least seven days in advance, and a system exists for seeking and obtaining further information and clarifications on the agenda items before the meeting and for meaningful participation at the meeting.

Majority decision is carried through while the dissenting members' views are captured and recorded as part of the minutes.

We further report that there are adequate systems and processes in the company commensurate with the size and operations of the company to monitor and ensure compliance with applicable laws, rules, regulations and guidelines.

Note: This report is to be read with our **ANNEXURE-A** of even date which are annexed and forms an integral part of this

For Shweta Aggarwal & Associates

Place: Ghaziabad
Date: 01/08/2022

Sd/-
(Shweta Aggarwal, FCS)
M. No. 10673
COP No. 14715
UDIN: F010673D000716785

‘ANNEXURE-A’

**To,
The Members,
Punjab State Transmission Corporation Limited
PSEB, HEAD OFFICE THE MALL,
PATIALA-147001**

Our report of even date is to be read along with this letter.

1. Maintenance of secretarial record is the responsibility of the management of the company. Our responsibility is to express an opinion on these secretarial records based on our audit.
2. We have followed the audit practices and process as were appropriate to obtain reasonable assurance about the correctness of the contents of the Secretarial records. The verification was done on test basis to ensure that correct facts are reflected in secretarial records. We believe that the process and practice, we followed provide a reasonable basis for our opinion.
3. We presume that the correctness and appropriateness of financial records and books of accounts of the Company has been ascertained by statutory Auditors of the Company.
4. Wherever required, we have obtained the Management representation about the compliance of laws, rules and regulations and happening of event etc.
5. The Compliance of provisions of Corporate and other applicable laws, rules regulations, standard is the responsibility of management. Our examination was limited to the verification procedures on test basis.
6. The Secretarial Audit report is neither an assurance as to the viability of the Company nor of the efficacy and effectiveness with which the management has conducted the affair of the Company.

For Shweta Aggarwal & Associates

**Place : Ghaziabad
Date : 01/08/2022**

**Sd/-
(Shweta Aggarwal, FCS)
M.No. 10673
COP No. 14715
UDIN : F010673D000716785**

**Form No. MGT-9
EXTRACT OF ANNUAL RETURN
as on the Financial Year ended on 31st March, 2022**

[Pursuant to section 92(3) of the Companies Act, 2013 and rule 12(1) of the Companies
(Management and Administration) Rules, 2014]

I. REGISTRATION & OTHER DETAILS:

i	CIN	U40109PB2010SGC033814
ii	Registration Date	16.04.2010
iii	Name of the Company	PUNJAB STATE TRANSMISSION CORPORATION LIMITED
iv	Category / Sub-Category of the Company	COMPANY LIMITED BY SHARES/ PUNJAB GOVERNMENT COMPANY
v	Address of the Registered office and contact details	PSEB, Head Office, The Mall, Patiala
vi	Whether listed company	Unlisted
vii	Name, Address and Contact details of Registrar and Transfer Agent, if any	Not Applicable

II. PRINCIPAL BUSINESS ACTIVITIES OF THE COMPANY

All the business activities contributing 10 % or more of the total turnover of the company shall be stated

SL. No.	Name and Description of main products / services	NIC Code of the Product/ service	% to total turnover of the company
1	Transmission of Electric Energy	35107	100

III. PARTICULARS OF HOLDING, SUBSIDIARY AND ASSOCIATE COMPANIES

SL. No.	NAME AND ADDRESS OF THE COMPANY	CIN/GLN	HOLDING/ SUBSIDIARY/ ASSOCIATE	% of shares held	Applicable Section
	NOT APPLICABLE				

IV. SHARE HOLDING PATTERN (Equity Share Capital Breakup as percentage of Total Equity)

i) Category-wise Share Holding

Category of Shareholders	No. of Shares held at the beginning of the year				No. of shares held at the end of the year				% Change during the year
	Demat	Physical	Total	% of total shares	Demat	Physical	Total	% of total shares	
(I)	(II)	(III)	(IV)	(V)	(VI)	(VII)	(VIII)	(IX)	(X)
A. PROMOTER									
(1) INDIAN									
(a) Individual/HUF	0	0	0	0	0	0	0	0	0
(b) Central Govt./ State Govt (s)	0	605883465	605883465	100	0	605883465	605883465	100	0
(c) Bodies Corp.	0	0	0	0	0	0	0	0	0
(d) Banks / FI	0	0	0	0	0	0	0	0	0
(e) Any Other....	0	0	0	0	0	0	0	0	0
SUB-TOTAL (A) (1)	0	605883465	605883465	100	0	605883465	605883465	100	0
(2) FOREIGN									
(a) NRIs - Individuals	0	0	0	0	0	0	0	0	0
(b) Other – Individuals	0	0	0	0	0	0	0	0	0
(c) Bodies Corp.	0	0	0	0	0	0	0	0	0
(d) Banks / FI	0	0	0	0	0	0	0	0	0
(e) Any Other....	0	0	0	0	0	0	0	0	0
SUB-TOTAL (A) (2)	0	0	0	0	0	0	0	0	0
TOTAL SHAREHOLDING OF PROMOTER (A) = (A)(1)+(A)(2)	0	605883465	605883465	100	0	605883465	605883465	100	0
B. PUBLIC SHAREHOLDING									
(1) INSTITUTIONS									
(a) Mutual Funds	0	0	0	0	0	0	0	0	0
(b) Banks / FI	0	0	0	0	0	0	0	0	0
(c) Central Govt/State Govt.(s)	0	0	0	0	0	0	0	0	0
(d) Venture Capital Funds	0	0	0	0	0	0	0	0	0
(e) Insurance Companies	0	0	0	0	0	0	0	0	0
(f) FIIs	0	0	0	0	0	0	0	0	0
(g) Foreign Venture Capital	0	0	0	0	0	0	0	0	0
(h) Others (specify)	0	0	0	0	0	0	0	0	0
SUB-TOTAL (B) (1)	0	0	0	0	0	0	0	0	0
(2) NON-INSTITUTIONS									

Category of Shareholders	No. of Shares held at the beginning of the year				No. of shares held at the end of the year				% Change during the year
	Demat	Physical	Total	% of total shares	Demat	Physical	Total	% of total shares	
(I)	(II)	(III)	(IV)	(V)	(VI)	(VII)	(VIII)	(IX)	(X)
(a) Bodies Corporate	0	0	0	0	0	0	0	0	0
(b) Individuals	0	0	0	0	0	0	0	0	0
(c) Others	0	0	0	0	0	0	0	0	0
SUB-TOTAL (B) (2)	0	0	0	0	0	0	0	0	0
Total (B)=(B) (1) + (B) (2)	0	0	0	0	0	0	0	0	0
(C) Shares held by Custodian for GDRs & ADRs	0	0	0	0	0	0	0	0	0
GRAND TOTAL (A+B+C)	0	605883465	605883465	100	0	605883465	605883465	100	0

(ii) SHAREHOLDING OF PROMOTERS

Sr. No.	Shareholder's Name	Shareholding at the beginning of the Year 01.04.2021			Share Holding at the end of the Year 31.03.2022			% Change in Share Holding During The Year
		No. of Shares	% of total Shares of the Company	% of Shares pledged / encumbered to total Shares	No. of Shares	% of total Shares of the Company	% of Shares pledged / encumbered to total Shares	
1	Governor of Punjab	605833465	99.990	0	605833465	99.990	0	0
2	Ms. Vini Mahajan, IAS	5000	0.001	0	0	0	0	0.001
3	Sh. Anirudh Tewari, IAS	0	0	0	5000	0.001	0	0.001
4	Sh. KAP Sinha, IAS	5000	0.001	0	5000	0.001	0	0
5	Sh. Anurag Agarwal, IAS	5000	0.001	0	0	0	0	0.001
6	Sh. Dilip Kumar, IAS	0	0	0	5000	0.001	0	0.001
7	Sh. Ravinder Kumar Kaushik, IAS	5000	0.001	0	5000	0.001	0	0
8	Sh. Vijay Namdeorao Zade, IAS	5000	0.001	0	5000	0.001	0	0
9	Sh. Rajat Aggarwal, IAS	1250	0.0002	0	1250	0.0002	0	0
10	Sh. Nilkanth S. Avhad, IAS	1250	0.0002	0	1250	0.0002	0	0
11	Sh. Anurag Agarwal, IAS CMD, PSTCL	5000	0.001	0	0	0	0	0.001
12	Sh A. Venu Prasad, IAS CMD, PSTCL	0	0	0	5000	0.001	0	0.001
13	Sh. A. Venu Prasad, IAS, CMD, PSPCL	5000	0.001	0	0	0	0	0.001
14	Sh. Baldev Singh Sra CMD, PSPCL	0	0	0	5000	0.001	0	0.001
15	Sh. Jatinder Kumar Goyal, Director/Finance, PSPCL	2500	0.0004	0	2500	0.0004	0	0
16	Sh. Vinod Kumar Bansal, Director/F&C, PSTCL	2500	0.0004	0	2500	0.0004	0	0
17	Sh. Kumar Amit, IAS, D.C. Patiala	2500	0.0004	0	0	0	0	0.0004
18	Sh. Sandeep Hans, IAS, D.C. Patiala	0	0	0	2500	0.0004	0	0.0004
19	Sh. Chander Gaiind, IAS, Divisional Commissioner, Patiala	2500	0.0004	0	2500	0.0004	0	0

Sr. No.	Shareholder's Name	Shareholding at the beginning of the Year 01.04.2021			Share Holding at the end of the Year 31.03.2022			% Change in Share Holding During The Year
		No. of Shares	% of total Shares of the Company	% of Shares pledged / encumbered to total Shares	No. of Shares	% of total Shares of the Company	% of Shares pledged / encumbered to total Shares	
20	Ms. Poonamdip Kaur, IAS, Municipal Commissioner, Patiala	2500	0.0004	0	0	0	0	0.0004
21	Sh. Vineet Kumar, IAS, Municipal Commissioner, Patiala	0	0	0	2500	0.0004	0	0.0004
	Total	605883465	100.000	0	605883465	100.000	0	0

Sr. No. 2 to 21 are/were nominees of Government of Punjab.

(iii) Change in Promoters' Shareholding (please specify, if there is no change)

Sl. No.	Particulars	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	605883465	100	605883465	100
	Date wise increase / decrease in Promoters Share holding during the year specifying the reasons for increase / decrease (e.g. allotment / transfer / bonus/ sweat equity etc):	NIL	NIL	NIL	NIL
	At the end of the year	605883465	100	605883465	100

(iv) Shareholding Pattern of top ten Shareholders (other than Directors, Promoters and Holders of GDRs and ADRs):

Sl. No.	Particulars	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	For Each of the Top 10 Shareholders				
	At the beginning of the year				
	Date wise increase / decrease in Share holding during the year specifying the reasons for increase / decrease (e.g. allotment / transfer / bonus / sweat equity etc):	NOT APPLICABLE			
	At the end of the year (or on the date of separation, if separated during the year)				

(v) Shareholding of Directors and Key Managerial Personnel:

1	Sh. Anurag Agarwal, IAS Chairman-cum-Managing Director	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	5000	0.001	5000	0.001
	Date wise increase / (decrease) in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	16.12.2021 -Due to relinquishment of charge of the post of Chairman cum-Managing Director, PSTCL Shares have been transferred to Sh. A. Venu Prasad, IAS, in compliance of the Government of Punjab, Department of Power (Energy Branch) order dated 4 th December, 2020.	(5000)	(0.001)	(5000)	(0.001)
	At the end of the year	0	0	0	0

2	Sh. A. Venu Prasad, IAS Chairman-cum-Managing Director	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / (decrease) in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	16.12.2021 - Due to assumption of the charge of the post of Chairman-cum-Managing Director, PSTCL Shares have been transferred from Sh. Anurag Agarwal, IAS, in compliance of the Government of Punjab, Department of Power (Energy Branch) order dated 4 th December, 2020.	5000	0.001	5000	0.001
	At the end of the year	5000	0.001	5000	0.001

3	Sh. Anurag Agarwal, IAS Director (ex-Officio) Additional Chief Secretary to Government of Punjab, Department of Power	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	5000	0.001	5000	0.001
	Date wise increase / (decrease) in Share holding during the year specifying the reasons for increase / decrease (e.g. allotment / transfer / bonus/ sweat equity etc): 16.12.2021 -Due to relinquishment of charge of the post of Additional Chief Secretary to Government of Punjab, Department of Power Shares have been transferred to Sh. KAP Sinha, IAS, in compliance of the Government of Punjab, Department of Power (Energy Branch) order dated 4 th December, 2020.	(5000)	(0.001)	(5000)	(0.001)
	At the end of the year	0	0	0	0

4	Sh. KAP Sinha, IAS, Director (ex-Officio) Principal Secretary to Government of Punjab, Department of Power	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / (decrease) in Share holding during the year specifying the reasons for increase / decrease (e.g. allotment / transfer / bonus/ sweat equity etc): 16.12.2021 - Due to assumption of the charge of the post Principal Secretary to Government of Punjab, Department of Power Shares have been transferred from Sh. Anurag Agarwal, IAS, in compliance of the Government of Punjab, Department of Power (Energy Branch) order dated 4 th December, 2020.	5000	0.001	5000	0.001
	26.03.2022 - Due to relinquishment of charge of the post of Principal Secretary to Government of Punjab, Department of Power Shares have been transferred to Sh. Dilip Kumar, IAS, in compliance of the Government of Punjab, Department of Power (Energy Branch) order dated 4 th December, 2020.	(5000)	(0.001)	(5000)	(0.001)
	At the end of the year	0	0	0	0

5	Sh. Dilip Kumar, IAS Director (ex-Officio) Principal Secretary to Government of Punjab, Department of Power	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / (decrease) in Share holding during the year specifying the reasons for increase / decrease (e.g. allotment / transfer / bonus/ sweat equity etc): 26.03.2022- Due to assumption of the charge of the post Principal Secretary, Government of Punjab, Department of Power Shares have been transferred from Sh. KAP Sinha, IAS, in compliance of the Government of Punjab, Department of Power (Energy Branch) order dated 4 th December, 2020.	5000	0.001	5000	0.001
	At the end of the year	5000	0.001	5000	0.001

6	Sh. KAP Sinha, IAS Director (ex-Officio) Principal Secretary to Government of Punjab, Department of Finance	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	5000	0.001	5000	0.001
	Date wise increase / (decrease) in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	5000	0.001	5000	0.001

7	Smt. Raji Pramod Shrivastava, IAS, (Woman Director)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

8	Sh. Vinod Kumar Bansal & Commercial)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	2500	0.004	2500	0.0004
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	2500	0.0004	2500	0.0004

9	Sh. Sanjeev Kumar Sharma, (Director/Administration)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

10	Sh. Karanvir Singh Dhillon, (Director/Administration)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

11	Sh. Angad Kumar Aggarwal (Independent Director)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

12	Sh. Anil Kaplush (Independent Director)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

13	Sh. Sahil Pandey, (Company Secretary)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

14	Sh. Parveen Kumar Singla, (Chief Financial Officer)	Shareholding at the beginning of the year		Cumulative Shareholding during the year	
		No. of shares	% of total shares of the company	No. of shares	% of total shares of the company
	At the beginning of the year	0	0	0	0
	Date wise increase / decrease in Share holding during the year specifying the reasons for increase / decrease (e.g. allotment / transfer / bonus/ sweat equity etc):	0	0	0	0
	At the end of the year	0	0	0	0

IV. INDEBTEDNESS

Indebtedness of the Company including interest outstanding/accrued but not due for payment

	Secured Loans excluding deposits	Unsecured Loans	Deposits	Total Indebtedness
Indebtedness at the beginning of the financial year 1.4.2021				
i) Principal Amount	43,88,24,55,759	49,60,43,865	0	44,37,84,99,624
ii) Interest due but not paid	0	0	0	0
iii) Interest accrued and due	0	0	0	0
iv) Interest accrued but not due except lease liability	29,11,31,511	0	0	29,11,31,511
Total (i + ii + iii+iv)	44,17,35,87,270	49,60,43,865	0	44,66,96,31,135

Change in Indebtedness during the financial year				
• Addition	24,91,43,48,633	2,00,00,00,000	0	26,91,43,48,633
• Reduction	27,53,01,78,838	22,90,39,728	0	27,75,92,18,566
Net Change	-2,61,58,30,205	1,77,09,60,272	0	-84,48,69,933
Indebtedness at the end of the financial year 31.3.2022				
i) Principal Amount	41,47,04,58,716	2,26,70,04,137	0	43,73,74,62,853
ii) Interest due but not paid	0	0	0	0
iii) Interest accrued and due	0	0	0	0
iv) Interest accrued but not due except lease liability	8,72,98,349	0	0	8,72,98,349
Total (i + ii + iii+iv)	41,55,77,57,065	2,26,70,04,137	0	43,82,47,61,202

VI. REMUNERATION OF DIRECTORS AND KEY MANAGERIAL PERSONNEL

A. Remuneration to Managing Director, Whole-time Directors and/or Manager for FY-2021-22:

Sl. no.	Particulars of Remuneration	Name of MD/WTD/ Manager				Total Amount
		Sh. Vinod Kumar Bansal, Director/F&C	Sh. Yogesh Tandon, Director/ Technical	Sh. Sanjeev Kumar Sharma, Director/ Administration	Sh. Karanvir Singh Dhillon, Director/Admini stration	
1.	Gross salary					
	(a) Salary as per provisions contained in section 17(1) of the Income-tax Act, 1961	35,78,766	24,81,049	16,15,211	7,52,523	84,27,549
	(b) Value of perquisites u/s 17(2) of the Income-tax Act, 1961	40,789	27,28,994	64,355	10,713	28,44,851
	(c) Profits in lieu of salary under section 17(3) of the Income-tax Act, 1961	-	-	-	-	-
2.	Stock Option	-	-	-	-	-
3.	Sweat Equity	-	-	-	-	-
4.	Commission - as % of profit - others, specify...	-	-	-	-	-
5.	Others, please specify	-	-	-	-	-
	Total (A)	36,19,555	52,10,043	16,79,566	7,63,236	1,12,72,400
	Ceiling as per the Act	Not applicable to the Government Company				

B. REMUNERATION TO OTHER DIRECTORS

SI. No.	Particulars of Remuneration	Name of Directors		Total Amount
		Sh. Anil Kaplush Independent Director	Sh. Angad Kumar Aggarwal Independent Director	
1	(a) Fee for attending board committee meetings	2,29,350	158850	3,88,200
	(b) Commission	-	-	-
	(c) Others, please specify	-	14,500	14,500
	Director Remuneration	-	-	-
	Total (1)	2,29,350	1,73,350	4,02,700
2	Other Non Executive Directors	-	-	-
	(a) Fee for attending board committee meetings	-	-	-
	(b) Commission	-	-	-
	(c) Others, please specify.	-	-	-
	Total (2)	-	-	-
	Total (B)=(1+2)	2,29,350	1,73,350	4,02,700
	Total Managerial Remuneration (A+B)	-	-	1,16,75,100
	Overall Ceiling as per the Act.	NOT APPLICABLE TO THE GOVERNMENT COMPANY		

C. REMUNERATION TO KEY MANAGERIAL PERSONNEL OTHER THAN MD/MANAGER/WTD for FY 2021-22

Sl. no.	Particulars of Remuneration	Key Managerial Personnel			
		CEO	Sh. Sahil Pandey Company Secretary	Sh. ParveenKumar Singla, CFO	Total
1.	Gross salary	-	4,86,679	33,42,164	38,28,843
	(a) Salary as per provisions contained in section 17(1) of the Income-tax Act, 1961	-	4,86,679	33,42,164	38,28,843
	(b) Value of perquisites u/s 17(2) of the Income-tax Act, 1961	-	-	8,389	8,389
	(c) Profits in lieu of salary under section 17(3) of the Income-tax Act, 1961	-	-	-	-
2.	Stock Option	-	-	-	-
3.	Sweat Equity	-	-	-	-
4.	Commission - as % of profit - others, specify	-	-	-	-
5.	Others, please specify	-	-	-	-
	Total	-	4,86,679	33,50,553	38,37,232

VII. PENALTIES / PUNISHMENT/ COMPOUNDING OF OFFENCES:

Type	Section of the Companies Act	Brief Description	Details of Penalty / Punishment/ Compounding fees imposed	Authority [RD / NCLT / COURT]	Appeal made, if any (giveDetails)
A. COMPANY			- NIL -		
Penalty					
Punishment					
Compounding					
B. DIRECTORS			- NIL -		
Penalty					
Punishment					
Compounding					
C. OTHER OFFICERS IN DEFAULT			- NIL -		
Penalty					
Punishment					
Compounding					

**AUDITORS' REPORT
AND
MANAGEMENT REPLIES**

B D Bansal & Co
CHARTERED ACCOUNTANTS

503, DLF South Court, District Centre, Saket, New Delhi - 110017
011-41758897 | delhi@bdbansal.com
7-G.F., Sant Isher Singh Nagar, Pakhowal Road, Ludhiana, Puniab - 141002
0161-4638303, 2406301-02 | ludhiana@bdbansal.com
34-A, Court Road, Amritsar, Punjab - 143001
0183-2402224, 2403722-23 | amritsar@bdbansal.com
www.bdbansal.com

INDEPENDENT AUDITOR'S REPORT

To
The Members,
Punjab State Transmission Corporation Limited
Patiala.

Report on Financial Statements

Qualified Opinion

We have audited the accompanying Ind AS financial statements of **PUNJAB STATE TRANSMISSION CORPORATION LIMITED, PATIALA** (“the Company”), which comprises the Balance Sheet as at March 31, 2022, and the Statement of Profit and Loss (including other comprehensive income), the statement of Cash Flow and the statement of changes in Equity for the year then ended, and a summary of significant accounting policies and other explanatory information (herein after referred to as "Ind AS financial statements").

In our opinion and to the best of our information and according to the explanations given to us, except for the possible effects of the matter described in the *Basis for Qualified Opinion* section of our report, the aforesaid financial statements give the information required by the Companies Act, 2013 (“the Act”) in the manner so required and give a true and fair view in conformity with Indian Accounting Standards prescribed under section 133 of the Act read with Companies (Indian Accounting Standards) Rules, 2015 and other accounting principles generally accepted in India, of the state of affairs of the Company as at 31st March 2022, its financial performance including other comprehensive income, its cash flows and the changes in equity for the year ended on that date.

Basis for Qualified Opinion

As per Amended Transfer Scheme 2012, PSTCL has to pay 11.36% share of terminal benefits payable to employees as per Punjab Power Sector Reforms Transfer (1st Amendment) Scheme 2012. No provision has been made in the books of accounts of PSTCL to the extent of PSTCL's share of progressive funding being 11.36% of **actuarial liability** on account of terminal liability. PSTCL has accounted for terminal liability on the principle of '**Pay as you go**' basis amounting to **Rs. 334.61 crore being** 11.36% of total amount as intimated by PSPCL for **FY 2021-22**. The unaccounted liability in relation to share of terminal benefits based on actuarial valuation upto 31.03.2021 is Rs. 4236.28 Cr. The share of PSTCL based on Actuarial Valuation is yet to be finalized by PSPCL for the year ended 31.03.2022.

We conducted our audit in accordance with the Standards on Auditing (SAs) specified under section 143(10) of

the Companies Act, 2013. Our responsibilities under those Standards are further described in the Auditor's Responsibilities for the Audit of the Financial Statements section of our report. We are independent of the Company in accordance with the Code of Ethics issued by the Institute of Chartered Accountants of India (ICAI) together with the ethical requirements that are relevant to our audit of the financial statements under the provisions of the Companies Act, 2013 and the Rules thereunder, and we have fulfilled our other ethical responsibilities in accordance with these requirements and the ICAI's Code of Ethics. We believe that the audit evidence we have obtained is sufficient and appropriate to provide a basis for our opinion.

Information other than Financial Statements and Auditor's Report Thereon

The Company's Board of Directors is responsible for the preparation of other information. The other information comprises the information included in Board's Report including Annexures to Board's Report but does not include the Financial Statements and our auditor's report thereon.

Our opinion on financial statements does not cover the other information and we do not express any form of assurance conclusion thereon.

In connection with our audit of Financial Statements, our responsibility is to read the other information and in doing so, consider whether the other information is materially inconsistent with financial statements or our knowledge obtained during the course of our audit or otherwise appears to be materially misstated.

If, based on the work we have performed, we conclude that there is a material misstatement of this other information, we are required to report that fact. We have nothing to report in this regard.

Management's Responsibility for the Financial Statements

The Company's Board of Directors is responsible for the matters stated in Section 134(5) of the Companies Act, 2013 ("the Act") with respect to the preparation and presentation of these financial statements that give a true and fair view of the financial position, financial performance including other comprehensive income, cash flows and changes in equity of the Company in accordance with the accounting principles generally accepted in India, including the Accounting Standards ("Ind AS") specified under Section 133 of the Act, read with rule 7 of Companies (Accounts) Rules, 2014 and the Companies (Indian Accounting Standards) Rules, 2015 as amended. This responsibility also includes maintenance of adequate accounting records in accordance with the provisions of the Act for safeguarding the assets of the Company and for preventing and detecting frauds and other irregularities; selection and application of appropriate implementation and maintenance of accounting policies; making judgments and estimates that are reasonable and prudent; and design, implementation and maintenance of adequate internal financial controls, that were operating effectively for ensuring the accuracy and completeness of the accounting records, relevant to the preparation and presentation of the Ind AS financial statements that give a true and fair view and are free from material misstatement, whether due to fraud or error.

In preparing the financial statements, management is responsible for assessing the Company's ability to continue as a going concern, disclosing, as applicable, matters related to going concern and using the going concern basis of accounting unless management either intends to liquidate the Company or to cease operations, or has no realistic alternative but to do so.

The Board of Director's are responsible for overseeing the company's financial reporting process.

Auditor's Responsibility

Our objectives are to obtain reasonable assurance about whether the financial statements as a whole are free from material misstatement, whether due to fraud or error, and to issue an auditor's report that includes our opinion. Reasonable assurance is a high level of assurance, but is not a guarantee that an audit conducted in accordance with SAs will always detect a material misstatement when it exists. Misstatements can arise from fraud or error and are considered material if, individually or in the aggregate, they could reasonably be expected to influence the economic decisions of users taken on the basis of these financial statements.

As part of an audit in accordance with SAs, we exercise professional judgment and maintain professional skepticism throughout the audit. We also:

- Identify and assess the risks of material misstatement of the financial statements, whether due to fraud or error, design and perform audit procedures responsive to those risks, and obtain audit evidence that is sufficient and appropriate to provide a basis for our opinion. The risk of not detecting a material misstatement resulting from fraud is higher than for one resulting from error, as fraud may involve collusion, forgery, intentional omissions, misrepresentations, or the override of internal control.
- Obtain an understanding of internal control relevant to the audit in order to design audit procedures that are appropriate in the circumstances. Under section 143(3)(i) of the Companies Act, 2013, we are also responsible for expressing our opinion on whether the company has adequate internal financial controls system in place and the operating effectiveness of such controls.
- Evaluate the appropriateness of accounting policies used and the reasonableness of accounting estimates and related disclosures made by management.
- Conclude on the appropriateness of management's use of the going concern basis of accounting and, based on the audit evidence obtained, whether a material uncertainty exists related to events or conditions that may cast significant doubt on the Company's ability to continue as a going concern. If we conclude that a material uncertainty exists, we are required to draw attention in our auditor's report to the related disclosures in the financial statements or, if such disclosures are inadequate, to modify our opinion. Our conclusions are based on the audit evidence obtained up to the date of our auditor's report. However, future events or conditions may cause the Company to cease to continue as a going concern.
- Evaluate the overall presentation, structure and content of the financial statements, including the disclosures, and whether the financial statements represent the underlying transactions and events in a manner that achieves fair presentation.

We communicate with those charged with governance regarding, among other matters, the planned scope and timing of the audit and significant audit findings, including any significant deficiencies in internal control that we identify during our audit.

We also provide those charged with governance with a statement that we have complied with relevant ethical requirements regarding independence, and to communicate with them all relationships and other matters that may reasonably be thought to bear on our independence, and where applicable, related safeguards.

Emphasis of Matter

1. The stock of material at stores as well as at sites has not been insured to reduce the risk due to fire, theft or natural calamities.
2. PSERC through its Tariff order for FY 2022-23 has allowed Revenue Gap of Rs. 102.64 crore in the review for FY 2021-22 over the earlier allowed Tariff for FY 2021-22. Further PSERC has allowed revenue gap of Rs. 34.47 crore in the True-up for FY 2020-21. These have been accounted for in FY 2021-22 as per accounting policy and due to this revenue of FY 2021-22 has increased as compare to previous year.
3. Services to/from PSPCL like rent of Offices, rent of colonies etc. is not accounted for in the books of accounts up to date. In the absence of information we are unable to ascertain the effect on statement of profit & loss (including Other Comprehensive Income) and Balance Sheet.
4. Capital Reserve includes an amount of Rs. 16.29 crore, being material cost variance on account of notional cost of “stores incidental charges” capitalized to capital Work in progress, which accumulated from 16.04.2010 onwards and aggregates to Rs. 16.29 cr. till 31.03.2015.

Report on Other Legal and Regulatory Requirements:

1. As required by the Companies (Auditor’s Report) Order, 2020 (“the Order”), issued by the Central Government of India in terms of sub-section (11) of Section 143 of the Act, we give in the “**Annexure A**” a statement on the matters specified in paragraphs 3 and 4 of the Order.
2. In terms of sub section 5 of section 143 of the Companies Act 2013, we give in the "**Annexure B**" a statement on the directions issued under the aforesaid section by the Comptroller and auditor general of India.
3. As required by Section 143(3) of the Act, we report that:
 - a) We have sought and obtained all the information and explanations which to the best of our knowledge and belief were necessary for the purpose of our audit;
 - b) In our opinion proper books of account as required by law have been kept by the Company so far as it appears from our examination of those books.
 - c) The Balance Sheet, the Statement of Profit and Loss (including other comprehensive income), the statement of Cash Flow and the statement of changes in equity dealt with by this Report are in agreement with the books of account.
 - d) In our opinion, except for the possible effects of the items described in *Basis for Qualified Opinion Section*, the aforesaid Ind AS financial statements comply with the Accounting Standards specified

under Section 133 of the Act, read with the Companies (Indian Accounting Standards) Rules, 2015 as amended;

- e) In view of exemption given vide notification no. G.S.R. 463 (E) dated June 5, 2015 issued by Ministry of Corporate Affairs, provisions of Section 164(2) of the Act regarding disqualification of Directors, are not applicable to the company.
- f) With respect to the adequacy of the internal financial controls over financial reporting of the Company and the operating effectiveness of such controls, refer to our separate Report in “**Annexure C**”.
- g) With respect to other matters to be included in the Auditor’s Report in accordance with Rule 11 of the Companies (Audit and Auditors) Rules, 2014, in our opinion and to the best of our information and according to the explanations given to us;
 - i. The Company does not have any pending litigations other than those disclosed in financial statements which would impact its Ind AS financial Position.
 - ii. The Company did not have any long-term contracts including derivative contracts; as such the question of commenting on any material foreseeable losses thereon does not arise.
 - iii. There were no amounts which were required to be transferred to the Investor Education and Protection Fund by the company.
 - iv. (i) The management has represented that, to the best of its knowledge and belief, other than as disclosed in the notes to the accounts, no funds have been advanced or loaned or invested (either from borrowed funds or share premium or any other sources or kind of funds) by the company to or in any other person(s) or entity(ies), including foreign entities (“Intermediaries”), with the understanding, whether recorded in writing or otherwise, that the Intermediary shall, whether, directly or indirectly lend or invest in other persons or entities identified in any manner whatsoever by or on behalf of the company (“Ultimate Beneficiaries”) or provide any guarantee, security or the like on behalf of the Ultimate Beneficiaries;

(ii) The management has represented, that, to the best of its knowledge and belief, other than as disclosed in the notes to the accounts, no funds have been received by the company from any person(s) or entity(ies), including foreign entities (“Funding Parties”), with the understanding, whether recorded in writing or otherwise, that the company shall, whether, directly or indirectly, lend or invest in other persons or entities identified in any manner whatsoever by or on behalf of the Funding Party (“Ultimate Beneficiaries”) or provide any guarantee, security or the like on behalf of the Ultimate Beneficiaries; and

(iii) Based on audit procedures which we considered reasonable and appropriate in the circumstances, nothing has come to their notice that has caused them to believe that the representations under sub-clause (i) and (ii) contain any material misstatement.
- v. No dividend has been declared and paid by the company during the year.

- h) With respect to the other matters to be included in the Auditor's Report in accordance with the requirements of section 197(16) of Act, As per notification no. GSR 463(E) dated 5th June 2015 issued by the Ministry of Corporate Affairs, Government of India, Section 197 is not applicable to the Government Companies.

For B D Bansal & Co
Chartered Accountants
Firm Regn. No. 000621N

Sd/-
[Kanika Mehra]
Partner
M.No.514757
UDIN:22514757ANCSEH5578

Place: Patiala
Date:18.07.2022

“ANNEXURE-A” TO THE AUDITORS’ REPORT

- (i)
- (a) (A) The company is maintaining proper records showing full particulars including Quantitative details and situation of Property, Plant & Equipment except for the Property, Plant & Equipment transferred on 16/04/2010 pursuant to the transfer scheme notified by the State Government which is in process. Further, submitted that the capital loans have been availed by PSTCL from banks/financial institutions secured against hypothecation of future assets. Hence capital assets created out of capital loans being availed from banks/financial institutions are not free from encumbrances.
- (B) The Company has maintained proper records showing full particulars of Intangible Assets.
- (b) As per information and explanation given fixed assets have been physically verified by the management during the year. According to the information and explanations given to us, no material discrepancies were noticed on such verification.
- (c) As informed to us, the title deeds of immovable properties amounting to Rs. 2925 Crore procured before 16.04.2010 are not mutated in the name of the company but the ownership of such assets accrued to company by operation of law through Transfer scheme notified by Punjab Government on 24.12.2012. The said title deeds are available with PSPCL (as the Estate office of erstwhile PSEB which is now functioning under PSPCL after unbundling and is the custodian of such title deeds). Further, title deeds of immovable properties acquired by the company after 16.04.2010 are either in the name of the company or on operating lease from different Panchayats, agreements of which are available with the company.

Based on our examination of the copies of registered sale deeds, transfer deed, conveyance deed provided to us, the title deeds of immovable properties disclosed in the financial statements included under property plant and equipment are held in the name of the company as at the balance sheet date other than as mentioned below: -

Description of property	Gross carrying value	Held in the name of	Whether promoter, director or their relative or employee	Period held – indicate range, where appropriate	Reason for not being held in name of company
Land	2925 Cr	PSEB	No	16.04.2010	Already explained above

- (d) The company has not revalued any of its Property, Plant and Equipment and intangible assets during the year.
- (e) No proceedings have been initiated during the year or are pending against the company as at 31st March 2022 for holding any benami property under the Benami Transactions (Prohibition) Act, 1988 (45 of 1988) and rules made there under.

- (ii) (a) The inventory in the custody of the company has been physically verified during the year by the management. In our opinion, the frequency of such verification is reasonable, and procedures and coverage as followed by the management were appropriate. No discrepancies were noticed on verification between the physical stocks and the book records that were 10% or more in the aggregate for each class of inventory.
- (b) The company has been sanctioned working capital limits in excess of five crore rupees, in aggregate, from Banks on the basis of security of current assets. The quarterly returns or statements filed by the company with such banks are in agreement with the books of account of the Company.
- (iii) The company has not granted any loans, secured or unsecured to any companies, firms or other parties covered in the register maintained under section 189 of the Companies Act, 2013. Accordingly, the provisions of clause 3 (iii) (a) to (f) of the Order are not applicable to the Company.
- (iv) In our opinion and according to the information and explanations given to us, there are no loans, investments, guarantees, and securities granted in respect of which provisions of Section 185 and 186 of the Companies Act, 2013 are applicable and hence not commented upon.
- (v) The Company has not accepted any deposits or amount deemed to be deposits from the public. Hence reporting under clause 3(v) of the order is not applicable.
- (vi) As informed to us, the company has maintained Cost records prescribed by the Central Government under sub section (1) of section 148 of the Act.
- (vii) (a) According to information and explanations given to us and on the basis of our examination of the books of account, and records, the Company has been generally regular in depositing undisputed statutory dues including Goods and Service Tax, Provident Fund, Employees State Insurance, Income-Tax, Sales tax, Service Tax, GST, Duty of Customs, Duty of Excise, Value added Tax, Cess and any other statutory dues with the appropriate authorities. According to the information and explanations given to us, no undisputed amounts payable in respect of the above were in arrears as at March 31, 2022 for a period of more than six months from the date on when they become payable.
- (b) According to the information and explanation given to us, there are no dues of income tax, sales tax, service tax, GST, duty of customs, duty of excise, value added tax outstanding on account of any dispute except the disputed Entry Tax of Rs. 38.16 crore and Service Tax liability of 1.50 crore. Reference may be made to Note No. 40 to Notes to Accounts.

Sr. No	Nature of Dues	Unpaid (Rs.)	Period to which amount related	Forum where the dispute is pending
1.	Entry Tax	38,16,93,333	2011-13	High Court
2.	Service Tax	1,50,00,000	2016-17 and 2017-18	Directorate General of GST, Intelligence

- (viii) There were no transactions relating to previously unrecorded income that have been surrendered or disclosed as income during the year in the tax assessments under the Income Tax Act, 1961 (43 of 1961).
- (ix) (a) In our opinion and according to the information and explanations given to us the Company has not defaulted in repayment of loans or other borrowings or in the payment of interest thereon to any lender.
- (b) The Company has not been declared wilful defaulter by any bank or financial institution or government or any government authority.
- (c) The Company has utilised the money obtained by way of term loans during the year for the purposes for which they were obtained.
- (d) On an overall examination of the financial statements of the company, funds raised on short term basis have, prima facie, not been used during the year for long term purposes by the company.
- (e) The Company does not have any subsidiary, associate, or joint venture and accordingly the reporting under clause 3 (ix) (e) and (f) of the Order is not applicable.
- (x) (a) The company has not raised moneys by way of initial public offer or further public offer (including debt instruments) during the year and hence the reporting under clause 3 (ix) (a) of the Order is not applicable.
- (b) During the year, the company has not made any preferential allotment or private placement of shares or convertible debentures (fully, partially or optionally convertible) and hence the reporting under clause 3(x) (b) of the Order is not applicable.
- (xi) (a) Considering the principle of materiality outlined in the standards on auditing, no fraud by the Company or on the company has been noticed or reported during the year.
- (b) No report under sub-section (12) of section 143 of the Companies Act has been filed by the auditors in Form ADT as prescribed under rule 13 of Companies (Audit and Auditors) Rules, 2014 with the Central Government, during the year and upto the date of this report.
- (c) As represented to us by the management, there are no whistle-blower complaints received by the company during the year.
- (xii) The Company is not a Nidhi Company and hence the reporting under the clause 3 (xii) (a) to (c) of the Order is not applicable.
- (xiii) In our opinion, all transactions with the related parties are in compliance with Section 177 and 188 of Companies Act, 2013 and the details have been disclosed in the Financial Statements as required by the applicable Indian accounting standards.
- (xiv) In our opinion, the company has an internal audit system commensurate with the size and nature of its business. However the Internal Audit for the year is still in process so this clause is not commented upon.

- (xv) The company has not entered into any non-cash transactions with its directors or persons connected to its directors and hence the provisions of the section 192 of the Companies Act, 2013 are not applicable to the company.
- (xvi) (a) The company is not required to be registered under section 45-IA of the Reserve Bank of India Act, 1934 and accordingly, the reporting under clause 3(xvi) (a)-(b) of the Order is not applicable.
(b) The company is not a Core Investment Company (CIC) as defined in the regulations made by the Reserve Bank of India. Hence, reporting under clause 3(xvi) (c) of the Order is not applicable.
(c) The Group does not have any CIC. Accordingly, reporting under clause 3(xvi) (d) of the Order is not applicable.
- (xvii) The Company has not incurred cash losses in the current and in the immediately preceding financial year.
- (xviii) There has been no resignation of the statutory auditors of the company during the year and accordingly this clause is not applicable.
- (xix) On the basis of the financial ratios, ageing and expected dates of realization of financial assets and payment of financial liabilities, other information accompanying the financial statements, our knowledge of the Board of Directors and management plans and based on our examination of the evidence supporting the assumptions, nothing has come to our attention, which causes us to believe that any material uncertainty exists as on the date of the audit report that company is not capable of meeting its liabilities existing at the date of balance sheet as and when they fall due within a period of one year from the balance sheet date. We however, state that this is not an assurance as to the future viability of the company. We further state that our reporting is based on the facts upto the date of the audit report and we neither give any guarantee nor any assurance that all liabilities falling due within a period of one year from the balance sheet, will get discharged by the company as and when they fall due.
- (xx) The provisions of section 135 of the Companies Act are not applicable to the company for the year under consideration. Hence, the reporting under clause 3 (xx) (a) to (b) of the Order is not commented upon.

For B D Bansal & Co.
Chartered Accountants
Firm Regn. No. 000621N

Sd/-

[Kanika Mehra]

Partner

M. No. 514757

UDIN:22514757ANCSEH5578

Place: Patiala

Date: 18.07.2022

“Annexure-B” to the Independent Auditor’s Report

Sr. No.	Directions	Reply
1.	Whether the company has system in place to process all the accounting transactions through IT system? If yes, the implications of processing of accounting transactions outside IT system on the integrity of the accounts along with the financial implications, if any, may be stated.	No, the accounting transactions are not processed through IT system.
2.	Whether there are any restructuring of an existing loan or cases of waiver/write off of debts/loans/interest etc. made by a lender to the company due to the company’s inability to repay the loan? If yes, the financial implication may be stated: Whether such cases are properly accounted for?(In case, lender is a Government company, then this direction is also applicable for statutory auditor of Lender Company).	No. There is no case of restructuring of an existing loan or cases of waiver/write off of debts/loans/interest etc. made by the lender to PSTCL due to the company’s inability to repay the loan.
3.	Whether funds (grants/subsidy etc.) received/receivable for specific schemes from Central/State Government or its agencies were properly accounted for/utilized as per its terms and conditions? List the cases of deviation.	Yes, the funds received for specific schemes from Central/State Agencies were properly accounted for/utilized as per its terms and conditions.
4.	Adequacy of steps to prevent encroachment of idle land owned by company may be examined. In case land of the company is encroached, under litigation, not put to use or declared surplus, details may be provided.	Adequate steps are being taken to prevent the encroachment of land. The details of the land encroached and action taken are as under: (a) Encroachment of Land at 220 KV S/s Hoshiarpur under P&M Division, Mahilpur 16 Marla land was occupied by Gurdwara Dukh Niwaran Sahib, Hoshiarpur. Case no. 12 of 2012, in the court of SDM Hoshiarpur. Case is being filed in Honourable High Court. (b) Widening of road by Municipal Corporation, Hoshiarpur on land at 220 KV S/s Hoshiarpur under P&M Division, Mahilpur. 2-3 feet widening (Length 2760 ft) of road by

		<p>Municipal Corporation, Hoshiarpur. Matter taken up with corporation/civil authorities Hoshiarpur. Finally case filed in court against illegal road widening in the land of PSTCL. Case no. Civil Suit 314 of 2021 is the Distt. Court Hoshiarpur.</p> <p>(c) Illegal encroachment of land at 132 KV Shri Hargobindpur is very old and was defended by Advocate Sh. S.S. Sandhu in Session Court Gurdaspur and was declared in favour of PSEB (now PSTCL) in year 2016). But 33 No. illegal occupier did not vacate the land. Advocate Sh. S.S. Sandhu advised PSTCL to get the sketch prepared from revenue official of Shri Hargobindpur. Matter was taken up with SDM Batala and sketches of property signed by Tehsildar of Shri Hargobindpur will be received, the court case for vacating the encroachment.</p> <p>(d) Appeal against Civil Court Pathankot order regarding encroachment of land at 132 KV S/s Pathankot (2515.50 Sq Ft) under P&M Division, Sarna. Case no. RSA 4653/2013, Petitioner - Bakhtawar Gill, Anand Puri and Ranjit Singh Gill v/s PSTCL. The case is under Trial and the next date of hearing is 05.09.2022.</p> <p>(e) Encroachment of land at 132 KV S/s Verka. Complex Khasra no. 508, 509 & 512, encroached by Arun Khanna and Sandeep, against this on the basis of adverse possession this office filed the civil suit/claim in Hon'ble Court Amritsar (CS 1157/22 dated 26-04-2022). Next date of hearing is 22-07-2022.</p> <p>(f) Encroachment of land at 132 KV S/s Verka. Complex Khasra no. 558, 559 & 560 has been claimed as owner by Sh. Raghav Mahajan. SDM Amritsar decided this case in</p>
--	--	---

		<p>favour of Raghav Mahajan against which this office filed appeal in ADC Court Amritsar. Revenue Appeal no. 56 dated 21-01-2021.</p> <p>(g) Land is in ownership and possession of PSTCL but Sukhpal Singh S/o Harbhajan Singh resident of Khalra road Bhikhiwind has filed suit for permanent injunction of this land. This issue is under litigation in lower division court Patti. Case no. CS-01/19 dated 02-01-2019.</p>
5.	Where land acquisition is involved in setting up new projects, report whether settlement of dues done expeditiously and in a transparent manner in all cases. The cases of deviation may please be detailed.	Settlement of dues is being done expeditiously and in a transparent manner for land acquired in setting up new projects.
6.	Whether the company has an effective system for recovery of revenue as per contractual terms and the revenue is properly accounted for in the books of accounts in compliance with the applicable Accounting Standards?	Yes, the company has an effective system for recovery of revenue as per contractual terms and the revenue is properly accounted for in the books of accounts in compliance with the applicable Accounting Standards.
7.	How much cost has been incurred on abandoned projects and out of this how much cost has been written off?	There is no abandoned project during the year 2021-22.
8.	Is the system of evacuation of power commensurate with power available for transmission with the generating company? If not, loss, if any, claimed by the generating company may be commented.	The system of evacuation of power commensurate with power available for transmission with generation company.
9.	How much transmission loss in excess of prescribed norms has been incurred during the year and whether the same been properly accounted for in the books of accounts?	The transmission loss from April 2021 to March 2022 is 2.31%. However, PSERC had fixed a transmission loss of 2.46% provisionally for FY 2021-22 in the Tariff Order for FY 2022-23. The actual loss/gain will be accounted for in the year in which it attains finality.
10.	Whether the assets constructed and completed on behalf of other agencies and handed over to them has been properly accounted for in the financial statements.	Yes.

“ANNEXURE C” TO THE INDEPENDENT AUDITOR’S REPORT

Report on the Internal Financial Controls under Clause (i) of Sub-section 3 of Section 143 of the Companies Act, 2013 (“the Act”)

We have audited the internal financial controls over financial reporting of **PUNJAB STATE TRANSMISSION CORPORATION LIMITED, PATIALA** (“the Company”) as on March 31, 2022 in conjunction with our audit of the financial statements of the Company for the year ended on that date.

Management’s Responsibility for Internal Financial Controls

The Company’s management is responsible for establishing and maintaining internal financial controls based on the internal control over financial reporting criteria established by the Company considering the essential components of internal control stated in the Guidance Note on Audit of Internal Financial Controls over Financial Reporting issued by the Institute of Chartered Accountants of India. These responsibilities include the design, implementation and maintenance of adequate internal financial controls that were operating effectively for ensuring the orderly and efficient conduct of its business, including adherence to company’s policies, the safeguarding of its assets, the prevention and detection of frauds and errors, the accuracy and completeness of the accounting records, and the timely preparation of reliable financial information, as required under the Companies Act, 2013.

Auditors’ Responsibility

Our responsibility is to express an opinion on the Company's internal financial controls over financial reporting based on our audit. We conducted our audit in accordance with the Guidance Note on Audit of Internal Financial Controls Over Financial Reporting (the “Guidance Note”) and the Standards on Auditing, issued by ICAI and deemed to be prescribed under section 143(10) of the Companies Act, 2013, to the extent applicable to an audit of internal financial controls, both applicable to an audit of Internal Financial Controls and, both issued by the Institute of Chartered Accountants of India. Those Standards and the Guidance Note require that we comply with ethical requirements and plan and perform the audit to obtain reasonable assurance about whether adequate internal financial controls over financial reporting was established and maintained and if such controls operated effectively in all material respects.

Our audit involves performing procedures to obtain audit evidence about the adequacy of the internal financial controls system over financial reporting and their operating effectiveness. Our audit of internal financial controls over financial reporting included obtaining an understanding of internal financial controls over financial reporting, assessing the risk that a material weakness exists, and testing and evaluating the design and operating effectiveness of internal control based on the assessed risk. The procedures selected depend on the auditor’s judgement, including the assessment of the risks of material misstatement of the Ind AS financial statements, whether due to fraud or error.

We believe that the audit evidence we have obtained is sufficient and appropriate to provide a basis for our audit opinion on the Company’s internal financial controls system over financial reporting.

Meaning of Internal Financial Controls over Financial Reporting

A company's internal financial control over financial reporting is a process designed to provide reasonable

assurance regarding the reliability of financial reporting and the preparation of financial statements for external purposes in accordance with generally accepted accounting principles. A company's internal financial control over financial reporting includes those policies and procedures that:

- (1) pertain to the maintenance of records that, in reasonable detail, accurately and fairly reflect the transactions and dispositions of the assets of the company;
- (2) provide reasonable assurance that transactions are recorded as necessary to permit preparation of financial statements in accordance with generally accepted accounting principles, and that receipts and expenditures of the company are being made only in accordance with authorizations of management and directors of the company; and
- (3) provide reasonable assurance regarding prevention or timely detection of unauthorized acquisition, use, or disposition of the company's assets that could have a material effect on the Ind AS financial statements.

Inherent Limitations of Internal Financial Controls Over Financial Reporting

Because of the inherent limitations of internal financial controls over financial reporting, including the possibility of collusion or improper management override of controls, material misstatements due to error or fraud may occur and not be detected. Also, projections of any evaluation of the internal financial controls over financial reporting to future periods are subject to the risk that the internal financial control over financial reporting may become inadequate because of changes in conditions, or that the degree of compliance with the policies or procedures may deteriorate.

Opinion

In our opinion, the Company has, in all material respects, an adequate internal financial controls system over financial reporting and such internal financial controls over financial reporting were operating effectively as at March 31, 2022 based on the internal control over financial reporting criteria established by the Company considering the essential components of internal control stated in the Guidance Note on Audit of Internal Financial Controls Over Financial Reporting issued by the Institute of Chartered Accountants of India.

For B. D Bansal & Co.
Chartered Accountants
Firm Regn. No. 000621N

Sd/-
[Kanika Mehra]
Partner
M. No. 514757
UDIN: 22514757ANCSEH5578

Place: Patiala
Date: 18.07.2022

B D Bansal & Co
CHARTERED ACCOUNTANTS

503, DLF South Court, District Centre, Saket, New Delhi - 110017
011-41758897 | delhi@bdbansal.com
7-G.F., Sant Isher Singh Nagar, Pakhowal Road, Ludhiana, Punjab - 141002
0161-4638303, 2406301-02 | ludhiana@bdbansal.com
34-A, Court Road, Amritsar, Punjab – 143001
0183-2402224, 2403722-23 | amritsar@bdbansal.com
www.bdbansal.com

Compliance Certificate

We have conducted the audit of accounts of Punjab State Transmission Corporation Limited for the year ended 31st March 2022 in accordance with the directions/sub-directions issued by the Comptroller and Auditor General of India under Section 143 (5) of the Companies Act, 2013 and certify that we have complied with all the directions/ sub-directions issued to us.

For B.D Bansal & Co.
Chartered Accountants
Firm Regn. No. 000621N

Sd/-
[Kanika Mehra]
Partner
M. No. 514757
UDIN: 22514757ANCSEH5578

Place: Patiala
Date: 18.07.2022

ਬੀ ਡੀ ਬਾਂਸਲ ਐਂਡ ਕੰਪਨੀ

ਚਾਰਟਰਡ ਅਕਾਊਂਟੈਂਟਸ

503, ਡੀ.ਐਲ.ਐਫ. ਸਾਊਥ ਕੋਰਟ, ਡਿਸਟ੍ਰਿਕਟ ਸੈਂਟਰ, ਸਾਕੇਤ, ਨਵੀਂ ਦਿੱਲੀ-110017

011-41758897 | delhi@bdbansal.com

7-ਜੀ.ਐਫ., ਸੰਤ ਈਸ਼ਰ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ, ਪੰਜਾਬ – 141002

0161-4638303, 2406301-02 | ludhiana@bdbansal.com

34-ਏ, ਕੋਰਟ ਰੋਡ, ਅੰਮ੍ਰਿਤਸਰ, ਪੰਜਾਬ-143001

0183-2402224, 2403722-23 | amritsar@bdbansal.com

www.bdbansal.com

ਸੁਤੰਤਰ ਪੜਤਾਲਕਾਰ ਦੀ ਰਿਪੋਰਟ

ਸੇਵਾ ਵਿਖੇ,

ਮੈਂਬਰਜ਼,

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ,

ਪਟਿਆਲਾ।

ਵਿੱਤੀ ਸਾਰਣੀਆਂ ਉੱਪਰ ਰਿਪੋਰਟ

ਸ਼ਰਤ ਸਹਿਤ ਰਾਏ

ਅਸੀਂ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ, ਪਟਿਆਲਾ (“ਕੰਪਨੀ”) ਦੀਆਂ ਨੱਥੀ ਇੰਡ ਏ.ਐਸ. ਵਿੱਤੀ ਸਾਰਣੀਆਂ, ਜਿਸ ਵਿੱਚ 31 ਮਾਰਚ 2022 ਨੂੰ ਬੈਲੈਂਸ ਸ਼ੀਟ, ਉਦੋਂ ਖਤਮ ਹੋਏ ਸਾਲ ਲਈ ਲਾਭ ਅਤੇ ਹਾਨੀ ਸਾਰਣੀ (ਸਮੇਤ ਹੋਰ ਵਿਸਤ੍ਰਿਤ ਆਮਦਨ), ਨਕਦੀ ਪ੍ਰਵਾਹ ਸਾਰਣੀ ਤੇ ਇਕੁਅਟੀ ਵਿੱਚ ਤਬਦੀਲੀ ਦੀ ਸਾਰਣੀ ਅਤੇ ਮਹੱਤਵਪੂਰਨ ਲੇਖਾ ਨੀਤੀਆਂ ਤੇ ਹੋਰ ਵਿਆਖਿਆਤਮਕ ਸੂਚਨਾ ਦਾ ਸਾਰਾਂਸ਼ (ਅੱਗੇ ਇਸਦੀ ਥਾਂ ਤੇ “ਇੰਡ ਏ.ਐਸ. ਵਿੱਤੀ ਸਾਰਣੀਆਂ” ਵਜੋਂ ਉਲੇਖ ਕੀਤਾ ਗਿਆ ਹੈ) ਸ਼ਾਮਲ ਹੈ, ਦੀ ਪੜਤਾਲ ਕਰ ਲਈ ਹੈ।

ਸਾਡੀ ਰਾਏ ਅਤੇ ਸਾਡੀ ਸਭ ਤੋਂ ਚੰਗੀ ਜਾਣਕਾਰੀ ਅਨੁਸਾਰ ਅਤੇ ਸਾਨੂੰ ਦਿੱਤੇ ਗਏ ਸਪਸ਼ਟੀਕਰਨਾਂ ਅਨੁਸਾਰ, ਸਿਵਾਏ ਸਾਡੀ ਰਿਪੋਰਟ ਦੇ ਸ਼ਰਤ ਸਹਿਤ ਰਾਏ ਲਈ ਆਧਾਰ ਖੰਡ ਵਿੱਚ ਵਰਣਿਤ ਮੁੱਦੇ ਦੇ ਸੰਭਾਵਿਤ ਪ੍ਰਭਾਵਾਂ ਨੂੰ ਛੱਡ ਕੇ, ਪੂਰਵ ਕਥਿਤ ਵਿੱਤੀ ਸਾਰਣੀਆਂ ਕੰਪਨੀਜ਼ ਐਕਟ, 2013 (“ਐਕਟ”) ਦੀ ਲੋੜ ਅਨੁਸਾਰ ਉਹ ਸੂਚਨਾ ਦਿੰਦੇ ਹਨ ਜਿਸ ਰੂਪ ਵਿੱਚ ਇਹ ਲੋੜੀਂਦੀ ਹੈ ਅਤੇ ਐਕਟ ਦੀ ਧਾਰਾ 133 ਅਧੀਨ ਉਲਿਖਿਤ ਭਾਰਤੀ ਲੇਖਾ ਮਿਆਰ ਨਾਲ ਪੜ੍ਹੇ ਕੰਪਨੀਜ਼ (ਭਾਰਤੀ ਲੇਖਾ ਮਿਆਰ) ਰੂਲਜ਼, 2015 ਅਤੇ ਭਾਰਤ ਵਿੱਚ ਆਮ ਤੌਰ ਤੇ ਸਵੀਕ੍ਰਿਤ ਲੇਖਾ ਸਿਧਾਂਤਾਂ ਅਨੁਸਾਰ ਮਿਤੀ 31 ਮਾਰਚ 2022 ਨੂੰ ਕੰਪਨੀ ਦੇ ਕਾਰ-ਵਿਹਾਰ ਦੀ ਸਥਿਤੀ, ਉਸ ਮਿਤੀ ਨੂੰ ਖਤਮ ਹੋਏ ਸਾਲ ਲਈ ਇਸਦਾ ਵਿੱਤੀ ਪ੍ਰਦਰਸ਼ਨ ਸਮੇਤ ਹੋਰ ਵਿਸਤ੍ਰਿਤ ਆਮਦਨ, ਇਸਦੇ ਨਕਦੀ ਪ੍ਰਵਾਹ ਅਤੇ ਇਕੁਅਟੀ ਵਿੱਚ ਤਬਦੀਲੀ ਦਾ ਵਾਸਤਵਿਕ ਅਤੇ ਵਾਜ਼ਬ ਦ੍ਰਿਸ਼ ਦਿੰਦੇ ਹਨ।

ਸ਼ਰਤ ਸਹਿਤ ਰਾਏ ਲਈ ਆਧਾਰ

1. ਸੋਧੀ ਟਰਾਂਸਫਰ ਸਕੀਮ 2012 ਅਨੁਸਾਰ, ਪੀ.ਐਸ.ਟੀ.ਸੀ.ਐਲ. ਨੇ ਪੰਜਾਬ ਪਾਵਰ ਸੈਕਟਰ ਰਿਫਾਰਮਜ਼ ਟਰਾਂਸਫਰ (ਪਹਿਲੀ ਸੋਧ) ਸਕੀਮ 2012 ਮੁਤਾਬਕ, ਕਰਮਚਾਰੀਆਂ ਨੂੰ ਦੇਣਯੋਗ ਅੰਤਮ ਲਾਭਾਂ ਦੇ 11.36% ਹਿੱਸੇ ਦੀ ਅਦਾਇਗੀ ਕਰਨੀ ਹੈ। ਪੀ.ਐਸ.ਟੀ.ਸੀ.ਐਲ. ਦੀਆਂ ਲੇਖਾ-ਪੁਸਤਕਾਂ ਵਿੱਚ ਅੰਤਮ ਦੇਣਦਾਰੀ ਲਈ ਪ੍ਰਗਤੀਵਾਦੀ ਫੰਡਿੰਗ ਵਾਸਤੇ ਐਕਚਰੀਅਲ ਦੇਣਦਾਰੀ ਮੁਤਾਬਕ ਪੀ.ਐਸ.ਟੀ.ਸੀ.ਐਲ. ਦੇ 11.36% ਹਿੱਸੇ ਦਾ ਉਪਬੰਧ ਨਹੀਂ ਕੀਤਾ ਗਿਆ ਹੈ। ਪੀ.ਐਸ.ਟੀ.ਸੀ.ਐਲ. ਵੱਲੋਂ ‘ਸਮੇਂ ਅਨੁਸਾਰ ਅਦਾ ਕਰੋ’ ਦੇ ਆਧਾਰ ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਵਿੱਤੀ ਸਾਲ 2021-22 ਲਈ ਕੁੱਲ ਸੂਚਿਤ ਕੀਤੀ ਰਕਮ ਦੇ 11.36% ਹਿੱਸੇ ਦੀ ਬਣਦੀ ਰਕਮ 334.61 ਕਰੋੜ ਰੁਪਏ ਦਾ ਅੰਤਮ ਦੇਣਦਾਰੀ ਵਾਸਤੇ ਲੇਖਿਤ ਕੀਤਾ ਹੈ। 31.03.2021 ਤੱਕ ਐਕਚਰੀਅਲ ਮੁਲਾਂਕਣ ਦੇ ਆਧਾਰ ਤੇ ਅੰਤਮ ਲਾਭਾਂ ਦੇ ਹਿੱਸੇ ਦੇ ਸੰਬੰਧ ਵਿੱਚ ਗੈਰ-ਲੇਖਿਤ ਦੇਣਦਾਰੀ 4236.28 ਕਰੋੜ ਰੁਪਏ ਹੈ। 31.03.2022 ਨੂੰ ਖਤਮ ਹੋਏ ਸਾਲ ਲਈ ਪੀ.ਐਸ.ਪੀ.ਸੀ.ਐਲ. ਦੁਆਰਾ ਐਕਚਰੀਅਲ ਮੁਲਾਂਕਣ ਤੇ ਆਧਾਰਿਤ ਪੀ.ਐਸ.ਟੀ.ਸੀ.ਐਲ. ਦੇ ਹਿੱਸੇ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ।

ਅਸੀਂ ਆਪਣੀ ਪੜਤਾਲ ਦਾ ਸੰਚਾਲਨ ਕੰਪਨੀਜ਼ ਐਕਟ 2013 ਦੀ ਧਾਰਾ 143(10) ਅਧੀਨ ਪੜਤਾਲ ਉੱਤੇ ਨਿਸ਼ਚਿਤ ਮਿਆਰਾਂ (ਐਸ.ਏਜ਼) ਦੇ ਅਨੁਸਾਰ ਕੀਤਾ ਹੈ। ਉਹਨਾਂ ਮਿਆਰਾਂ ਅਧੀਨ ਸਾਡੀਆਂ ਜੁੰਮੇਵਾਰੀਆਂ ਦੀ ਹੋਰ ਵਿਆਖਿਆ ਸਾਡੀ ਰਿਪੋਰਟ ਦੇ ਵਿੱਤੀ ਸਾਰਣੀਆਂ ਦੀ ਪੜਤਾਲ ਲਈ ਪੜਤਾਲਕਾਰ ਦੀਆਂ ਜੁੰਮੇਵਾਰੀਆਂ ਭਾਗ ਵਿੱਚ ਕੀਤੀ ਗਈ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ.ਸੀ.ਏ.ਆਈ.) ਦੁਆਰਾ ਜਾਰੀ ਨੈਤਿਕਤਾ ਦੇ ਨਿਯਮਾਂ ਸਮੇਤ ਕੰਪਨੀਜ਼ ਐਕਟ, 2013 ਅਤੇ ਉਸ ਅਧੀਨ ਰੂਲਜ਼ ਦੇ ਉਪਬੰਧਾਂ ਅਧੀਨ ਨੈਤਿਕ ਲੋੜਾਂ ਜਿਹੜੀਆਂ ਕਿ ਵਿੱਤੀ ਸਾਰਣੀਆਂ ਦੀ ਸਾਡੀ ਪੜਤਾਲ ਲਈ ਢੁਕਵੀਆਂ ਹਨ, ਅਨੁਸਾਰ ਅਸੀਂ ਕੰਪਨੀ ਤੋਂ ਸੁਤੰਤਰ ਹਾਂ ਅਤੇ ਅਸੀਂ ਆਪਣੀਆਂ ਹੋਰ ਨੈਤਿਕ ਜੁੰਮੇਵਾਰੀਆਂ ਦੀ ਇਹਨਾਂ ਜ਼ਰੂਰਤਾਂ ਅਤੇ ਆਈ.ਸੀ.ਏ.ਆਈ. ਦੇ ਨੈਤਿਕਤਾ ਨਿਯਮਾਂ ਮੁਤਾਬਕ ਪਾਲਣਾ ਕੀਤੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਜੋ ਪੜਤਾਲ ਪ੍ਰਮਾਣ ਪ੍ਰਾਪਤ ਕੀਤੇ ਹਨ ਉਹ ਸਾਡੀ ਰਾਏ ਦੇਣ ਲਈ ਬਹੁਤ ਹਨ ਅਤੇ ਉਚਿਤ ਆਧਾਰ ਪ੍ਰਦਾਨ ਕਰਦੇ ਹਨ।

ਵਿੱਤੀ ਸਾਰਣੀਆਂ ਤੋਂ ਇਲਾਵਾ ਹੋਰ ਸੂਚਨਾ ਅਤੇ ਉਸ ਉੱਪਰ ਪੜਤਾਲਕਾਰ ਦੀ ਰਿਪੋਰਟ

ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਹੋਰ ਸੂਚਨਾ ਤਿਆਰ ਕਰਨ ਲਈ ਜੁੰਮੇਵਾਰ ਹਨ। ਹੋਰ ਸੂਚਨਾ ਵਿੱਚ ਬੋਰਡ ਦੀ ਰਿਪੋਰਟ ਸਮੇਤ ਬੋਰਡ ਦੀ ਰਿਪੋਰਟ ਦੇ ਸਹਿਲੱਗ ਵਿੱਚ ਦਰਜ ਕੀਤੀ ਗਈ ਸੂਚਨਾ ਸ਼ਾਮਲ ਹੈ ਪਰ ਵਿੱਤੀ ਸਾਰਣੀਆਂ ਅਤੇ ਉਨ੍ਹਾਂ ਉੱਪਰ ਸਾਡੀ ਪੜਤਾਲਕਾਰ ਦੀ ਰਿਪੋਰਟ ਸ਼ਾਮਲ ਨਹੀਂ ਹੈ।

ਵਿੱਤੀ ਸਾਰਣੀਆਂ ਉੱਪਰ ਸਾਡੀ ਰਾਏ ਹੋਰ ਸੂਚਨਾ ਨੂੰ ਸ਼ਾਮਲ ਨਹੀਂ ਕਰਦੀ ਅਤੇ ਅਸੀਂ ਉਸ ਉੱਪਰ ਕਿਸੇ ਕਿਸਮ ਦਾ ਭਰੋਸਾ, ਨਤੀਜਾ ਅਭਿਵਿਅਕਤ ਨਹੀਂ ਕਰਦੇ।

ਵਿੱਤੀ ਸਾਰਣੀਆਂ ਦੀ ਸਾਡੀ ਪੜਤਾਲ ਦੇ ਸੰਬੰਧ ਵਿੱਚ, ਸਾਡੀ ਜੁੰਮੇਵਾਰੀ ਹੋਰ ਸੂਚਨਾ ਪੜਨ ਦੀ ਹੈ ਅਤੇ ਇਸ ਤਰ੍ਹਾਂ ਕਰਦੇ ਸਮੇਂ ਇਹ ਵਿਚਾਰਨ ਦੀ ਹੈ ਕਿ ਕੀ ਹੋਰ ਸੂਚਨਾ ਮਹੱਤਵਪੂਰਨ ਰੂਪ ਵਿੱਚ ਵਿੱਤੀ ਸਾਰਣੀਆਂ ਜਾਂ ਸਾਡੀ ਪੜਤਾਲ ਦੀ ਪ੍ਰਕਿਰਿਆ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੇ ਵਿਪਰੀਤ ਹੈ ਜਾਂ ਮਹੱਤਵਪੂਰਨ ਰੂਪ ਵਿੱਚ ਗ਼ਲਤ ਬਿਆਨ ਕੀਤੀ ਹੋਈ ਜਾਪਦੀ ਹੈ।

ਜੇਕਰ ਸਾਡੇ ਕੀਤੇ ਹੋਏ ਕੰਮ ਦੇ ਆਧਾਰ ਤੇ ਅਸੀਂ ਸਿੱਟਾ ਕੱਢਦੇ ਹਾਂ ਕਿ ਇਸ ਹੋਰ ਸੂਚਨਾ ਦੀ ਉੱਥੇ ਮਹੱਤਵਪੂਰਨ ਗ਼ਲਤ ਬਿਆਨੀ ਹੈ ਤਾਂ ਸਾਨੂੰ ਉਸ ਤੱਥ ਦੀ ਰਿਪੋਰਟ ਕਰਨ ਦੀ ਲੋੜ ਹੈ। ਇਸ ਬਾਰੇ ਸਾਡੇ ਕੋਲ ਰਿਪੋਰਟ ਕਰਨ ਲਈ ਕੁਝ ਨਹੀਂ ਹੈ।

ਵਿੱਤੀ ਸਾਰਣੀਆਂ ਲਈ ਮੈਨੇਜਮੈਂਟ ਦੀ ਜੁੰਮੇਵਾਰੀ

ਕੰਪਨੀਜ਼ ਐਕਟ 2013 (“ਐਕਟ”) ਦੀ ਧਾਰਾ 134(5) ਵਿੱਚ ਇਹਨਾਂ ਵਿੱਤੀ ਸਾਰਣੀਆਂ, ਨੂੰ ਤਿਆਰ ਕਰਨ ਅਤੇ ਸਾਖਿਆਤਕਰਨ ਲਈ, ਜੋ ਕਿ ਕੰਪਨੀ ਦੀ ਵਿੱਤੀ ਸਥਿਤੀ, ਵਿੱਤੀ ਪ੍ਰਦਰਸ਼ਨ ਸਮੇਤ ਹੋਰ ਵਿਸਤ੍ਰਿਤ ਆਮਦਨ, ਨਕਦੀ ਪ੍ਰਵਾਹ ਅਤੇ ਇਕੁਅਟੀ ਵਿੱਚ ਤਬਦੀਲੀ, ਜਿਹੜੇ ਕਿ ਭਾਰਤ ਵਿੱਚ ਆਮ ਤੌਰ ਤੇ ਸਵੀਕ੍ਰਿਤ ਲੇਖਾ ਸਿਧਾਂਤਾਂ, ਸਮੇਤ ਐਕਟ ਦੀ ਧਾਰਾ 133 ਅਧੀਨ ਉਲਿਖਤ ਲੇਖਾ ਮਿਆਰ (“ਇੰਡ ਏ.ਐਸ.”) ਜੋ ਕੰਪਨੀਜ਼ (ਅਕਾਊਂਟਸ) ਰੂਲਜ਼, 2014 ਦੇ ਨਿਯਮ 7 ਅਤੇ ਕੰਪਨੀਜ਼ (ਭਾਰਤੀ ਲੇਖਾ ਮਿਆਰ) ਰੂਲਜ਼, 2015 ਜਿਵੇਂ ਸੰਸ਼ੋਧਿਆ, ਨਾਲ ਪੜ੍ਹੇ ਜਾਣੇ ਹਨ, ਅਨੁਸਾਰ ਵਾਸਤਵਿਕ ਅਤੇ ਵਾਜ਼ਬ ਦ੍ਰਿਸ਼ ਦਿੰਦੀਆਂ ਹੋਣ, ਨਾਲ ਸੰਬੰਧਤ ਦਰਸਾਏ ਮੁੱਦਿਆਂ ਲਈ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਜੁੰਮੇਵਾਰ ਹਨ।

ਇਸ ਜੁੰਮੇਵਾਰੀ ਵਿੱਚ ਕੰਪਨੀ ਦੀਆਂ ਸੰਪਤੀਆਂ ਦੀ ਸੁਰੱਖਿਆ ਲਈ ਅਤੇ ਗ਼ਬਨ ਅਤੇ ਹੋਰ ਅਨਿਯਮਿਤਤਾਵਾਂ ਨੂੰ ਰੋਕਣ ਅਤੇ ਲੱਭਣ ਲਈ ਐਕਟ ਦੇ ਉਪਬੰਧਾਂ ਮੁਤਾਬਕ ਉਚਿਤ ਲੇਖਾ ਰਿਕਾਰਡ ਰੱਖਣਾ; ਲੇਖਾ ਨੀਤੀਆਂ ਦੀ ਚੋਣ ਅਤੇ ਉਚਿਤ ਲੇਖਾ ਰਿਕਾਰਡ ਰੱਖਣਾ; ਲੇਖਾ ਨੀਤੀਆਂ ਦੀ ਚੋਣ ਅਤੇ ਉਚਿਤ ਅਮਲ ਦੀ ਵਰਤੋਂ ਅਤੇ ਦੇਖਭਾਲ ਕਰਨੀ; ਉਹ ਫ਼ੈਸਲੇ ਅਤੇ ਅਨੁਮਾਨ ਕਰਨਾ ਜਿਹੜੇ ਮੁਨਾਸਬ ਅਤੇ ਦੂਰਦਰਸ਼ੀ ਹੋਣ; ਅਤੇ ਉਚਿਤ ਅੰਦਰੂਨੀ ਵਿੱਤੀ ਨਿਯੰਤਰਨ ਦੀ ਰੂਪ ਰੇਖਾ ਤਿਆਰ ਕਰਨਾ ਤੇ ਉਸਨੂੰ ਅਮਲ ਵਿੱਚ ਲਿਆਉਣਾ ਅਤੇ ਉਸਦੀ ਦੇਖਭਾਲ ਕਰਨੀ ਜਿਹੜੇ ਕਿ ਇੰਡ ਏ.ਐਸ. ਵਿੱਤੀ ਸਾਰਣੀਆਂ, ਜੋ ਕਿ ਵਾਸਤਵਿਕ ਅਤੇ ਵਾਜ਼ਬ ਦ੍ਰਿਸ਼ ਦਿੰਦੀਆਂ ਹੋਣ ਅਤੇ ਮਹੱਤਵਪੂਰਨ ਗ਼ਲਤ ਬਿਆਨੀ,

ਭਾਵੇਂ ਕਪਟ ਜਾਂ ਗਲਤੀ ਕਾਰਨ, ਤੋਂ ਮੁਕਤ ਹੋਣ, ਦੀ ਤਿਆਰੀ ਅਤੇ ਪੇਸ਼ਕਾਰੀ ਕਰਨ, ਲੇਖਾ-ਰਿਕਾਰਡ ਦੀ ਸ਼ੁੱਧਤਾ ਅਤੇ ਸੰਪੂਰਨਤਾ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਆ ਰਹੇ ਹੋਣ।

ਵਿੱਤੀ ਸਾਰਣੀਆਂ ਤਿਆਰ ਕਰਦੇ ਸਮੇਂ, ਮੈਨੇਜਮੈਂਟ ਕੰਪਨੀ ਦੇ ਚਾਲੂ ਇਕਾਈ ਦੇ ਤੌਰ ਤੇ ਕਾਇਮ ਰਹਿਣ ਦੀ ਯੋਗਤਾ ਦਾ ਮੁਲਾਂਕਣ ਕਰਨ, ਚਾਲੂ ਇਕਾਈ ਨਾਲ ਸੰਬੰਧਤ ਮਸਲੇ ਜਿਵੇਂ ਲਾਗੂ ਹੋਣ, ਜਾਹਰ ਕਰਨ ਅਤੇ ਲੇਖਾਂਕਨ ਦਾ ਚਾਲੂ ਇਕਾਈ ਦਾ ਆਧਾਰ ਵਰਤਣ ਲਈ ਜੁੰਮੇਵਾਰ ਹੈ ਜਿੰਨੀ ਦੇਰ ਤੱਕ ਜਾਂ ਤਾਂ ਮੈਨੇਜਮੈਂਟ ਦਾ ਕੰਪਨੀ ਨੂੰ ਬੰਦ ਕਰਨ ਦਾ ਜਾਂ ਕੰਮ ਬੰਦ ਕਰਨ ਦਾ ਇਰਾਦਾ ਨਾ ਹੋਵੇ ਜਾਂ ਇਸ ਤਰ੍ਹਾਂ ਕਰਨ ਤੋਂ ਬਿਨਾਂ ਕੋਈ ਵਾਸਤਵਿਕ ਬਦਲ ਨਾ ਹੋਵੇ।

ਬੋਰਡ ਆਫ ਡਾਇਰੈਕਟਰਜ਼ ਕੰਪਨੀ ਦੀ ਵਿੱਤੀ ਰਿਪੋਰਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਜੁੰਮੇਵਾਰ ਹਨ।

ਪੜਤਾਲਕਾਰ ਦੀ ਜੁੰਮੇਵਾਰੀ

ਸਾਡੇ ਉਦੇਸ਼ ਇਹ ਮੁਨਾਸਬ ਭਰੋਸਾ ਪ੍ਰਾਪਤ ਕਰਨ ਲਈ ਹਨ ਕਿ ਸਮੁੱਚੇ ਰੂਪ ਵਿੱਚ ਵਿੱਤੀ ਸਾਰਣੀਆਂ ਮਹੱਤਵਪੂਰਨ ਗ਼ਲਤ ਬਿਆਨੀ ਤੋਂ ਮੁਕਤ ਹਨ, ਭਾਵੇਂ ਉਹ ਗ਼ਬਨ ਜਾਂ ਗ਼ਲਤੀ ਕਾਰਨ ਹੋਵੇ, ਅਤੇ ਇੱਕ ਪੜਤਾਲਕਾਰ ਦੀ ਰਿਪੋਰਟ ਜਿਸ ਵਿੱਚ ਸਾਡੀ ਰਾਏ ਸ਼ਾਮਲ ਹੈ, ਜਾਰੀ ਕਰਨ ਲਈ ਹਨ। ਮੁਨਾਸਬ ਭਰੋਸਾ ਇੱਕ ਉੱਚ ਪੱਧਰ ਦਾ ਭਰੋਸਾ ਹੈ, ਪਰ ਗਾਰੰਟੀ ਨਹੀਂ ਹੈ ਕਿ ਐਸ.ਏਜ਼ ਦੇ ਅਨੁਸਾਰ ਕੀਤੀ ਗਈ ਇੱਕ ਪੜਤਾਲ ਹਮੇਸ਼ਾ ਇੱਕ ਮਹੱਤਵਪੂਰਨ ਗ਼ਲਤ-ਬਿਆਨੀ ਲੱਭ ਲਵੇਗੀ, ਜਦੋਂ ਇਹ ਹੋਵੇਗੀ। ਗ਼ਲਤ-ਬਿਆਨੀਆਂ ਗ਼ਬਨ ਜਾਂ ਗ਼ਲਤੀ ਤੋਂ ਉਤਪੰਨ ਹੋ ਸਕਦੀਆਂ ਹਨ ਅਤੇ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ ਜੇਕਰ, ਇਕੱਲੇ ਜਾਂ ਸੰਕਲਿਤ ਰੂਪ ਵਿੱਚ, ਉਨ੍ਹਾਂ ਦੁਆਰਾ ਵਰਤੋਂਕਾਰਾਂ ਵੱਲੋਂ ਇਹਨਾਂ ਵਿੱਤੀ ਸਾਰਣੀਆਂ ਦੇ ਆਧਾਰ ਉੱਪਰ ਲਏ ਗਏ ਆਰਥਿਕ ਫ਼ੈਸਲਿਆਂ ਨੂੰ ਮੁਨਾਸਬ ਤੌਰ ਤੇ ਪ੍ਰਭਾਵਿਤ ਕਰਨ ਦੀ ਆਸ ਹੋਵੇ।

ਐਸ.ਏਜ਼ ਅਨੁਸਾਰ ਪੜਤਾਲ ਦੇ ਹਿੱਸੇ ਵਜੋਂ ਅਸੀਂ ਸਾਰੀ ਪੜਤਾਲ ਦੌਰਾਨ ਅਸੀਂ ਪੇਸ਼ਾਵਰ ਸੂਝ ਦਾ ਪ੍ਰਯੋਗ ਕੀਤਾ ਹੈ ਅਤੇ ਪੇਸ਼ਾਵਰ ਸੰਕਾਵਾਦ ਕਾਇਮ ਰੱਖਿਆ ਹੈ। ਅਸੀਂ ਨਾਲ ਹੀ:

- ਵਿੱਤੀ ਸਾਰਣੀਆਂ ਦੀ ਮਹੱਤਵਪੂਰਨ ਗ਼ਲਤ-ਬਿਆਨੀ ਦੇ ਖ਼ਤਰਿਆਂ ਦੀ ਪਛਾਣ ਅਤੇ ਮੁਲਾਂਕਣ ਕਰਨਾ, ਭਾਵੇਂ ਗ਼ਬਨ ਜਾਂ ਗ਼ਲਤੀ ਕਾਰਨ ਹੋਣ, ਉਹਨਾਂ ਖ਼ਤਰਿਆਂ ਪ੍ਰਤੀ ਉੱਤਰ ਦੇਣ ਵਾਲੀਆਂ ਪੜਤਾਲ ਪ੍ਰਕਿਰਿਆਵਾਂ ਦੀ ਵਿਉਂਤ ਅਤੇ ਪਾਲਣਾ ਕਰਨੀ, ਅਤੇ ਪੜਤਾਲ ਸਬੂਤ ਪ੍ਰਾਪਤ ਕਰਨੇ ਜੋ ਕਿ ਸਾਡੀ ਰਾਏ ਲਈ ਉਚਿਤ ਅਤੇ ਢੁਕਵਾਂ ਆਧਾਰ ਪ੍ਰਦਾਨ ਕਰਨ। ਗ਼ਬਨ ਤੋਂ ਉਤਪੰਨ ਹੋਈ ਮਹੱਤਵਪੂਰਨ ਗ਼ਲਤ ਬਿਆਨੀ ਨੂੰ ਨਾ ਲੱਭਣ ਦਾ ਖ਼ਤਰਾ ਗ਼ਲਤੀ ਤੋਂ ਇੱਕ ਉਤਪੰਨ ਹੋਈ ਤੋਂ ਵੱਧ ਹੈ, ਕਿਉਂ ਜੋ ਗ਼ਬਨ ਵਿੱਚ ਗੱਠ-ਜੋੜ, ਜਾਲੂਸਾਜ਼ੀ, ਜਾਣ-ਬੁੱਝ ਕੇ ਕੀਤੀਆਂ ਭੁੱਲਾਂ, ਗ਼ਲਤ-ਬਿਆਨੀਆਂ, ਜਾਂ ਅੰਦਰੂਨੀ ਨਿਯੰਤਰਨ ਦਾ ਉਲੰਘਣ ਸ਼ਾਮਲ ਹੋ ਸਕਦਾ ਹੈ।
- ਹਾਲਾਤਾਂ ਅਨੁਸਾਰ ਉਚਿਤ ਪੜਤਾਲ ਪ੍ਰਕਿਰਿਆ ਦੀ ਵਿਉਂਤ ਕਰਨ ਲਈ ਪੜਤਾਲ ਨਾਲ ਸੰਬੰਧਤ ਅੰਦਰੂਨੀ ਨਿਯੰਤਰਨ ਦੀ ਸਮਝ ਪ੍ਰਾਪਤ ਕਰਦੇ ਹਾਂ। ਕੰਪਨੀਜ਼ ਐਕਟ, 2013 ਦੀ ਧਾਰਾ 143(3)(i) ਅਧੀਨ, ਅਸੀਂ ਇਸ ਉੱਪਰ ਆਪਣੀ ਰਾਏ ਪ੍ਰਗਟ ਕਰਨ ਲਈ ਵੀ ਜੁੰਮੇਵਾਰ ਹਾਂ ਕਿ, ਕੀ ਕੰਪਨੀ ਵਿੱਚ ਉਚਿਤ ਅੰਦਰੂਨੀ ਵਿੱਤੀ ਨਿਯੰਤਰਨ ਪ੍ਰਣਾਲੀ ਹੈ ਅਤੇ ਅਜਿਹੇ ਨਿਯੰਤਰਨ ਅਮਲੀ ਕਾਰਗਰ ਹਨ।
- ਮੈਨੇਜਮੈਂਟ ਵਲੋਂ ਵਰਤੀਆਂ ਗਈਆਂ ਲੇਖਾ ਨੀਤੀਆਂ ਦੇ ਉਚਿਤ ਹੋਣ ਅਤੇ ਕੀਤੇ ਗਏ ਲੇਖਾ ਅਨੁਮਾਨਾਂ ਅਤੇ ਸੰਬੰਧਤ ਪ੍ਰਗਟਾਆਂ ਦੇ ਵਾਜ਼ਬ ਹੋਣ ਦਾ ਮੁਲਾਂਕਣ ਕਰਦੇ ਹਾਂ।
- ਮੈਨੇਜਮੈਂਟ ਦੁਆਰਾ ਲੇਖਿਆਂ ਲਈ ਚਾਲੂ ਇਕਾਈ ਆਧਾਰ ਦੀ ਵਰਤੋਂ ਦੀ ਉਚਿਤਤਾ ਅਤੇ, ਪ੍ਰਾਪਤ ਕੀਤੇ ਪੜਤਾਲ ਸਬੂਤ ਦੇ ਆਧਾਰ ਤੇ, ਕੀ ਘਟਨਾਵਾਂ ਅਤੇ ਹਾਲਤਾਂ ਨਾਲ ਸੰਬੰਧਤ ਇੱਕ ਮਹੱਤਵਪੂਰਨ ਅਨਿਸ਼ਚਿਤਤਾ ਮੌਜੂਦ ਹੈ ਜੋ ਕਿ ਕੰਪਨੀ ਦੀ ਇੱਕ ਚਾਲੂ ਇਕਾਈ ਦੇ ਤੌਰ ਤੇ ਜਾਰੀ ਰਹਿਣ ਤੇ ਵਿਸ਼ੇਸ਼ ਸੰਦੇਹ ਪਾ ਸਕਦੀ ਹੈ, ਦਾ ਸਿੱਟਾ ਕੱਢਦੇ ਹਾਂ। ਜੇਕਰ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਇੱਕ ਮਹੱਤਵਪੂਰਨ ਅਨਿਸ਼ਚਿਤਤਾ ਮੌਜੂਦ ਹੈ, ਸਾਨੂੰ ਸਾਡੀ ਪੜਤਾਲਕਾਰ ਦੀ ਰਿਪੋਰਟ ਵਿੱਚ ਵਿੱਤੀ ਸਾਰਣੀਆਂ ਵਿੱਚ ਸੰਬੰਧਤ ਪ੍ਰਗਟਾਆਂ ਤੇ ਧਿਆਨ ਦਿਵਾਉਣਾ ਪੈਂਦਾ ਹੈ, ਜਾਂ ਜੇਕਰ ਅਜਿਹੇ ਪ੍ਰਗਟਾਅ ਨਾ ਕਾਫੀ ਹੋਣ ਤਾਂ ਸਾਡੀ ਰਾਏ ਸੋਧਣੀ ਪੈਂਦੀ ਹੈ। ਸਾਡੇ ਨਤੀਜੇ ਸਾਡੀ ਪੜਤਾਲਕਾਰ ਦੀ ਰਿਪੋਰਟ ਦੀ ਮਿਤੀ ਤੱਕ ਪ੍ਰਾਪਤ ਕੀਤੇ ਪੜਤਾਲ ਸਬੂਤਾਂ ਉੱਪਰ ਆਧਾਰਿਤ ਹਨ। ਐਪਰ, ਭਵਿੱਖੀ ਘਟਨਾਵਾਂ ਅਤੇ ਹਾਲਤਾਂ ਕੰਪਨੀ ਦੇ

ਚਾਲੂ ਇਕਾਈ ਦੇ ਤੌਰ ਤੇ ਜਾਰੀ ਰਹਿਣ ਨੂੰ ਖਤਮ ਕਰਨ ਦਾ ਕਾਰਨ ਹੋ ਸਕਦੇ ਹਨ।

- ਵਿੱਤੀ ਸਾਰਣੀਆਂ ਦੇ ਸਮੁੱਚੇ ਸਾਖਿਆਤਕਰਨ, ਬਣਾਵਟ ਅਤੇ ਸਮਗਰੀ ਸਮੇਤ ਪ੍ਰਗਟਾਆਂ, ਅਤੇ ਕੀ ਵਿੱਤੀ ਸਾਰਣੀਆਂ ਬੁਨਿਆਦੀ ਲੈਣ-ਦੇਣਾਂ ਅਤੇ ਘਟਨਾਵਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਦੀਆਂ ਹਨ ਜਿਸ ਨਾਲ ਉਚਿਤ ਸਾਖਿਆਤਕਰਨ ਦੀ ਪ੍ਰਾਪਤੀ ਹੁੰਦੀ ਹੈ, ਦਾ ਮੁਲਾਂਕਣ ਕਰਦੇ ਹਾਂ।

ਅਸੀਂ, ਪਰਸਪਰ ਹੋਰ ਮਾਮਲੇ, ਪੜਤਾਲ ਦੇ ਮੰਤਵ ਅਤੇ ਸਮੇਂ ਬਾਰੇ ਅਤੇ ਮਹੱਤਵਪੂਰਨ ਪੜਤਾਲ ਲੱਭਤਾਂ ਬਾਰੇ ਸਮੇਤ ਅੰਦਰੂਨੀ ਨਿਯੰਤਰਨ ਵਿੱਚ ਕੋਈ ਮਹੱਤਵਪੂਰਨ ਕਮੀਆਂ, ਜਿੰਨ੍ਹਾਂ ਦੀ ਅਸੀਂ ਆਪਣੀ ਪੜਤਾਲ ਦੌਰਾਨ ਸ਼ਨਾਖਤ ਕਰਦੇ ਹਾਂ, ਬਾਰੇ ਉਨ੍ਹਾਂ ਨੂੰ ਸੂਚਿਤ ਕਰਦੇ ਹਾਂ ਜਿਹੜੇ ਕਿ ਪ੍ਰਬੰਧ ਲਈ ਜ਼ਿੰਮੇਵਾਰ ਹਨ।

ਅਸੀਂ ਉਨ੍ਹਾਂ ਨੂੰ ਜਿਹੜੇ ਕਿ ਪ੍ਰਬੰਧ ਲਈ ਜ਼ਿੰਮੇਵਾਰ ਹਨ ਇੱਕ ਬਿਆਨ ਵੀ ਉਪਲਬਧ ਕਰਵਾਉਂਦੇ ਹਾਂ ਕਿ ਅਸੀਂ ਸੁਤੰਤਰਤਾ ਨਾਲ ਸੰਬੰਧਤ ਨੈਤਿਕ ਜ਼ਰੂਰਤਾਂ ਦੀ ਪਾਲਣਾ ਕੀਤੀ ਹੈ, ਅਤੇ ਉਨ੍ਹਾਂ ਨੂੰ, ਸਾਰੇ ਸੰਬੰਧਾਂ ਅਤੇ ਹੋਰ ਮਸਲਿਆਂ ਜਿਹੜੇ ਕਿ ਮੁਨਾਸਬ ਤੌਰ ਤੇ ਸਾਡੀ ਸੁਤੰਤਰਤਾ ਉੱਪਰ ਪ੍ਰਭਾਵ ਪਾਉਣ ਅਤੇ ਜਿੱਥੇ ਲਾਗੂ ਹੋਣਯੋਗ, ਸੰਬੰਧਤ ਬਚਾਅ ਬਾਰੇ ਉਹਨਾਂ ਨੂੰ ਸੂਚਿਤ ਕਰਦੇ ਹਾਂ।

ਜ਼ੋਰ ਦੇਣ ਵਾਲੇ ਵਿਸ਼ੇ

- ਗੁਦਾਮਾਂ ਅਤੇ ਨਾਲ ਹੀ ਸਾਈਟਾਂ ਤੇ ਮਾਲ ਦੇ ਸਟਾਕ ਦਾ ਅੱਗ, ਚੋਰੀ ਜਾਂ ਕੁਦਰਤੀ ਆਫ਼ਤਾਂ ਕਾਰਨ ਖ਼ਤਰੇ ਨੂੰ ਘਟਾਉਣ ਲਈ ਬੀਮਾ ਨਹੀਂ ਕਰਵਾਇਆ ਗਿਆ ਹੈ।
- ਪੀ.ਐਸ.ਈ.ਆਰ.ਸੀ. ਨੇ ਵਿੱਤੀ ਸਾਲ 2022-23 ਲਈ ਆਪਣੇ ਟੈਰਿਫ਼ ਆਰਡਰ ਰਾਹੀਂ ਵਿੱਤੀ ਸਾਲ 2021-22 ਲਈ ਪਹਿਲਾਂ ਮਨਜ਼ੂਰਸ਼ੁਦਾ ਟੈਰਿਫ਼ ਦੇ ਮੁਕਾਬਲੇ ਵਿੱਤੀ ਸਾਲ 2021-22 ਦੀ ਸਮੀਖਿਆ ਵਿੱਚ 102.64 ਕਰੋੜ ਰੁਪਏ ਦੇ ਮਾਲੀਏ ਅੰਤਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਪੀ.ਐਸ.ਈ.ਆਰ.ਸੀ. ਨੇ ਵਿੱਤੀ ਸਾਲ 2020-21 ਦੇ ਟਰੂ-ਅੱਪ ਵਿੱਚ 34.47 ਕਰੋੜ ਰੁਪਏ ਦੇ ਮਾਲੀਏ ਦੇ ਅੰਤਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਲੇਖਾ, ਲੇਖਾ ਨੀਤੀ ਦੇ ਅਨੁਸਾਰ ਵਿੱਤੀ ਸਾਲ 2021-22 ਵਿੱਚ ਕੀਤਾ ਗਿਆ ਹੈ ਅਤੇ ਇਸ ਕਾਰਨ ਵਿੱਤੀ ਸਾਲ 2021-22 ਦਾ ਮਾਲੀਆ ਪਿਛਲੇ ਸਾਲ ਦੇ ਮੁਕਾਬਲੇ ਵਧਿਆ ਹੈ।
- ਪੀ.ਐਸ.ਪੀ.ਸੀ.ਐਲ. ਨੂੰ/ਤੋਂ ਸੇਵਾਵਾਂ ਜਿਵੇਂ ਕਿ ਦਫ਼ਤਰਾਂ ਦਾ ਕਿਰਾਇਆ, ਕਲੋਨੀਆਂ ਦਾ ਕਿਰਾਇਆ ਆਦਿ ਦਾ ਮਿਤੀ ਤੱਕ ਲੇਖਾ-ਕਿਤਾਬਾਂ ਵਿੱਚ ਲੇਖਾ ਨਹੀਂ ਕੀਤਾ ਗਿਆ ਹੈ। ਸੂਚਨਾ ਦੀ ਅਣਹੋਂਦ ਵਿੱਚ ਅਸੀਂ ਇਸਦਾ ਪ੍ਰਭਾਵ ਲਾਭ ਅਤੇ ਹਾਨੀ ਸਾਰਣੀ (ਸਮੇਤ ਹੋਰ ਵਿਸਤ੍ਰਿਤ ਆਮਦਨ) ਅਤੇ ਬੈਲੈਂਸ ਸ਼ੀਟ ਤੇ ਨਿਰਧਾਰਤ ਕਰਨ ਤੋਂ ਅਸਮਰੱਥ ਹਾਂ।
- ਪੂੰਜੀ ਰਾਖਵੇਂ ਵਿੱਚ 16.29 ਕਰੋੜ ਰੁਪਏ ਦੀ ਇੱਕ ਰਕਮ ਸ਼ਾਮਲ ਹੈ, ਜਿਹੜੀ ਕਿ ਪ੍ਰਗਤੀ ਅਧੀਨ ਪੂੰਜੀਗਤ ਕਾਰਜਾਂ ਨੂੰ ਪੂੰਜੀਕ੍ਰਿਤ ਕੀਤੇ “ਸਟੋਰ ਅਚਨਚੇਤ ਖ਼ਰਚੇ” ਦੀ ਕਲਪਿਤ ਲਾਗਤ ਕਾਰਨ ਮਾਲ ਲਾਗਤ ਅੰਤਰ ਦੀ ਹੈ, ਜਿਹੜੀ ਕਿ 16.04.2010 ਤੋਂ ਅੱਗੇ ਤੱਕ ਸੰਚਿਤ ਹੋਈ ਅਤੇ 31.03.2015 ਤੱਕ 16.29 ਕਰੋੜ ਰੁਪਏ ਹੋ ਗਈ।

ਹੋਰ ਕਨੂੰਨੀ ਅਤੇ ਨਿਯਮਕ ਜ਼ਰੂਰਤਾਂ ਉੱਪਰ ਰਿਪੋਰਟ

- ਐਕਟ ਦੀ ਧਾਰਾ 143 ਦੀ ਉੱਪ ਧਾਰਾ (11) ਦੀਆਂ ਸ਼ਰਤਾਂ ਅਨੁਸਾਰ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਜਾਰੀ ਕੰਪਨੀਜ਼ (ਆਡਿਟਰਜ਼ ਰਿਪੋਰਟ) ਆਰਡਰ 2020 (“ਆਰਡਰ”) ਵੱਲੋਂ ਲੋੜੀਂਦੇ ਅਨੁਸਾਰ, ਅਸੀਂ ਆਰਡਰ ਦੇ ਪੈਰ੍ਹੇ 3 ਅਤੇ 4 ਵਿੱਚ ਦਰਸਾਏ ਮੁੱਦਿਆਂ ਉੱਤੇ “ਅਨੁਲੱਗ ਏ” ਵਿੱਚ ਇੱਕ ਬਿਆਨ ਦਿੰਦੇ ਹਾਂ।
- ਕੰਪਨੀਜ਼ ਐਕਟ 2013 ਦੀ ਧਾਰਾ 143 ਦੀ ਉੱਪ ਧਾਰਾ 5 ਦੇ ਸੰਬੰਧ ਵਿੱਚ, ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾ-ਪੜਤਾਲਕਾਰ ਵੱਲੋਂ ਉਕਤ ਧਾਰਾ 143 ਅਧੀਨ ਜਾਰੀ ਕੀਤੇ ਗਏ ਨਿਰਦੇਸ਼ਾਂ ਉੱਪਰ ਅਸੀਂ “ਅਨੁਲੱਗ ਬੀ” ਵਿੱਚ ਇੱਕ ਬਿਆਨ ਦਿੰਦੇ ਹਾਂ।
- ਐਕਟ ਦੀ ਧਾਰਾ 143(3) ਦੀ ਜ਼ਰੂਰਤ ਮੁਤਾਬਕ, ਅਸੀਂ ਰਿਪੋਰਟ ਕਰਦੇ ਹਾਂ ਕਿ:

- (ੳ) ਅਸੀਂ ਉਹ ਸਾਰੀ ਸੂਚਨਾ ਅਤੇ ਸਪਸ਼ਟੀਕਰਨ ਮੰਗੇ ਅਤੇ ਪ੍ਰਾਪਤ ਕਰ ਲਏ ਹਨ ਜੋ ਕਿ ਸਾਡੀ ਸਭ ਤੋਂ ਚੰਗੀ ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਸਾਡੀ ਪੜਤਾਲ ਦੇ ਮੰਤਵ ਲਈ ਜ਼ਰੂਰੀ ਸਨ।
- (ਅ) ਸਾਡੀ ਰਾਏ ਅਨੁਸਾਰ ਕੰਪਨੀ ਨੇ ਕਨੂੰਨ ਮੁਤਾਬਕ ਉਚਿਤ ਲੇਖਾ-ਬਹੀਆਂ ਨੂੰ ਰੱਖਿਆ ਹੋਇਆ ਹੈ ਜਿੱਥੋਂ ਤੱਕ ਕਿ ਸਾਨੂੰ ਉਹਨਾਂ ਬਹੀਆਂ ਦੀ ਜਾਂਚ ਤੋਂ ਜਾਪਦਾ ਹੈ।
- (ੲ) ਇਸ ਰਿਪੋਰਟ ਨਾਲ ਸੰਬੰਧਤ ਬੈਲੈਂਸ ਸ਼ੀਟ, ਲਾਭ ਅਤੇ ਹਾਨੀ ਸਾਰਣੀ (ਸਮੇਤ ਹੋਰ ਵਿਸਤ੍ਰਿਤ ਆਮਦਨ), ਨਕਦੀ ਪ੍ਰਵਾਹ ਸਾਰਣੀ ਅਤੇ ਇਕੁਅਟੀ ਵਿੱਚ ਤਬਦੀਲੀ ਦੀ ਸਾਰਣੀ, ਲੇਖਾ-ਬਹੀਆਂ ਦੀ ਅਨੁਸਾਰਤਾ ਵਿੱਚ ਹਨ।
- (ਸ) ਸ਼ਰਤ ਸਹਿਤ ਰਾਏ ਲਈ ਆਧਾਰ ਖੰਡ ਵਿੱਚ ਵਰਣਿਤ ਮੱਦਾਂ ਦੇ ਸੰਭਾਵਿਤ ਪ੍ਰਭਾਵਾਂ ਤੋਂ ਸਿਵਾਏ ਸਾਡੀ ਰਾਏ ਵਿੱਚ ਉਕਤ ਕਥਿਤ ਇੰਡ ਏ.ਐਸ. ਵਿੱਤੀ ਸਾਰਣੀਆਂ, ਐਕਟ ਦੀ ਧਾਰਾ 133, ਨਾਲ ਪੜ੍ਹੇ ਕੰਪਨੀਜ਼ (ਭਾਰਤੀ ਲੇਖਾ ਮਿਆਰਾਂ) ਨਿਯਮਾਂ 2015 ਜਿਵੇਂ ਸੰਸ਼ੋਧਿਤ, ਵਿੱਚ ਨਿਸ਼ਚਿਤ ਲੇਖਾ ਮਿਆਰਾਂ ਦੀ ਪਾਲਣਾ ਕਰਦੀਆਂ ਹਨ।
- (ਹ) ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਨੋਟੀਫਿਕੇਸ਼ਨ ਨੰ. ਜੀ.ਐਸ.ਆਰ. 463(ਈ) ਮਿਤੀ ਜੂਨ 5, 2015 ਰਾਹੀਂ ਦਿੱਤੀ ਗਈ ਛੋਟ ਨੂੰ ਧਿਆਨ ਵਿੱਚ ਰੱਖਦੇ ਹੋਏ, ਐਕਟ ਦੀ ਧਾਰਾ 164(2) ਬਾਬਤ ਡਾਇਰੈਕਟਰਜ਼ ਦੀਆਂ ਅਯੋਗਤਾਵਾਂ ਦੀਆਂ ਸ਼ਰਤਾਂ, ਕੰਪਨੀ ਤੇ ਲਾਗੂ ਨਹੀਂ ਹਨ।
- (ਕ) ਕੰਪਨੀ ਦੀ ਵਿੱਤੀ ਰਿਪੋਰਟ ਉੱਤੇ ਅੰਦਰੂਨੀ ਵਿੱਤੀ ਨਿਯੰਤਰਨ ਦੀ ਸਾਰਥਕਤਾ ਅਤੇ ਇਹਨਾਂ ਨਿਯੰਤਰਨਾਂ ਦੀ ਸੰਚਾਲਨ ਪ੍ਰਭਾਵਸ਼ੀਲਤਾ ਦੇ ਸੰਬੰਧ ਵਿੱਚ “ਅਨੁਲੱਗ ਸੀ” ਵਿੱਚ ਸਾਡੀ ਵੱਖਰੀ ਰਿਪੋਰਟ ਵੇਖੋ।
- (ਖ) ਕੰਪਨੀਜ਼ (ਆਡਿਟ ਅਤੇ ਆਡਿਟਰਜ਼) ਨਿਯਮ 2014, ਦੇ ਨਿਯਮ 11 ਅਨੁਸਾਰ ਪੜਤਾਲਕਾਰ ਦੀ ਰਿਪੋਰਟ ਵਿੱਚ ਦਰਜ ਹੋਣ ਯੋਗ ਹੋਰ ਮਾਮਲਿਆਂ ਦੇ ਸੰਬੰਧ ਵਿੱਚ, ਸਾਡੀ ਸਭ ਤੋਂ ਚੰਗੀ ਜਾਣਕਾਰੀ ਅਤੇ ਸਾਨੂੰ ਦਿੱਤੇ ਗਏ ਸਪਸ਼ਟੀਕਰਨਾਂ ਅਨੁਸਾਰ ਸਾਡੀ ਰਾਏ ਮੁਤਾਬਕ;
- (1) ਵਿੱਤੀ ਸਾਰਣੀਆਂ ਵਿੱਚ ਵਿਅਕਤ ਤੋਂ ਬਿਨਾਂ ਕੰਪਨੀ ਦੀ ਕੋਈ ਲੰਬਿਤ ਮੁਕੱਦਮੇਬਾਜ਼ੀ ਨਹੀਂ ਹੈ ਜੋ ਕਿ ਇਸ ਦੀ ਇੰਡ ਏ.ਐਸ. ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰੇਗੀ।
 - (2) ਕੰਪਨੀ ਦੇ ਕੋਈ ਲੰਮੀ ਮਿਆਦ ਦੇ ਇਕਰਾਰਨਾਮੇ ਸਮੇਤ ਵਿਉਤਪੰਨ ਇਕਰਾਰਨਾਮੇ ਨਹੀਂ ਹਨ; ਇਸ ਲਈ ਉਨ੍ਹਾਂ ਕਰਕੇ ਕਿਸੇ ਮਹੱਤਵਪੂਰਨ ਦੂਰਦਰਸ਼ਿਤ ਨੁਕਸਾਨ ਬਾਰੇ ਟਿੱਪਣੀ ਕਰਨ ਦਾ ਸਵਾਲ ਪੈਦਾ ਨਹੀਂ ਹੁੰਦਾ।
 - (3) ਉੱਥੇ ਅਜਿਹੀ ਕੋਈ ਰਕਮ ਨਹੀਂ ਸੀ ਜਿਸਨੂੰ ਕੰਪਨੀ ਦੁਆਰਾ ਨਿਵੇਸ਼ਕ ਸਿੱਖਿਆ ਅਤੇ ਰੱਖਿਆ ਫੰਡ ਵਿੱਚ ਤਬਦੀਲ ਕਰਨਾ ਜ਼ਰੂਰੀ ਸੀ।
 - (4) (i) ਮੈਨੇਜਮੈਂਟ ਨੇ ਪ੍ਰਸਤੁਤ ਕੀਤਾ ਹੈ ਕਿ, ਆਪਣੇ ਸਭ ਤੋਂ ਉੱਤਮ ਗਿਆਨ ਅਤੇ ਵਿਸ਼ਵਾਸ ਅਨੁਸਾਰ, ਲੇਖਿਆਂ ਦੇ ਨੋਟਸ ਵਿੱਚ ਕੀਤੇ ਪ੍ਰਗਟਾਅ ਤੋਂ ਇਲਾਵਾ, ਕੰਪਨੀ ਵੱਲੋਂ ਕੋਈ ਵੀ ਫੰਡ (ਜਾਂ ਤਾਂ ਉਧਾਰ ਲਏ ਫੰਡ ਜਾਂ ਸ਼ੇਅਰ ਪ੍ਰੀਮੀਅਮ ਜਾਂ ਕਿਸੇ ਹੋਰ ਸਰੋਤਾਂ ਜਾਂ ਹੋਰ ਫੰਡ ਦੀਆਂ ਕਿਸਮਾਂ ਵਿੱਚੋਂ), ਕਿਸੇ ਹੋਰ ਵਿਅਕਤੀ(ਆਂ) ਜਾਂ ਇਕਾਈ(ਆਂ) ਸਮੇਤ ਵਿਦੇਸ਼ੀ ਇਕਾਈਆਂ (“ਵਿਚੋਲਿਆਂ”) ਨੂੰ, ਭਾਵੇਂ ਲਿਖਤੀ ਤੌਰ ਤੇ ਜਾਂ ਹੋਰ ਤਰ੍ਹਾਂ, ਦੀ ਸਮਝ ਨਾਲ ਕਿ ਵਿਚੋਲਾ ਭਾਵੇਂ ਸਿੱਧੇ ਜਾਂ ਅਸਿੱਧੇ ਤੌਰ ਤੇ ਕਰਜ਼ਾ ਜਾਂ ਨਿਵੇਸ਼ ਕੰਪਨੀ ਦੁਆਰਾ ਜਾਂ ਕੰਪਨੀ ਦੀ ਤਰਫੋਂ (“ਅੰਤਮ ਲਾਭਪਾਤਰੀਆਂ”) ਕਿਸੇ ਵੀ ਤਰੀਕੇ ਨਾਲ ਸ਼ਨਾਖਤ ਕੀਤੇ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਕਰਜ਼ਾ ਜਾਂ ਨਿਵੇਸ਼ ਜਾਂ ਕੋਈ ਗਾਰੰਟੀ ਦਾ ਪ੍ਰਬੰਧ ਕਰੇਗਾ ਜਾਂ ਜ਼ਮਾਨਤ ਜਾਂ ਅੰਤਮ ਲਾਭਪਾਤਰੀਆਂ ਦੀ ਤਰਫੋਂ ਇਸੇ ਵਰਗਾ, ਪੇਸ਼ਗੀ ਜਾਂ ਕਰਜ਼ੇ ਜਾਂ ਨਿਵੇਸ਼ ਨਹੀਂ ਕੀਤੇ ਗਏ ਹਨ।
 - (ii) ਮੈਨੇਜਮੈਂਟ ਨੇ ਪ੍ਰਸਤੁਤ ਕੀਤਾ ਹੈ ਕਿ, ਆਪਣੇ ਸਭ ਤੋਂ ਉੱਤਮ ਗਿਆਨ ਅਤੇ ਵਿਸ਼ਵਾਸ ਅਨੁਸਾਰ, ਲੇਖਿਆਂ ਦੇ ਨੋਟਸ ਵਿੱਚ ਕੀਤੇ ਪ੍ਰਗਟਾਅ ਤੋਂ ਇਲਾਵਾ, ਕੰਪਨੀ ਵੱਲੋਂ ਕੋਈ ਵੀ ਫੰਡ, ਕਿਸੇ ਹੋਰ ਵਿਅਕਤੀ(ਆਂ) ਜਾਂ ਇਕਾਈ(ਆਂ) ਸਮੇਤ ਵਿਦੇਸ਼ੀ ਇਕਾਈਆਂ (“ਫੰਡ ਦੇਣ ਵਾਲੇ ਗੁੱਟ”) ਤੋਂ, ਭਾਵੇਂ ਲਿਖਤੀ ਤੌਰ ਤੇ ਜਾਂ ਹੋਰ ਤਰ੍ਹਾਂ, ਦੀ ਸਮਝ ਨਾਲ ਕਿ ਕੰਪਨੀ ਭਾਵੇਂ ਸਿੱਧੇ ਜਾਂ ਅਸਿੱਧੇ ਤੌਰ ਤੇ ਫੰਡ ਦੇਣ ਵਾਲੇ ਗੁੱਟ (“ਅੰਤਮ ਲਾਭਪਾਤਰੀਆਂ”) ਦੁਆਰਾ ਜਾਂ ਉਹਨਾਂ ਦੀ ਤਰਫੋਂ ਕਿਸੇ ਵੀ

- ਤਰੀਕੇ ਨਾਲ ਸ਼ਨਾਖਤ ਕੀਤੇ ਨੂੰ ਕਰਜ਼ਾ ਜਾਂ ਨਿਵੇਸ਼ ਜਾਂ ਕੋਈ ਗਾਰੰਟੀ ਦਾ ਪ੍ਰਬੰਧ, ਜ਼ਮਾਨਤ ਜਾਂ ਅੰਤਮ ਲਾਭਪਾਤਰੀਆਂ ਦੀ ਤਰਫ਼ੋਂ ਇਸੇ ਵਰਗਾ, ਪ੍ਰਾਪਤ ਨਹੀਂ ਕੀਤੇ ਗਏ ਹਨ; ਅਤੇ
- (iii) ਪੜਤਾਲ ਪ੍ਰਕਿਰਿਆਵਾਂ, ਜਿਹਨਾਂ ਨੂੰ ਹਾਲਾਤਾਂ ਮੁਤਾਬਕ ਅਸੀਂ ਉਚਿਤ ਅਤੇ ਵਾਜ਼ਬ ਸਮਝਿਆ ਹੈ, ਦੇ ਆਧਾਰ ਤੇ ਅਜਿਹਾ ਕੁਝ ਵੀ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ ਕਿ ਜੋ ਇਹ ਵਿਸ਼ਵਾਸ ਦਿਵਾਵੇ ਕਿ ਉਪ-ਧਾਰਾ(i) ਅਤੇ (ii) ਵਿੱਚ ਕੀਤੇ ਪ੍ਰਸਤੁਤੀਕਰਨ ਵਿੱਚ ਕੋਈ ਮਹੱਤਵਪੂਰਣ ਗਲਤ ਬਿਆਨੀ ਹੈ।
- (5) ਸਾਲ ਦੇ ਦੌਰਾਨ ਕੰਪਨੀ ਦੁਆਰਾ ਕੋਈ ਲਾਭਅੰਸ਼ ਘੋਸ਼ਿਤ ਅਤੇ ਭੁਗਤਾਨ ਨਹੀਂ ਕੀਤਾ ਗਿਆ ਹੈ।
- (ਗ) ਐਕਟ ਦੀ ਧਾਰਾ 197(16) ਦੀਆਂ ਜ਼ਰੂਰਤਾਂ ਦੇ ਅਨੁਸਾਰ ਪੜਤਾਲਕਾਰ ਦੀ ਰਿਪੋਰਟ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਹੋਰ ਮਾਮਲਿਆਂ ਦੇ ਸਬੰਧ ਵਿੱਚ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ, ਭਾਰਤ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਨੰ. ਜੀ.ਐਸ.ਆਰ. 463 (ਈ) ਮਿਤੀ 5 ਜੂਨ 2015 ਅਨੁਸਾਰ ਧਾਰਾ 197, ਸਰਕਾਰੀ ਕੰਪਨੀਆਂ ਤੇ ਲਾਗੂ ਨਹੀਂ ਹੈ।

ਵਾ: ਬੀ ਡੀ ਬਾਂਸਲ ਐਂਡ ਕੰਪਨੀ
ਚਾਰਟਰਡ ਅਕਾਊਂਟੈਂਟਸ
ਫਰਮ ਰਜਿਸਟਰੇਸ਼ਨ ਨੰ: 000621 ਐਨ

ਸਹੀ/-
(ਕਨਿਕਾ ਮੇਹਰਾ)
ਪਾਰਟਨਰ
ਐਮ.ਨੰ: 514757
ਯੂ.ਡੀ.ਆਈ.ਐਨ.: 22514757ਏਐਨਸੀਐਸਈਐਚ5578

ਸਥਾਨ : ਪਟਿਆਲਾ
ਮਿਤੀ : 18.07.2022

ਪੜਤਾਲਕਾਰ ਦੀ ਰਿਪੋਰਟ ਦਾ “ਅਨੁਲੱਗ ਏ”

- 1.
- (ੳ) (1) ਕੰਪਨੀ ਵੱਲੋਂ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੇ ਮਾਤਰਾਤਮਕ ਵੇਰਵੇ ਅਤੇ ਸਥਿਤੀ ਸਮੇਤ ਪੂਰੇ ਵੇਰਵੇ ਦਰਸਾਉਂਦਾ ਹੋਇਆ ਉਚਿਤ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਸਿਵਾਏ ਰਾਜ ਸਰਕਾਰ ਦੁਆਰਾ ਸੂਚਿਤ ਕੀਤੀ ਗਈ ਟਰਾਂਸਫਰ ਸਕੀਮ, ਜੋ ਕਿ ਪ੍ਰਕਿਰਿਆ ਅਧੀਨ ਹੈ, ਅਨੁਸਾਰ ਮਿਤੀ 16.04.2010 ਨੂੰ ਤਬਦੀਲ ਹੋਈ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੇ। ਇਸ ਤੋਂ ਇਲਾਵਾ, ਇਹ ਵੀ ਦੱਸਿਆ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਵੱਲੋਂ ਬੈਂਕਾਂ / ਵਿੱਤੀ ਸੰਸਥਾਵਾਂ ਤੋਂ ਪੂੰਜੀਗਤ ਕਰਜ਼ੇ ਆਗਾਮੀ ਸੰਪਤੀਆਂ ਦੀ ਗਿਰਵੀ ਵਿਰੁੱਧ ਸੁਰੱਖਿਅਤ ਕਰਕੇ ਪ੍ਰਾਪਤ ਕੀਤੇ ਗਏ ਹਨ। ਇਸ ਲਈ ਬੈਂਕਾਂ/ਵਿੱਤੀ ਸੰਸਥਾਵਾਂ ਤੋਂ ਪ੍ਰਾਪਤ ਕੀਤੇ ਪੂੰਜੀਗਤ ਕਰਜ਼ਿਆਂ ਵਿੱਚੋਂ ਬਣਾਈਆਂ ਗਈਆਂ ਪੂੰਜੀਗਤ ਸੰਪਤੀਆਂ ਭਾਰ ਤੋਂ ਮੁਕਤ ਨਹੀਂ ਹਨ।
- (2) ਕੰਪਨੀ ਨੇ ਅਸਥੂਲ ਸੰਪਤੀਆਂ ਦੇ ਪੂਰੇ ਵੇਰਵਿਆਂ ਨੂੰ ਦਰਸਾਉਂਦੇ ਹੋਏ ਉਚਿਤ ਰਿਕਾਰਡ ਰੱਖਿਆ ਹੋਇਆ ਹੈ।
- (ਅ) ਸਾਨੂੰ ਦਿੱਤੀ ਸੂਚਨਾ ਅਤੇ ਸਪਸ਼ਟੀਕਰਨਾਂ ਅਨੁਸਾਰ ਮੈਨੇਜਮੈਂਟ ਦੁਆਰਾ ਸਾਲ ਦੌਰਾਨ ਅਚੱਲ ਸੰਪਤੀਆਂ ਦੀ ਭੌਤਿਕ ਪੜਤਾਲ ਕੀਤੀ ਗਈ। ਸਾਨੂੰ ਦਿੱਤੀ ਸੂਚਨਾ ਅਤੇ ਸਪਸ਼ਟੀਕਰਨਾਂ ਅਨੁਸਾਰ ਅਜਿਹੀ ਪੜਤਾਲ ਦੌਰਾਨ ਕੋਈ ਅਹਿਮ ਫ਼ਰਕ ਨਹੀਂ ਪਾਇਆ ਗਿਆ।
- (ੲ) ਜਿਵੇਂ ਕਿ ਸਾਨੂੰ ਸੂਚਿਤ ਕੀਤਾ ਗਿਆ, 16.04.2010 ਤੋਂ ਪਹਿਲਾਂ ਹਾਸਲ ਕੀਤੀਆਂ 2925 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਦੇ ਹੱਕ-ਮਾਲਕੀ ਦਸਤਾਵੇਜ਼ ਕੰਪਨੀ ਦੇ ਨਾਮ ਤਬਦੀਲ ਨਹੀਂ ਹਨ ਪਰੰਤੂ ਪੰਜਾਬ ਸਰਕਾਰ ਦੁਆਰਾ 24.12.2012 ਨੂੰ ਘੋਸ਼ਿਤ ਕੀਤੀ ਗਈ ਟਰਾਂਸਫਰ ਸਕੀਮ ਦੇ ਰਾਹੀਂ ਅਮਲ ਵਿੱਚ ਆਏ ਵਿਧਾਨ ਅਨੁਸਾਰ ਅਜਿਹੀਆਂ ਸੰਪਤੀਆਂ ਦੀ ਮਲਕੀਅਤ ਕੰਪਨੀ ਵੱਲ ਜਮ੍ਹਾਂ ਹੋਈ ਹੈ। ਉਕਤ ਹੱਕ-ਮਾਲਕੀ ਦਸਤਾਵੇਜ਼ ਪੀ.ਐਸ.ਪੀ.ਸੀ.ਐਲ. ਕੋਲ ਉਪਲਬਧ ਹਨ (ਕਿਉਂਕਿ ਪੂਰਬਲੇ ਪੰ.ਰਾ.ਬਿ.ਬੋ. ਦਾ ਜਾਇਦਾਦ ਦਫ਼ਤਰ ਹੁਣ ਪੀ.ਐਸ.ਪੀ.ਸੀ.ਐਲ. ਅਧੀਨ ਕੰਮ ਕਰ ਰਿਹਾ ਹੈ ਅਤੇ ਉਹ ਅਜਿਹੇ ਹੱਕ-ਮਾਲਕੀ ਦਸਤਾਵੇਜ਼ਾਂ ਦਾ ਨਿਗਰਾਨ ਹੈ)।
- ਇਸ ਤੋਂ ਅੱਗੇ, 16.04.2010 ਤੋਂ ਬਾਅਦ ਕੰਪਨੀ ਵੱਲੋਂ ਹਾਸਲ ਕੀਤੀਆਂ ਅਚੱਲ ਜਾਇਦਾਦਾਂ ਦੇ ਹੱਕ-ਮਾਲਕੀ ਦਸਤਾਵੇਜ਼ ਕੰਪਨੀ ਦੇ ਨਾਮ ਜਾਂ ਵੱਖ-2 ਪੰਚਾਇਤਾਂ ਤੋਂ ਓਪਰੇਟਿੰਗ ਪਟੇ ਉੱਤੇ ਹਨ, ਜਿਨ੍ਹਾਂ ਦੇ ਇਕਰਾਰਨਾਮੇ ਕੰਪਨੀ ਕੋਲ ਉਪਲਬਧ ਹਨ।
- ਸਾਨੂੰ ਉਪਲਬਧ ਕਰਵਾਈਆਂ ਗਈਆਂ ਰਜਿਸਟਰਡ ਵਿੱਕਰੀ ਦਸਤਾਵੇਜ਼ਾਂ, ਤਬਦੀਲੀ ਦਸਤਾਵੇਜ਼ਾਂ, ਇੰਤਕਾਲ ਪੱਤਰਾਂ ਦੀਆਂ ਕਾਪੀਆਂ ਦੀ ਜਾਂਚ ਦੇ ਆਧਾਰ ਤੇ, ਵਿੱਤੀ ਸਾਰਣੀਆਂ ਵਿੱਚ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਅਧੀਨ ਦਰਸਾਈਆਂ ਗਈਆਂ ਅਚੱਲ ਸੰਪਤੀਆਂ ਦੇ ਹੱਕ-ਮਾਲਕੀ ਦਸਤਾਵੇਜ਼ ਹੇਠਾਂ ਵਰਣਿਤ ਦੇ ਸਿਵਾਏ ਬੈਲੇਂਸ ਸ਼ੀਟ ਦੀ ਮਿਤੀ ਨੂੰ ਕੰਪਨੀ ਦੇ ਨਾਮ ਹਨ।
- | ਜਾਇਦਾਦ ਦਾ ਵੇਰਵਾ | ਕੁੱਲ ਅੱਗੇ ਲਿਆਂਦੇ ਮੁੱਲ | ਜਿਸ ਦੇ ਨਾਮ ਤੇ ਰੱਖੀ ਗਈ | ਕੀ ਉਹ ਪ੍ਰੋਮੋਟਰ, ਨਿਰਦੇਸ਼ਕ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਕਰਮਚਾਰੀ ਹਨ | ਜਿਨ੍ਹਾਂ ਸਮਾਂ ਰੱਖੀ-ਦੌਰ ਦਰਸਾਓ, ਜਿੱਥੇ ਉਚਿਤ ਹੋਵੇ | ਕੰਪਨੀ ਦੇ ਨਾਮ ਤੇ ਨਾ ਰੱਖੇ ਹੋਣ ਦਾ ਕਾਰਨ |
|-----------------|-----------------------|-----------------------|---|--|-------------------------------------|
| ਜ਼ਮੀਨ | 2925 ਕਰੋੜ | ਪੀ.ਐਸ.ਟੀ.ਬੀ. | ਨਹੀਂ | 16.04.2010 | ਪਹਿਲਾਂ ਹੀ ਉੱਪਰ ਸਪਸ਼ਟ ਕੀਤਾ ਗਿਆ ਹੈ |
- (ਸ) ਕੰਪਨੀ ਨੇ ਸਾਲ ਦੌਰਾਨ ਆਪਣੀ ਕਿਸੇ ਵੀ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਅਤੇ ਅਸਥੂਲ ਸੰਪਤੀਆਂ ਦਾ ਮੁਲਾਂਕਣ ਨਹੀਂ ਕੀਤਾ ਹੈ।

(ਹ) ਬੇਨਾਮੀ ਲੈਣ-ਦੇਣ (ਵਰਜਣ) ਐਕਟ, 1988 (45 ਆਫ 1988) ਅਤੇ ਉਸ ਅਧੀਨ ਬਣਾਏ ਨਿਯਮਾਂ ਅਧੀਨ ਕੋਈ ਵੀ ਬੇਨਾਮੀ ਜਾਇਦਾਦ ਰੱਖਣ ਲਈ ਸਾਲ ਦੌਰਾਨ ਕੰਪਨੀ ਵਿਰੁੱਧ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਅਤੇ ਨਾ ਹੀ 31 ਮਾਰਚ 2022 ਨੂੰ ਕੋਈ ਲੰਬਿਤ ਹੈ।

2.

(ੳ) ਕੰਪਨੀ ਦੀ ਸਪੁਰਦਗੀ ਵਿੱਚ ਵਸਤੂ ਸੂਚੀ ਦੀ ਪ੍ਰਬੰਧਨ ਦੁਆਰਾ ਸਾਲ ਦੇ ਦੌਰਾਨ ਭੌਤਿਕ ਤੌਰ 'ਤੇ ਤਸਦੀਕ ਕੀਤੀ ਗਈ ਹੈ। ਸਾਡੀ ਰਾਏ ਵਿੱਚ, ਅਜਿਹੀ ਤਸਦੀਕ ਦੀ ਬਾਰੰਬਾਰਤਾ ਵਾਜਬ ਹੈ, ਅਤੇ ਪ੍ਰਬੰਧਨ ਦੁਆਰਾ ਅਪਣਾਈਆਂ ਗਈਆਂ ਪ੍ਰਕਿਰਿਆਵਾਂ ਅਤੇ ਖੇਤਰ ਉਚਿਤ ਸਨ। ਭੌਤਿਕ ਸਟਾਕ ਅਤੇ ਲਿਖਤੀ ਰਿਕਾਰਡਾਂ ਦੇ ਵਿਚਕਾਰ ਤਸਦੀਕ ਕਰਨ ਤੇ ਕੋਈ ਅੰਤਰ ਨਹੀਂ ਦੇਖਿਆ ਗਿਆ ਸੀ ਜੋ ਕਿ ਵਸਤੂ ਸੂਚੀ ਦੀ ਹਰੇਕ ਸ਼੍ਰੇਣੀ ਲਈ ਕੁੱਲ 10% ਜਾਂ ਵੱਧ ਸਨ।

(ਅ) ਕੰਪਨੀ ਨੂੰ ਚਾਲੂ ਸੰਪਤੀਆਂ ਦੀ ਸੁਰੱਖਿਆ ਦੇ ਆਧਾਰ 'ਤੇ ਬੈਂਕਾਂ ਤੋਂ ਕੁੱਲ ਮਿਲਾ ਕੇ ਪੰਜ ਕਰੋੜ ਰੁਪਏ ਤੋਂ ਵੱਧ ਦੀ ਕਾਰਜਸ਼ੀਲ ਪੂੰਜੀ ਸੀਮਾ ਮਨਜ਼ੂਰ ਕੀਤੀ ਗਈ ਹੈ। ਕੰਪਨੀ ਦੁਆਰਾ ਅਜਿਹੇ ਬੈਂਕਾਂ ਨੂੰ ਦਾਇਰ ਕੀਤੀ ਗਈਆਂ ਤਿਆਗੀ ਰਿਟਰਨਾਂ ਜਾਂ ਸਾਰਣੀਆਂ ਕੰਪਨੀ ਦੀਆਂ ਲੇਖਾ ਕਿਤਾਬਾਂ ਨਾਲ ਮੇਲ ਖਾਂਦੀਆਂ ਹਨ।

3. ਕੰਪਨੀ ਨੇ, ਕੰਪਨੀਜ਼ ਐਕਟ 2013 ਦੀ ਧਾਰਾ 189 ਅਧੀਨ ਤਿਆਰ ਕੀਤੇ ਗਏ ਰਜਿਸਟਰ ਵਿੱਚ ਸ਼ਾਮਲ ਹੁੰਦੀਆਂ ਕੰਪਨੀਆਂ, ਫਰਮਾਂ ਜਾਂ ਹੋਰ ਪਾਰਟੀਆਂ ਨੂੰ ਕੋਈ ਵੀ ਸੁਰੱਖਿਅਤ ਜਾਂ ਗੈਰ-ਸੁਰੱਖਿਅਤ ਕਰਜ਼ਾ ਨਹੀਂ ਦਿੱਤਾ ਹੈ। ਇਸ ਲਈ ਕੰਪਨੀ ਤੇ ਆਰਡਰ ਦੀ ਦਫ਼ਾ 3(iii) (ਏ) ਤੋਂ (ਐਫ) ਦੀਆਂ ਧਾਰਾਵਾਂ ਲਾਗੂ ਨਹੀਂ ਹਨ।

4. ਸਾਡੀ ਰਾਏ ਅਤੇ ਸਾਨੂੰ ਦਿੱਤੀ ਸੂਚਨਾ ਅਤੇ ਸਪਸ਼ਟੀਕਰਨਾਂ ਅਨੁਸਾਰ ਉੱਥੇ ਕੋਈ ਕਰਜ਼ਾ, ਨਿਵੇਸ਼, ਗਰੰਟੀ ਅਤੇ ਜ਼ਮਾਨਤ ਨਹੀਂ ਦਿੱਤੀ ਹੈ, ਜਿਹਨਾਂ ਦੇ ਸੰਬੰਧ ਵਿੱਚ ਕੰਪਨੀਜ਼ ਐਕਟ 2013 ਦੀ ਧਾਰਾਵਾਂ 185 ਅਤੇ 186 ਲਾਗੂ ਹੁੰਦੀਆਂ ਹੋਣ ਅਤੇ ਇਸ ਲਈ ਇਸ ਤੇ ਟਿੱਪਣੀ ਨਹੀਂ ਕੀਤੀ ਹੈ।

5. ਕੰਪਨੀ ਨੇ ਜਨਤਾ ਤੋਂ ਪ੍ਰਾਪਤ ਕਿਸੇ ਵੀ ਜਮ੍ਹਾਂ ਜਾਂ ਜਮ੍ਹਾਂ ਮੰਨੀ ਗਈ ਰਕਮ ਨੂੰ ਸਵੀਕਾਰ ਨਹੀਂ ਕੀਤਾ ਹੈ। ਇਸ ਲਈ ਆਰਡਰ ਦੀ ਧਾਰਾ 3 (V) ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।

6. ਜਿਵੇਂ ਕਿ ਸਾਨੂੰ ਸੂਚਿਤ ਕੀਤਾ ਗਿਆ, ਕੰਪਨੀ ਨੇ ਐਕਟ ਦੀ ਧਾਰਾ 148 ਦੀ ਉਪ ਧਾਰਾ (1) ਅਧੀਨ ਕੇਂਦਰ ਸਰਕਾਰ ਦੁਆਰਾ ਨਿਰਦਿਸ਼ਟ ਲਾਗਤ-ਰਿਕਾਰਡ ਤਿਆਰ ਕੀਤੇ ਹਨ।

7.

(ੳ) ਸਾਨੂੰ ਦਿੱਤੀ ਗਈ ਸੂਚਨਾ ਅਤੇ ਸਪਸ਼ਟੀਕਰਨਾਂ ਅਤੇ ਲੇਖਾ ਕਿਤਾਬਾਂ, ਰਿਕਾਰਡ ਦੇ ਨਿਰੀਖਣ ਮੁਤਾਬਕ ਕੰਪਨੀ ਆਮਤੌਰ ਤੇ ਗੈਰ-ਵਿਵਾਦਿਤ ਵੈਧਾਨਿਕ ਬਕਾਏ ਸਮੇਤ ਮਾਲ ਅਤੇ ਸੇਵਾ ਕਰ, ਪ੍ਰੋਵੀਡੈਂਟ ਫੰਡ, ਕਰਮਚਾਰੀ ਰਾਜ ਬੀਮਾ, ਆਮਦਨ-ਕਰ, ਵਿੱਕਰੀ ਕਰ, ਸੇਵਾ ਕਰ, ਮਾਲ ਅਤੇ ਸੇਵਾ ਕਰ, ਆਯਾਤ ਕਰ, ਉਤਪਾਦਨ ਕਰ, ਮੁੱਲ ਵਾਧਾ ਕਰ, ਉਪ-ਕਰ ਅਤੇ ਹੋਰ ਦੂਜੇ ਵੈਧਾਨਿਕ ਬਕਾਏ ਸੰਬੰਧਤ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਉਣ ਵਿੱਚ ਨਿਯਮਕ ਹੈ। ਸਾਨੂੰ ਦਿੱਤੀ ਗਈ ਸੂਚਨਾ ਅਤੇ ਸਪਸ਼ਟੀਕਰਨਾਂ ਮੁਤਾਬਕ, ਉਪਰੋਕਤ ਸੰਬੰਧੀ ਮਾਰਚ 31, 2022 ਨੂੰ ਕੋਈ ਗੈਰ-ਵਿਵਾਦਿਤ ਅਦਾਯੋਗ ਰਕਮ ਉਹਨਾਂ ਦੇ ਅਦਾਯੋਗ ਬਣਨ ਤੋਂ ਬਾਅਦ ਛੇ ਮਹੀਨਿਆਂ ਦੇ ਸਮੇਂ ਤੋਂ ਵੱਧ ਲਈ ਬਕਾਇਆ ਨਹੀਂ ਹਨ।

(ਅ) ਸਾਨੂੰ ਦਿੱਤੀ ਗਈ ਸੂਚਨਾ ਅਤੇ ਸਪਸ਼ਟੀਕਰਨਾਂ ਮੁਤਾਬਕ ਉੱਥੇ ਆਮਦਨ ਕਰ, ਵਿੱਕਰੀ ਕਰ, ਸੇਵਾ ਕਰ, ਜੀ.ਐਸ.ਟੀ., ਆਯਾਤ ਕਰ, ਉਤਪਾਦਨ ਕਰ, ਮੁੱਲ ਵਾਧਾ ਕਰ ਕਿਸੇ ਵੀ ਵਿਵਾਦ ਕਾਰਨ ਬਕਾਇਆ ਨਹੀਂ ਹਨ ਸਿਵਾਏ ਵਿਵਾਦਿਤ ਐਂਟਰੀ ਟੈਕਸ 38.16 ਕਰੋੜ ਰੁਪਏ ਅਤੇ 1.50 ਕਰੋੜ ਰੁਪਏ ਦੀ ਸਰਵਿਸ ਟੈਕਸ ਦੀ ਦੇਣਦਾਰੀ ਦੇ। ਲੇਖਿਆਂ ਦੇ ਨੋਟ ਦੇ ਨੋਟ ਨੰ: 40 ਨੂੰ ਦੇਖਿਆ ਜਾ ਸਕਦਾ ਹੈ।

ਲੜੀ ਨੰ:	ਦੇਣਯੋਗ ਦੀ ਕਿਸਮ	ਅਦਾ ਨਾ ਕੀਤੇ ਗਏ (ਰੁਪਏ)	ਸਮਾਂ ਜਿਸ ਨਾਲ ਰਕਮ ਸੰਬੰਧਤ ਹੈ	ਫੋਰਮ ਜਿੱਥੇ ਵਿਵਾਦ ਵਿਚਾਰ ਅਧੀਨ ਹੈ
1.	ਐਂਟਰੀ ਟੈਕਸ	38,16,93,333	2011-13	ਹਾਈ ਕੋਰਟ
2.	ਸਰਵਿਸ ਟੈਕਸ	1,50,00,000	2016-17 ਅਤੇ 2017-18	ਡਾਇਰੈਕਟੋਰੇਟ ਜਨਰਲ ਆਫ ਜੀ.ਐਸ.ਟੀ., ਇੰਟੈਲੀਜੈਂਸ

8. ਆਮਦਨ ਕਰ ਐਕਟ, 1961 (43 ਆਫ 1961) ਦੇ ਅਧੀਨ ਕਰ-ਨਿਰਧਾਰਣ ਵਿੱਚ ਸਾਲ ਦੇ ਦੌਰਾਨ ਸਮਰਪਣ ਜਾਂ ਆਮਦਨ ਦੇ ਰੂਪ ਵਿੱਚ ਪ੍ਰਗਟ ਕੀਤੀ ਗਈ ਪਿਛਲੀ ਗੈਰ-ਰਿਕਾਰਡ ਆਮਦਨ ਨਾਲ ਸੰਬੰਧਤ ਕੋਈ ਲੈਣ-ਦੇਣ ਨਹੀਂ ਸੀ।

9. (ੳ) ਸਾਡੀ ਰਾਏ ਵਿੱਚ ਅਤੇ ਸਾਨੂੰ ਦਿੱਤੀ ਗਈ ਸੂਚਨਾ ਅਤੇ ਸਪਸ਼ਟੀਕਰਨਾਂ ਦੇ ਅਨੁਸਾਰ ਕੰਪਨੀ ਨੇ ਕਿਸੇ ਵੀ ਰਿਣਦਾਤਾ ਨੂੰ ਕਰਜ਼ਿਆਂ ਜਾਂ ਹੋਰ ਉਧਾਰਾਂ ਦੀ ਮੁੜ ਅਦਾਇਗੀ ਵਿੱਚ ਜਾਂ ਉਸ ਉੱਤੇ ਵਿਆਜ ਦੀ ਅਦਾਇਗੀ ਵਿੱਚ ਕੁਤਾਹੀ ਨਹੀਂ ਕੀਤੀ ਹੈ।

(ਅ) ਕੰਪਨੀ ਨੂੰ ਕਿਸੇ ਬੈਂਕ ਜਾਂ ਵਿੱਤੀ ਸੰਸਥਾ ਜਾਂ ਸਰਕਾਰ ਜਾਂ ਕਿਸੇ ਸਰਕਾਰੀ ਅਥਾਰਟੀ ਦੁਆਰਾ ਇਰਾਦਤਨ ਗ਼ਬਨਕਾਰ ਘੋਸ਼ਿਤ ਨਹੀਂ ਕੀਤਾ ਗਿਆ ਹੈ।

(ੲ) ਕੰਪਨੀ ਨੇ ਸਾਲ ਦੌਰਾਨ ਮਿਆਦੀ ਕਰਜ਼ਿਆਂ ਰਾਹੀਂ ਪ੍ਰਾਪਤ ਕੀਤੇ ਧਨ ਦੀ ਵਰਤੋਂ ਉਨ੍ਹਾਂ ਉਦੇਸ਼ਾਂ ਲਈ ਕੀਤੀ ਹੈ ਜਿਨ੍ਹਾਂ ਲਈ ਉਹ ਪ੍ਰਾਪਤ ਕੀਤਾ ਸੀ।

(ਸ) ਕੰਪਨੀ ਦੀ ਵਿੱਤੀ ਸਾਰਣੀਆਂ ਦੀ ਸਮੁੱਚੀ ਜਾਂਚ ਤੇ, ਪਹਿਲੀ ਨਜ਼ਰ ਵਿੱਚ, ਥੋੜ੍ਹੀ ਮਿਆਦ ਦੇ ਆਧਾਰ ਤੇ ਇਕੱਠੇ ਕੀਤੇ ਫੰਡਾਂ ਦੀ, ਕੰਪਨੀ ਦੁਆਰਾ ਲੰਮੀ ਮਿਆਦ ਦੇ ਉਦੇਸ਼ਾਂ ਲਈ ਸਾਲ ਦੌਰਾਨ ਵਰਤੋਂ ਨਹੀਂ ਕੀਤੀ ਗਈ ਹੈ।

(ਹ) ਕੰਪਨੀ ਕੋਲ ਕੋਈ ਸਹਾਇਕ, ਸਹਿਯੋਗੀ, ਜਾਂ ਸੰਯੁਕਤ ਉੱਦਮ ਨਹੀਂ ਹੈ ਅਤੇ ਇਸਦੇ ਅਨੁਸਾਰ ਆਰਡਰ ਦੀ ਧਾਰਾ 3 (ix) (ਈ) ਅਤੇ (ਐਫ) ਦੇ ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।

10. (ੳ) ਕੰਪਨੀ ਨੇ ਸਾਲ ਦੇ ਦੌਰਾਨ ਸ਼ੁਰੂਆਤੀ ਜਨਤਕ ਪੇਸ਼ਕਸ਼ ਜਾਂ ਅਗਲੇਰੀ ਜਨਤਕ ਪੇਸ਼ਕਸ਼ (ਰਿਣ ਦਸਤਾਵੇਜ਼ਾਂ) ਦੁਆਰਾ ਧਨ ਇਕੱਠਾ ਨਹੀਂ ਕੀਤਾ ਹੈ ਅਤੇ ਇਸ ਲਈ ਆਰਡਰ ਦੀ ਧਾਰਾ 3(ix) (ੲ) ਦੇ ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।

(ਅ) ਸਾਲ ਦੇ ਦੌਰਾਨ, ਕੰਪਨੀ ਨੇ ਸ਼ੇਅਰਾਂ ਜਾਂ ਪਰਿਵਰਤਨਸ਼ੀਲ ਰਿਣ ਪੱਤਰਾਂ (ਪੂਰੀ ਤਰ੍ਹਾਂ, ਅੰਸ਼ਕ ਜਾਂ ਵਿਕਲਪਿਕ ਤੌਰ ਤੇ ਪਰਿਵਰਤਨਯੋਗ) ਦੀ ਕੋਈ ਤਰਜ਼ੀਹੀ ਅਲਾਟਮੈਂਟ ਜਾਂ ਲੁਕਵੀਂ ਸਥਾਪਨਾ ਨਹੀਂ ਕੀਤੀ ਹੈ ਅਤੇ ਇਸ ਲਈ ਆਰਡਰ ਦੀ ਧਾਰਾ 3 (x) (ਬੀ) ਦੇ ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।

11.
 - (ੳ) ਪੜਤਾਲ ਦੇ ਮਾਪਦੰਡਾਂ ਵਿੱਚ ਦਰਸਾਏ ਗਏ ਪਦਾਰਥਕਤਾ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਲ ਦੇ ਦੌਰਾਨ ਕੰਪਨੀ ਦੁਆਰਾ ਜਾਂ ਕੰਪਨੀ 'ਤੇ ਕੋਈ ਧੋਖਾਧੜੀ ਦੀ ਸੂਚਨਾ ਜਾਂ ਰਿਪੋਰਟ ਨਹੀਂ ਕੀਤੀ ਗਈ ਹੈ।
 - (ਅ) ਕੰਪਨੀਜ਼ ਐਕਟ ਦੀ ਧਾਰਾ 143 ਦੀ ਉਪ-ਧਾਰਾ (12) ਅਧੀਨ ਕੋਈ ਰਿਪੋਰਟ ਕੇਂਦਰ ਸਰਕਾਰ ਕੋਲ ਕੰਪਨੀਜ਼ (ਪੜਤਾਲ ਅਤੇ ਪੜਤਾਲਕਾਰ) ਨਿਯਮ, 2014 ਦੇ ਨਿਯਮ 13 ਦੇ ਤਹਿਤ ਨਿਰਧਾਰਤ ਫਾਰਮ ਏਡੀਟੀ ਵਿੱਚ ਸਾਲ ਦੇ ਦੌਰਾਨ ਅਤੇ ਇਸ ਰਿਪੋਰਟ ਦੀ ਮਿਤੀ ਤੱਕ, ਪੜਤਾਲਕਾਰ ਦੁਆਰਾ ਦਾਇਰ ਨਹੀਂ ਕੀਤੀ ਗਈ ਹੈ।
 - (ੲ) ਜਿਵੇਂ ਕਿ ਪ੍ਰਬੰਧਨ ਦੁਆਰਾ ਸਾਨੂੰ ਪ੍ਰਸਤੁਤ ਕੀਤਾ ਗਿਆ ਹੈ, ਕੰਪਨੀ ਦੁਆਰਾ ਸਾਲ ਦੌਰਾਨ ਕੋਈ ਵੀ ਵਿਸਲ-ਬਲੋਅਰ ਸ਼ਿਕਾਇਤ ਪ੍ਰਾਪਤ ਨਹੀਂ ਕੀਤੀ ਗਈ ਹੈ।
12. ਕੰਪਨੀ ਇਕ ਨਿੱਧੀ ਕੰਪਨੀ ਨਹੀਂ ਹੈ। ਇਸ ਕਾਰਨ ਆਰਡਰ ਦੀ ਦਫ਼ਾ 3(xii) (ੲ) ਤੋਂ (ਸੀ) ਅਧੀਨ ਰਿਪੋਰਟਿੰਗ ਕੰਪਨੀ ਤੇ ਲਾਗੂ ਨਹੀਂ ਹੁੰਦੀ।
13. ਸਾਡੀ ਰਾਏ ਅਨੁਸਾਰ, ਸੰਬੰਧਤ ਪਾਰਟੀਆਂ ਨਾਲ ਲੈਣ-ਦੇਣ ਕੰਪਨੀਜ਼ ਐਕਟ, 2013 ਦੀ ਧਾਰਾ 177 ਅਤੇ 188 ਦੀ ਆਗਿਆ ਅਨੁਸਾਰ ਹਨ ਅਤੇ ਲਾਗੂ ਭਾਰਤੀ ਲੇਖਾ ਮਿਆਰਾਂ ਦੀ ਲੋੜ ਅਨੁਸਾਰ ਵਿੱਤੀ ਸਾਰਨੀਆਂ ਵਿੱਚ ਵੇਰਵੇ ਦਰਸਾਏ ਗਏ ਹਨ।
14. ਸਾਡੀ ਰਾਏ ਵਿੱਚ, ਕੰਪਨੀ ਕੋਲ ਇੱਕ ਅੰਦਰੂਨੀ ਪੜਤਾਲ ਪ੍ਰਣਾਲੀ ਹੈ ਜੋ ਇਸ ਦੇ ਕਾਰੋਬਾਰ ਦੇ ਆਕਾਰ ਅਤੇ ਪ੍ਰਕਿਰਤੀ ਦੇ ਅਨੁਸਾਰ ਹੈ। ਹਾਲਾਂਕਿ ਇਸ ਸਾਲ ਲਈ ਅੰਦਰੂਨੀ ਪੜਤਾਲ ਅਜੇ ਵੀ ਪ੍ਰਕਿਰਿਆ ਵਿੱਚ ਹੈ ਇਸਲਈ ਇਸ ਧਾਰਾ ਤੇ ਟਿੱਪਣੀ ਨਹੀਂ ਕੀਤੀ ਗਈ ਹੈ।
15. ਕੰਪਨੀ ਨੇ ਆਪਣੇ ਡਾਇਰੈਕਟਰਾਂ ਜਾਂ ਡਾਇਰੈਕਟਰਾਂ ਨਾਲ ਜੁੜੇ ਵਿਅਕਤੀਆਂ ਨਾਲ ਕੋਈ ਗੈਰ-ਨਕਦੀ ਲੈਣ-ਦੇਣ ਨਹੀਂ ਕੀਤਾ ਹੈ ਅਤੇ ਇਸ ਲਈ ਕੰਪਨੀ ਐਕਟ, 2013 ਦੀ ਧਾਰਾ 192 ਦੇ ਉਪਬੰਧ ਕੰਪਨੀ ਤੇ ਲਾਗੂ ਨਹੀਂ ਹਨ।
16.
 - (ੳ) ਕੰਪਨੀ ਨੂੰ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 45 ਆਈ ਏ ਅਧੀਨ ਰਜਿਸਟਰਡ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਲਈ ਆਰਡਰ ਦੀ ਧਾਰਾ 3 (xvi) (ੲ)-(ਬੀ) ਦੇ ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।
 - (ਅ) ਕੰਪਨੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਬਣਾਏ ਨਿਯਮਾਂ ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ ਕੋਰ ਇਨਵੈਸਟਮੈਂਟ ਕੰਪਨੀ (ਸੀ ਆਈ ਸੀ) ਨਹੀਂ ਹੈ। ਇਸ ਲਈ, ਆਰਡਰ ਦੀ ਧਾਰਾ 3 (xvi) (ਸੀ) ਦੇ ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।
 - (ੲ) ਗਰੁੱਪ ਕੋਲ ਕੋਈ ਸੀ ਆਈ ਸੀ ਨਹੀਂ ਹੈ। ਇਸ ਲਈ, ਆਰਡਰ ਦੀ ਧਾਰਾ 3 (xvi) (ਡੀ) ਦੇ ਅਧੀਨ ਰਿਪੋਰਟਿੰਗ ਲਾਗੂ ਨਹੀਂ ਹੈ।
17. ਕੰਪਨੀ ਨੇ ਮੌਜੂਦਾ ਅਤੇ ਤੁਰੰਤ ਪਿਛਲੇ ਵਿੱਤੀ ਸਾਲ ਵਿੱਚ ਕੋਈ ਨਕਦੀ ਨੁਕਸਾਨ ਨਹੀਂ ਕੀਤਾ ਹੈ।
18. ਸਾਲ ਦੌਰਾਨ ਕੰਪਨੀ ਦੇ ਸੰਵਿਧਾਨਿਕ ਪੜਤਾਲਕਾਰਾਂ ਦਾ ਕੋਈ ਅਸਤੀਫਾ ਨਹੀਂ ਆਇਆ ਹੈ ਅਤੇ ਇਸ ਅਨੁਸਾਰ ਇਹ ਧਾਰਾ ਲਾਗੂ ਨਹੀਂ ਹੈ।

19. ਵਿੱਤੀ ਅਨੁਪਾਤਾਂ ਦੇ ਆਧਾਰ ਤੇ, ਵਿੱਤੀ ਸੰਪਤੀਆਂ ਦੀ ਪ੍ਰਾਪਤੀ ਅਤੇ ਦੇਣਦਾਰੀਆਂ ਦੇ ਭੁਗਤਾਨ ਦੀ ਸੰਭਾਵਿਤ ਮਿਤੀ ਅਤੇ ਉਮਰ, ਵਿੱਤੀ ਸਾਰਣੀਆਂ ਦੇ ਨਾਲ ਹੋਰ ਜਾਣਕਾਰੀ, ਬੋਰਡ ਆਫ਼ ਡਾਇਰੈਕਟਰਜ਼ ਅਤੇ ਪ੍ਰਬੰਧਨ ਯੋਜਨਾਵਾਂ ਬਾਰੇ ਸਾਡਾ ਗਿਆਨ ਅਤੇ ਧਾਰਨਾਵਾਂ ਨਾਲ ਸੰਬੰਧਤ ਸਬੂਤਾਂ ਦੀ ਸਾਡੀ ਜਾਂਚ ਦੇ ਆਧਾਰ ਸਮਿਲਤ, ਸਾਡੇ ਧਿਆਨ ਵਿੱਚ ਕੁਝ ਵੀ ਨਹੀਂ ਆਇਆ, ਜਿਸ ਕਾਰਨ ਸਾਡਾ ਇਹ ਵਿਸ਼ਵਾਸ ਕਰਨ ਦਾ ਕਾਰਨ ਬਣੇ ਕਿ ਪੜਤਾਲ ਰਿਪੋਰਟ ਦੀ ਮਿਤੀ ਤੇ ਕੋਈ ਵੀ ਪਦਾਰਥਕ ਅਨਿਸ਼ਚਿਤਤਾ ਮੌਜੂਦ ਹੈ ਕਿ ਕੰਪਨੀ ਬੈਲੇਂਸ ਸ਼ੀਟ ਦੀ ਮਿਤੀ ਤੇ ਮੌਜੂਦ ਅਤੇ ਬੈਲੇਂਸ ਸ਼ੀਟ ਦੀ ਮਿਤੀ ਤੋਂ ਇੱਕ ਸਾਲ ਦੀ ਮਿਆਦ ਦੇ ਅੰਦਰ ਆਪਣੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੈ। ਹਾਲਾਂਕਿ, ਅਸੀਂ ਦੱਸਦੇ ਹਾਂ ਕਿ ਇਹ ਕੰਪਨੀ ਦੀ ਭਵਿੱਖ ਦੀ ਵਿਵਹਾਰਕਤਾ ਦਾ ਭਰੋਸਾ ਨਹੀਂ ਹੈ। ਅਸੀਂ ਅੱਗੇ ਦੱਸਦੇ ਹਾਂ ਕਿ ਸਾਡੀ ਰਿਪੋਰਟਿੰਗ ਪੜਤਾਲ ਰਿਪੋਰਟ ਦੀ ਮਿਤੀ ਤੱਕ ਦੇ ਤੱਥਾਂ ਤੇ ਆਧਾਰਤ ਹੈ ਅਤੇ ਅਸੀਂ ਨਾ ਤਾਂ ਕੋਈ ਗਾਰੰਟੀ ਦਿੰਦੇ ਹਾਂ ਅਤੇ ਨਾ ਹੀ ਕੋਈ ਭਰੋਸਾ ਦਿੰਦੇ ਹਾਂ ਕਿ ਬੈਲੇਂਸ ਸ਼ੀਟ ਤੋਂ ਇੱਕ ਸਾਲ ਦੀ ਮਿਆਦ ਦੇ ਅੰਦਰ ਦੇਣਯੋਗ ਹੋਣ ਵਾਲੀਆਂ ਸਾਰੀਆਂ ਦੇਣਦਾਰੀਆਂ ਨੂੰ ਕੰਪਨੀ ਦੁਆਰਾ ਜਦੋਂ ਵੀ ਉਹ ਦੇਣਯੋਗ ਹੋਣਗੀਆਂ ਭੁਗਤਾਨ ਕੀਤਾ ਜਾਵੇਗਾ।
20. ਕੰਪਨੀ ਐਕਟ ਦੀ ਧਾਰਾ 135 ਦੇ ਉਪਬੰਧ, ਵਿਚਾਰ ਅਧੀਨ ਸਾਲ ਲਈ ਕੰਪਨੀ ਤੇ ਲਾਗੂ ਨਹੀਂ ਹੁੰਦੇ ਹਨ। ਇਸ ਲਈ, ਆਰਡਰ ਦੀ ਧਾਰਾ 3 (xx) (ਏ) ਤੋਂ (ਬੀ) ਦੇ ਅਧੀਨ ਰਿਪੋਰਟਿੰਗ ਤੇ ਟਿੱਪਣੀ ਨਹੀਂ ਕੀਤੀ ਗਈ ਹੈ।

ਵਾ: ਬੀ ਡੀ ਬਾਂਸਲ ਐਂਡ ਕੰਪਨੀ
 ਚਾਰਟਰਡ ਅਕਾਊਂਟੈਂਟਸ
 ਫਰਮ ਰਜਿਸਟਰੇਸ਼ਨ ਨੰ: 000621 ਐਨ

ਸਹੀ/-
 (ਕਨਿਕਾ ਮੇਹਰਾ)
 ਪਾਰਟਨਰ
 ਐਮ.ਨੰ: 514757
 ਯੂ.ਡੀ.ਆਈ.ਐਨ.: 22514757 ਏਐਨਸੀਐਸਈਐਚ5578

ਸਥਾਨ : ਪਟਿਆਲਾ
 ਮਿਤੀ : 18.07.2022

ਸੁਤੰਤਰ ਪੜਤਾਲਕਾਰ ਦੀ ਰਿਪੋਰਟ ਦਾ “ਅਨੁਲੱਗ ਬੀ”

ਲੜੀ ਨੰ:	ਨਿਰਦੇਸ਼	ਜਵਾਬ
1.	ਕੀ ਕੰਪਨੀ ਵਿੱਚ ਸਾਰੇ ਲੇਖਾ ਲੈਣ-ਦੇਣਾਂ ਨੂੰ ਆਈ.ਟੀ. ਤੰਤਰ ਰਾਹੀਂ ਕਰਨ ਦੀ ਵਿਵਸਥਾ ਸਥਾਪਿਤ ਹੈ? ਜੇਕਰ ਹਾਂ, ਤਾਂ ਆਈ.ਟੀ. ਤੰਤਰ ਤੋਂ ਬਾਹਰ ਅਮਲ ਕੀਤੇ ਲੇਖਾ ਲੈਣ-ਦੇਣਾਂ ਦਾ ਲੇਖਿਆਂ ਦੀ ਪੂਰਨਤਾ ਉੱਪਰ ਪ੍ਰਭਾਵ, ਸਮੇਤ ਵਿੱਤੀ ਅਸਰ ਦੇ, ਜੇਕਰ ਕੋਈ ਹੋਵੇ ਤਾਂ, ਸੂਚਿਤ ਕੀਤਾ ਜਾਵੇ।	ਨਹੀਂ, ਲੇਖਾ ਲੈਣ-ਦੇਣਾਂ ਨੂੰ ਆਈ.ਟੀ. ਤੰਤਰ ਰਾਹੀਂ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ।
2.	ਕੀ ਕਿਸੇ ਵਰਤਮਾਨ ਕਰਜ਼ੇ ਦਾ ਪੁਨਰਗਠਨ ਹੋਇਆ ਹੈ ਜਾਂ ਕਿਸੇ ਰਿਣਦਾਤਾ ਦੁਆਰਾ ਕੰਪਨੀ ਦੀ ਕਰਜ਼ੇ ਦੀ ਮੁੜ-ਅਦਾਇਗੀ ਕਰਨ ਵਿੱਚ ਅਸਮਰੱਥਤਾ ਦੇ ਕਾਰਨ ਦੇਣਦਾਰੀਆਂ/ਕਰਜ਼ਿਆਂ/ਵਿਆਜ ਆਦਿ ਦੀ ਛੋਟ/ਵੱਟੋ ਖਾਤੇ ਵਿੱਚ ਪਾਉਣ ਦੇ ਮਾਮਲੇ ਹਨ, ਜੇਕਰ ਹਨ ਤਾਂ ਵਿੱਤੀ ਪ੍ਰਭਾਵ ਸੂਚਿਤ ਕੀਤਾ ਜਾਵੇ: ਕੀ ਅਜਿਹੇ ਮਾਮਲਿਆਂ ਦਾ ਸਹੀ ਢੰਗ ਨਾਲ ਲੇਖਾ-ਜੋਖਾ ਕੀਤਾ ਜਾਂਦਾ ਹੈ? (ਜੇਕਰ, ਰਿਣਦਾਤਾ ਇੱਕ ਸਰਕਾਰੀ ਕੰਪਨੀ ਹੈ, ਤਾਂ ਇਹ ਨਿਰਦੇਸ਼ ਰਿਣਦਾਤਾ ਕੰਪਨੀ ਦੇ ਸੰਵਿਧਾਨਕ ਪੜਤਾਲਕਾਰ ਲਈ ਵੀ ਲਾਗੂ ਹੁੰਦਾ ਹੈ।)	ਨਹੀਂ। ਵਰਤਮਾਨ ਕਰਜ਼ੇ ਦੇ ਪੁਨਰਗਠਨ ਜਾਂ ਦੇਣਦਾਰੀਆਂ/ਕਰਜ਼ਿਆਂ/ਵਿਆਜ ਆਦਿ ਦੀ ਮੁਆਫੀ/ਵੱਟੋ ਖਾਤੇ ਵਿੱਚ ਪਾਉਣ ਦਾ ਕੋਈ ਮਾਮਲਾ ਨਹੀਂ ਹੈ ਜੋ ਕੀ ਕਰਜ਼ਾ ਵਾਪਸ ਕਰਨ ਵਿੱਚ ਕੰਪਨੀ ਦੀ ਅਸਮਰੱਥਾ ਦੇ ਕਾਰਨ ਪੀ.ਐਸ.ਟੀ.ਸੀ.ਐਲ ਨੂੰ ਰਿਣਦਾਤਾ ਦੁਆਰਾ ਕੀਤਾ ਗਿਆ ਹੋਵੇ।
3.	ਕੀ ਕੇਂਦਰ/ਰਾਜ ਸਰਕਾਰ ਜਾਂ ਇਸਦੀਆਂ ਏਜੰਸੀਆਂ ਤੋਂ ਵਿਸ਼ੇਸ਼ ਸਕੀਮਾਂ ਲਈ ਪ੍ਰਾਪਤ/ਪ੍ਰਾਪਤ ਹੋਣ ਵਾਲੇ ਫੰਡਜ਼ (ਗ੍ਰਾਂਟਾਂ/ਸਬਸਿਡੀ ਆਦਿ) ਉਨ੍ਹਾਂ ਦੀਆਂ ਸੀਮਾਵਾਂ ਅਤੇ ਸ਼ਰਤਾਂ ਅਨੁਸਾਰ ਠੀਕ ਤਰ੍ਹਾਂ ਲੇਖਿਤ/ਉਪਯੋਗ ਕੀਤੇ ਗਏ ਸਨ? ਵਿਚਲਣ ਦੇ ਕੇਸਾਂ ਨੂੰ ਸੂਚੀਬੱਧ ਕਰੋ?	ਹਾਂ, ਕੇਂਦਰੀ/ਰਾਜ ਏਜੰਸੀਆਂ ਤੋਂ ਵਿਸ਼ੇਸ਼ ਸਕੀਮਾਂ ਲਈ ਪ੍ਰਾਪਤ ਫੰਡਜ਼ ਇਹਨਾਂ ਦੀਆਂ ਸੀਮਾਵਾਂ ਅਤੇ ਸ਼ਰਤਾਂ ਅਨੁਸਾਰ ਠੀਕ ਤਰ੍ਹਾਂ ਲੇਖਿਤ/ਉਪਯੋਗ ਕੀਤੇ ਗਏ ਹਨ।
4.	ਕੰਪਨੀ ਦੀ ਮਲਕੀਅਤ ਵਾਲੀ ਵਿਹਲੀ ਪਈ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਤੋਂ ਬਚਾਉਣ ਲਈ ਚੁੱਕੇ ਕਦਮਾਂ ਦੀ ਵਾਜ਼ਬਤਾ ਦੀ ਜਾਂਚ ਕੀਤੀ ਜਾਵੇ। ਜੇਕਰ ਕੰਪਨੀ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ, ਮੁਕੱਦਮੇਬਾਜ਼ੀ ਅਧੀਨ ਹੈ, ਵਰਤੋਂ ਵਿੱਚ ਨਹੀਂ ਲਿਆਂਦੀ ਗਈ ਜਾਂ ਵਾਧੂ ਐਲਾਨੀ ਗਈ ਹੈ, ਵੇਰਵੇ ਦਿੱਤੇ ਜਾਣ।	ਜ਼ਮੀਨ ਦੇ ਨਾਜਾਇਜ਼ ਕਬਜ਼ੇ ਨੂੰ ਰੋਕਣ ਲਈ ਚੁੱਕੇ ਕਦਮ ਚੁੱਕੇ ਜਾ ਰਹੇ ਹਨ। ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਅਤੇ ਕੀਤੀ ਗਈ ਕਾਰਵਾਈ ਦੇ ਵੇਰਵੇ ਹੇਠ ਅਨੁਸਾਰ ਹਨ: (ੳ) ਪੀ ਅਤੇ ਐਮ ਮੰਡਲ, ਮਾਹਿਲਪੁਰ ਅਧੀਨ 220 ਕੇ.ਵੀ. ਸ/ਸ ਹੁਸ਼ਿਆਰਪੁਰ ਦੀ 16 ਮਰਲੇ ਜ਼ਮੀਨ ਉੱਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਹੁਸ਼ਿਆਰਪੁਰ ਵੱਲੋਂ ਕਬਜ਼ਾ ਕੀਤਾ ਗਿਆ ਸੀ। ਕੇਸ ਨੰ. 12 ਆਫ 2012 ਐਸ.ਡੀ.ਐਮ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਮਾਣਯੋਗ ਹਾਈਕੋਰਟ ਵਿੱਚ ਕੇਸ ਫਾਈਲ ਕੀਤਾ ਹੈ। (ਅ) ਪੀ. ਤੇ ਐਮ. ਮੰਡਲ, ਮਾਹਿਲਪੁਰ ਅਧੀਨ 220 ਕੇਵੀ ਸ/ਸ ਹੁਸ਼ਿਆਰਪੁਰ ਵਿਖੇ ਜ਼ਮੀਨ 'ਤੇ ਨਗਰ ਨਿਗਮ, ਹੁਸ਼ਿਆਰਪੁਰ ਦੁਆਰਾ ਸੜਕ ਨੂੰ ਚੌੜਾ ਕੀਤਾ ਗਿਆ ਹੈ। ਨਗਰ ਨਿਗਮ, ਹੁਸ਼ਿਆਰਪੁਰ ਵੱਲੋਂ ਸੜਕ ਨੂੰ 2-3 ਫੁੱਟ (ਲੰਬਾਈ 2760 ਫੁੱਟ) ਚੌੜਾ ਕੀਤਾ ਗਿਆ। ਮਾਮਲਾ ਨਿਗਮ/ਸਿਵਲ

ਲੜੀ ਨੰ:	ਨਿਰਦੇਸ਼	ਜਵਾਬ
		<p>ਅਧਿਕਾਰੀਆਂ ਹੁਸ਼ਿਆਰਪੁਰ ਕੋਲ ਉਠਾਇਆ ਗਿਆ। ਅੰਤ ਵਿੱਚ ਪੀ.ਐਸ.ਟੀ.ਸੀ.ਐਲ. ਦੀ ਜ਼ਮੀਨ 'ਚ ਨਾਜਾਇਜ਼ ਸੜਕ ਚੌੜੀ ਕਰਨ ਵਿਰੁੱਧ ਜ਼ਿਲ੍ਹਾ ਅਦਾਲਤ ਹੁਸ਼ਿਆਰਪੁਰ 'ਚ ਕੇਸ ਨੰ. ਸਿਵਲ ਸੂਟ 314 ਆਫ 2021 ਨਾਲ ਮਾਮਲਾ ਦਰਜ ਕੀਤਾ ਗਿਆ ਹੈ।</p> <p>(ੲ) 132 ਕੇਵੀ ਸ਼੍ਰੀ ਹਰਗੋਬਿੰਦਪੁਰ ਵਿਖੇ ਜ਼ਮੀਨ ਦਾ ਨਾਜਾਇਜ਼ ਕਬਜ਼ਾ ਬਹੁਤ ਪੁਰਾਣਾ ਹੈ ਅਤੇ ਇਸ ਦੀ ਪੈਰਵੀ ਐਡਵੋਕੇਟ ਸ਼੍ਰੀ. ਐਸ. ਐਸ. ਸੰਧੂ ਵੱਲੋਂ ਸੈਸ਼ਨ ਕੋਰਟ ਗੁਰਦਾਸਪੁਰ ਵਿੱਚ ਕੀਤੀ ਗਈ ਅਤੇ ਸਾਲ 2016 ਵਿੱਚ ਪੀਐਸਈਬੀ (ਹੁਣ ਪੀ.ਐਸ.ਟੀ.ਸੀ.ਐਲ) ਦੇ ਹੱਕ ਵਿੱਚ ਫੈਸਲਾ ਹੋਇਆ। ਪਰ 33 ਨੰ. ਨਾਜਾਇਜ਼ ਕਬਜ਼ਾ ਧਾਰਕਾਂ ਨੇ ਜ਼ਮੀਨ ਖਾਲੀ ਨਹੀਂ ਕੀਤੀ। ਐਡਵੋਕੇਟ ਸ਼੍ਰੀ. ਐਸ. ਐਸ. ਸੰਧੂ ਨੇ ਪੀ.ਐਸ.ਟੀ.ਸੀ.ਐਲ. ਨੂੰ ਸ਼੍ਰੀ ਹਰਗੋਬਿੰਦਪੁਰ ਦੇ ਮਾਲ ਅਧਿਕਾਰੀ ਤੋਂ ਸਕੈਚ ਤਿਆਰ ਕਰਵਾਉਣ ਦੀ ਸਲਾਹ ਦਿੱਤੀ। ਕਬਜ਼ਾ ਖਾਲੀ ਕਰਵਾਉਣ ਲਈ ਮਾਮਲਾ ਐਸ.ਡੀ.ਐਮ ਬਟਾਲਾ ਕੋਲ ਉਠਾਇਆ ਗਿਆ ਅਤੇ ਸ਼੍ਰੀ ਹਰਗੋਬਿੰਦਪੁਰ ਦੇ ਤਹਿਸੀਲਦਾਰ ਦੇ ਹਸਤਾਖਰਾਂ ਵਾਲੇ ਜਾਇਦਾਦ ਦੇ ਸਕੈਚ ਪ੍ਰਾਪਤ ਕੀਤੇ ਜਾਣੇ ਹਨ।</p> <p>(ਸ) ਪੀ ਅਤੇ ਐਮ ਮੰਡਲ, ਸਰਨਾ ਅਧੀਨ 132 ਕੇ.ਵੀ. ਸ/ਸ ਪਠਾਨਕੋਟ (2515.50 ਵਰਗ ਫੁੱਟ) ਦੀ ਜ਼ਮੀਨ ਦੇ ਕਬਜ਼ੇ ਸਬੰਧੀ ਸਿਵਲ ਕੋਰਟ ਪਠਾਨਕੋਟ ਦੇ ਹੁਕਮਾਂ ਵਿਰੁੱਧ ਅਪੀਲ ਕੀਤੀ ਗਈ ਸੀ। ਕੇਸ ਨੰ. ਆਰ. ਐਸ. ਏ. 4653/2013, ਪਟੀਸ਼ਨਰ - ਬੱਖਤਾਵਰ ਗਿੱਲ, ਆਨੰਦ ਪੁਰੀ ਅਤੇ ਰਣਜੀਤ ਸਿੰਘ ਗਿੱਲ ਬਨਾਮ ਪੀ.ਐਸ.ਟੀ.ਸੀ.ਐਲ। ਕੇਸ ਸੁਣਵਾਈ ਅਧੀਨ ਹੈ ਅਤੇ ਅਗਲੀ ਸੁਣਵਾਈ 05.09.2022 ਨੂੰ ਹੈ।</p> <p>(ਹ) 132 ਕੇਵੀ ਸ/ਸ ਵੇਰਕਾ ਵਿਖੇ ਜ਼ਮੀਨ ਦਾ ਕਬਜ਼ਾ। ਕੰਪਲੈਕਸ ਖਸਰਾ ਨੰ. 508, 509 ਅਤੇ 512, ਅਰੁਣ ਖੰਨਾ ਅਤੇ ਸੰਦੀਪ ਦੁਆਰਾ ਕਬਜ਼ਾ ਕੀਤਾ ਗਿਆ, ਜਿਸ ਦੇ ਵਿਰੁੱਧ ਇਸ ਦਫਤਰ ਨੇ ਪ੍ਰਤੀਕੂਲ ਕਬਜ਼ੇ ਦੇ ਅਧਾਰ ਤੇ ਮਾਨਯੋਗ ਅਦਾਲਤ ਅੰਮ੍ਰਿਤਸਰ (ਸੀ ਐਸ 1157/22 ਮਿਤੀ 26-04-2022) ਵਿੱਚ ਦੀਵਾਨੀ ਮੁਕੱਦਮਾ/ਦਾਵਾ ਦਾਇਰ ਕੀਤਾ। ਸੁਣਵਾਈ ਦੀ ਅਗਲੀ ਤਰੀਕ 22-07-2022 ਹੈ।</p> <p>(ਕ) 132 ਕੇਵੀ ਸ/ਸ ਵੇਰਕਾ ਵਿਖੇ ਜ਼ਮੀਨ ਦਾ ਕਬਜ਼ਾ। ਕੰਪਲੈਕਸ ਖਸਰਾ ਨੰ. 558, 559 ਅਤੇ 560 ਦੇ ਮਾਲਕ ਵਜੋਂ ਸ. ਰਾਘਵ ਮਹਾਜਨ ਦੁਆਰਾ ਦਾਅਵਾ ਕੀਤਾ ਗਿਆ ਹੈ। ਐਸ.ਡੀ.ਐਮ ਅੰਮ੍ਰਿਤਸਰ ਨੇ ਇਸ ਕੇਸ ਦਾ ਫੈਸਲਾ ਰਾਘਵ ਮਹਾਜਨ ਦੇ ਹੱਕ ਵਿੱਚ ਕੀਤਾ, ਜਿਸ ਦੇ ਖਿਲਾਫ ਇਸ ਦਫਤਰ ਨੇ ਏ.ਡੀ.ਸੀ.</p>

ਲੜੀ ਨੰ:	ਨਿਰਦੇਸ਼	ਜਵਾਬ
		<p>ਅਦਾਲਤ ਅੰਮ੍ਰਿਤਸਰ ਵਿੱਚ ਅਪੀਲ ਦਾਇਰ ਕੀਤੀ। ਰੈਵੇਨਿਊ ਅਪੀਲ ਨੰ. 56 ਮਿਤੀ 21-01-2021.</p> <p>(ਖ) ਇਹ ਜ਼ਮੀਨ ਪੀ.ਐਸ.ਟੀ.ਸੀ.ਐਲ. ਦੀ ਮਲਕੀਅਤ ਅਤੇ ਕਬਜ਼ੇ ਵਿੱਚ ਹੈ ਪਰ ਸੁਖਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਖਾਲੜਾ ਰੋਡ ਭਿੱਖੀਵਿੰਡ ਨੇ ਇਸ ਜ਼ਮੀਨ ਦੇ ਪੱਕੇ ਤੌਰ 'ਤੇ ਆਦੇਸ਼ ਲਈ ਮੁਕੱਦਮਾ ਦਾਇਰ ਕੀਤਾ ਹੈ। ਇਹ ਮਾਮਲਾ ਹੇਠਲੀ ਡਵੀਜ਼ਨ ਅਦਾਲਤ ਪੱਟੀ ਵਿੱਚ ਚੱਲ ਰਿਹਾ ਹੈ। ਕੇਸ ਨੰ. ਸੀ ਐਸ-01/19 ਮਿਤੀ 02-01-2019।</p>
5.	ਜਿੱਥੇ ਨਵੇਂ ਪ੍ਰੋਜੈਕਟ ਲਗਾਉਣ ਲਈ ਜ਼ਮੀਨ ਦੀ ਪ੍ਰਾਪਤੀ ਸ਼ਾਮਲ ਹੈ, ਰਿਪੋਰਟ ਕਰੋ ਕਿ ਕੀ ਸਾਰੇ ਕੇਸਾਂ ਵਿੱਚ ਬਕਾਇਆਂ ਦਾ ਨਿਪਟਾਰਾ ਛੇਤੀ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਕਿਰਪਾ ਕਰਕੇ ਜਿੰਨ੍ਹਾਂ ਕੇਸਾਂ ਵਿੱਚ ਖਿੜਕਣ ਕੀਤੀ ਗਈ ਹੈ ਦੇ ਵੇਰਵੇ ਵਿਸਥਾਰੇ ਜਾਣ।	ਨਵੇਂ ਪ੍ਰਾਜੈਕਟਾਂ ਦੀ ਸਥਾਪਨਾ ਲਈ ਐਕੁਆਇਰ ਕੀਤੀ ਜ਼ਮੀਨ ਦੇ ਬਕਾਏ ਦਾ ਨਿਪਟਾਰਾ ਤੇਜ਼ੀ ਨਾਲ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।
6.	ਕੀ ਕੰਪਨੀ ਕੋਲ ਇਕਰਾਰਨਾਮਿਆਂ ਦੀਆਂ ਸ਼ਰਤਾਂ ਮੁਤਾਬਕ ਮਾਲੀਏ ਦੀ ਵਸੂਲੀ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਹੈ ਅਤੇ ਲਾਗੂ ਲੇਖਾ ਮਿਆਰਾਂ ਦੀ ਪਾਲਣਾ ਕਰਦੇ ਹੋਏ ਲੇਖਾ-ਕਿਤਾਬਾਂ ਵਿੱਚ ਮਾਲੀਏ ਦਾ ਉਚਿਤ ਲੇਖਾਂਕਣ ਕੀਤਾ ਜਾ ਰਿਹਾ ਹੈ?	ਹਾਂ ਜੀ, ਕੰਪਨੀ ਕੋਲ ਇਕਰਾਰਨਾਮਿਆਂ ਦੀਆਂ ਸ਼ਰਤਾਂ ਮੁਤਾਬਕ ਮਾਲੀਏ ਦੀ ਵਸੂਲੀ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਹੈ ਅਤੇ ਲਾਗੂ ਲੇਖਾ ਮਿਆਰਾਂ ਦੀ ਪਾਲਣਾ ਵਿੱਚ ਲੇਖਾ-ਕਿਤਾਬਾਂ ਵਿੱਚ ਮਾਲੀਏ ਦਾ ਉਚਿਤ ਲੇਖਾਂਕਣ ਕੀਤਾ ਜਾ ਰਿਹਾ ਹੈ।
7.	ਛੱਡੇ ਹੋਏ ਪ੍ਰੋਜੈਕਟਾਂ ਤੇ ਕਿੰਨਾ ਖਰਚ ਕੀਤਾ ਗਿਆ ਹੈ ਅਤੇ ਇਸ ਵਿੱਚੋਂ ਕਿੰਨਾ ਖਰਚ ਵੱਟੇ ਖਾਤੇ ਪਾਇਆ ਗਿਆ ਹੈ?	ਸਾਲ 2021-22 ਦੌਰਾਨ ਕੋਈ ਵੀ ਪ੍ਰੋਜੈਕਟ ਨਹੀਂ ਛੱਡਿਆ ਗਿਆ।
8.	ਕੀ ਉਤਪਾਦਕ ਕੰਪਨੀ ਕੋਲ ਸੰਚਾਰ ਲਈ ਉਪਲਬਧ ਬਿਜਲੀ ਦੇ ਅਨੁਰੂਪ ਬਿਜਲੀ ਦੀ ਨਿਕਾਸੀ ਲਈ ਪ੍ਰਣਾਲੀ ਹੈ? ਜੇਕਰ ਨਹੀਂ ਤਾਂ ਉਤਪਾਦਕ ਕੰਪਨੀ ਵੱਲੋਂ ਨੁਕਸਾਨ ਲਈ ਕੀਤੀ ਮੰਗ, ਜੇਕਰ ਕੋਈ ਹੈ, ਪ੍ਰਸਤੁਤ/ਟਿੱਪਣੀ ਕੀਤੀ ਜਾਵੇ।	ਉਤਪਾਦਕ ਕੰਪਨੀ ਕੋਲ ਸੰਚਾਰ ਲਈ ਉਪਲਬਧ ਬਿਜਲੀ ਦੇ ਅਨੁਰੂਪ ਬਿਜਲੀ ਦੀ ਨਿਕਾਸੀ ਲਈ ਪ੍ਰਣਾਲੀ ਹੈ।
9.	ਸਾਲ ਦੌਰਾਨ ਸੰਚਾਰਨ ਨੁਕਸਾਨ ਨਿਰਧਾਰਤ ਮਾਪ ਤੋਂ ਕਿੰਨਾ ਵੱਧ ਹੋਇਆ ਹੈ ਅਤੇ ਕੀ ਉਸਦਾ ਲੇਖਾ-ਕਿਤਾਬਾਂ ਵਿੱਚ ਉਚਿਤ ਢੰਗ ਨਾਲ ਲੇਖਾ ਕੀਤਾ ਗਿਆ ਹੈ?	ਅਪ੍ਰੈਲ 2021 ਤੋਂ ਮਾਰਚ 2022 ਤੱਕ ਸੰਚਾਰਨ ਨੁਕਸਾਨ 2.31% ਹੈ। ਪਰ, ਪੀ.ਐਸ.ਟੀ.ਆਰ.ਸੀ. ਨੇ ਵਿੱਤੀ ਸਾਲ 2022-23 ਦੇ ਟੈਰਿਫ ਆਰਡਰ ਵਿੱਚ ਵਿੱਤੀ ਸਾਲ 2021-22 ਲਈ ਅਸਥਾਈ ਤੌਰ ਤੇ 2.46% ਦਾ ਸੰਚਾਰਨ ਨੁਕਸਾਨ ਤੈਅ ਕੀਤਾ ਸੀ। ਅਸਲ ਨੁਕਸਾਨ/ਲਾਭ ਉਸ ਸਾਲ ਵਿੱਚ ਗਿਣਿਆ ਜਾਵੇਗਾ ਜਿਸ ਵਿੱਚ ਇਹ ਪੂਰਨਤਾ ਪ੍ਰਾਪਤ ਕਰਦਾ ਹੈ।
10.	ਕੀ ਦੂਜੀਆਂ ਏਜੰਸੀਆਂ ਲਈ ਸੰਪਤੀਆਂ ਦਾ ਨਿਰਮਾਣ ਅਤੇ ਸੰਪੂਰਨ ਕੀਤੀਆਂ ਹਨ ਅਤੇ ਉਹਨਾਂ ਨੂੰ ਸੌਂਪਣ ਦਾ ਵਿੱਤੀ ਸਾਰਣੀਆਂ ਵਿੱਚ ਉਚਿਤ ਢੰਗ ਨਾਲ ਲੇਖਾ ਕੀਤਾ ਹੈ?	ਹਾਂ ਜੀ।

ਸੁਤੰਤਰ ਪੜਤਾਲਕਾਰ ਦੀ ਰਿਪੋਰਟ ਦਾ “ਅਨੁਲੱਗ ਸੀ”

ਕੰਪਨੀਜ਼ ਐਕਟ 2013 (“ਐਕਟ”) ਦੀ ਧਾਰਾ 143 ਦੀ ਉਪਧਾਰਾ 3 ਦਫ਼ਾ (i) ਦੇ ਅਧੀਨ ਅੰਦਰੂਨੀ ਵਿੱਤੀ ਨਿਯੰਤਰਨਾਂ ਤੇ ਰਿਪੋਰਟ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ, ਪਟਿਆਲਾ (“ਕੰਪਨੀ”) ਦੀ 31 ਮਾਰਚ, 2022 ਦੀ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਸਾਡੇ ਵਲੋਂ ਪੜਤਾਲ ਉਸੇ ਮਿਤੀ ਨੂੰ ਖ਼ਤਮ ਹੋਏ ਸਾਲ ਦੀਆਂ ਇੰਡ ਏ.ਐਸ. ਵਿੱਤੀ ਸਾਰਣੀਆਂ ਦੀ ਸਾਡੀ ਪੜਤਾਲ ਨਾਲ ਸੰਜੋਗ ਕਰਦੇ ਹੋਏ ਕੀਤਾ ਗਿਆ ਹੈ।

ਅੰਦਰੂਨੀ ਵਿੱਤੀ ਨਿਯੰਤਰਨ ਲਈ ਮੈਨੇਜਮੈਂਟ ਦੀ ਜ਼ੁੰਮੇਵਾਰੀ

ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੁਆਰਾ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨ ਦੀ ਪੜਤਾਲ ਲਈ ਪ੍ਰਕਾਸ਼ਿਤ ਕੀਤੇ ਅਗਵਾਈ ਨੋਟ ਵਿੱਚ ਦਰਸਾਏ ਗਏ ਅੰਦਰੂਨੀ ਨਿਯੰਤਰਨ ਦੇ ਜ਼ਰੂਰੀ ਭਾਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਦੁਆਰਾ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਨਿਯੰਤਰਨ ਲਈ ਸਥਾਪਤ ਕੀਤੇ ਗਏ ਮਾਪਦੰਡਾਂ ਦੇ ਆਧਾਰ ਤੇ ਕੰਪਨੀ ਦੀ ਮੈਨੇਜਮੈਂਟ ਅੰਦਰੂਨੀ ਵਿੱਤੀ ਨਿਯੰਤਰਨ ਨੂੰ ਸਥਾਪਤ ਕਰਨ ਅਤੇ ਉਸਨੂੰ ਸੰਭਾਲੀ ਰੱਖਣ ਲਈ ਜ਼ੁੰਮੇਵਾਰ ਹੈ। ਇਹਨਾਂ ਜ਼ੁੰਮੇਵਾਰੀਆਂ ਵਿੱਚ ਮੁਨਾਸਬ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਵਿਉਂਤ ਕਰਨੀ, ਪਾਲਣਾ ਕਰਨੀ ਅਤੇ ਦੇਖ-ਭਾਲ ਕਰਨੀ ਸ਼ਾਮਲ ਹੈ ਜਿਹੜੇ ਕਿ ਕ੍ਰਮਬੱਧ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸਦੇ ਵਪਾਰ ਦਾ ਸੰਚਾਲਨ ਕਰਨ ਸਮੇਤ ਕੰਪਨੀ ਦੀਆਂ ਨੀਤੀਆਂ ਪ੍ਰਤੀ ਨਿਸ਼ਠਾ, ਇਸ ਦੀਆਂ ਸੰਪਤੀਆਂ ਦੀ ਸੁਰੱਖਿਆ, ਫ਼ਰੇਬ ਅਤੇ ਤਰੁੱਟੀਆਂ ਦੀ ਖੋਜ ਅਤੇ ਰੋਕਥਾਮ ਕਰਨਾ, ਲੇਖਾ ਰਿਕਾਰਡ ਦੀ ਸ਼ੁੱਧਤਾ ਅਤੇ ਸੰਪੂਰਨਤਾ ਅਤੇ ਕੰਪਨੀਜ਼ ਐਕਟ, 2013 ਅਧੀਨ ਲੋੜੀਂਦੀਆਂ ਵਿਸ਼ਵਾਸ-ਯੋਗ ਵਿੱਤੀ ਸੂਚਨਾਵਾਂ ਨੂੰ ਸਮੇਂ ਸਿਰ ਤਿਆਰ ਕਰਨ ਵਿੱਚ, ਅਮਲੀ ਕਾਰਗਰ ਹਨ।

ਪੜਤਾਲਕਾਰ ਦੀ ਜ਼ੁੰਮੇਵਾਰੀ

ਸਾਡੀ ਜ਼ੁੰਮੇਵਾਰੀ ਵਿੱਤੀ ਰਿਪੋਰਟਿੰਗ ਉੱਪਰ ਕੰਪਨੀ ਦੇ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਸਾਡੀ ਪੜਤਾਲ ਦੇ ਆਧਾਰ ਤੇ ਇੱਕ ਰਾਏ ਜ਼ਾਹਰ ਕਰਨਾ ਹੈ। ਅਸੀਂ ਆਪਣੀ ਪੜਤਾਲ, ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਪੜਤਾਲ ਲਈ ਅਗਵਾਈ ਨੋਟ (“ਅਗਵਾਈ ਨੋਟ”) ਅਤੇ ਆਈ.ਸੀ.ਏ.ਆਈ. ਦੁਆਰਾ ਜਾਰੀ ਕੀਤੇ ਗਏ ਪੜਤਾਲ ਉੱਪਰ ਮਿਆਰ ਅਤੇ ਕੰਪਨੀਜ਼ ਐਕਟ 2013 ਦੀ ਧਾਰਾ 143(10) ਅਧੀਨ ਨਿਸ਼ਚਿਤ ਮੰਨੇ ਜਾਂਦੇ ਹਨ, ਜਿਥੋਂ ਤੱਕ ਅੰਦਰੂਨੀ ਵਿੱਤੀ ਨਿਯੰਤਰਨਾਂ ਦੇ ਇੱਕ ਪੜਤਾਲ ਲਈ ਲਾਗੂ ਹੁੰਦੇ ਹਨ, ਅਨੁਸਾਰ ਕੀਤੀ ਹੈ। ਦੋਨੋਂ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਇੱਕ ਪੜਤਾਲ ਲਈ ਲਾਗੂ ਹੁੰਦੇ ਹਨ ਅਤੇ ਦੋਨੋਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦੁਆਰਾ ਜਾਰੀ ਕੀਤੇ ਗਏ ਹਨ। ਉਹ ਮਿਆਰ ਅਤੇ ਅਗਵਾਈ ਨੋਟ ਮੰਗ ਕਰਦੇ ਹਨ ਕਿ ਅਸੀਂ ਨੈਤਿਕ ਜ਼ਰੂਰਤਾਂ ਦੀ ਪਾਲਣਾ ਕਰੀਏ ਅਤੇ ਪੜਤਾਲ ਦੀ ਯੋਜਨਾ ਅਤੇ ਪਾਲਣਾ ਵਾਜ਼ਬ ਵਿਸ਼ਵਾਸ ਪ੍ਰਾਪਤ ਕਰਨ ਲਈ ਕਰੀਏ ਕਿ ਵਿੱਤੀ ਰਿਪੋਰਟਿੰਗ ਉੱਪਰ ਮੁਨਾਸਬ ਅੰਦਰੂਨੀ ਵਿੱਤੀ ਨਿਯੰਤਰਨ ਸਥਾਪਿਤ ਹੋ ਗਏ ਹਨ ਅਤੇ ਬਣਾਏ ਰੱਖੇ ਗਏ ਹਨ ਅਤੇ ਜੇਕਰ ਅਜਿਹੇ ਨਿਯੰਤਰਨ ਸਾਰੇ ਜ਼ਰੂਰੀ ਪ੍ਰਸੰਗਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਹਨ।

ਸਾਡੀ ਪੜਤਾਲ ਵਿੱਚ ਉਨ੍ਹਾਂ ਪ੍ਰਕਿਰਿਆਵਾਂ ਦੀ ਪਾਲਣਾ ਕਰਨਾ ਸ਼ਾਮਿਲ ਹੈ ਜਿਸ ਨਾਲ ਵਿੱਤੀ ਰਿਪੋਰਟਿੰਗ ਤੇ ਅੰਦਰੂਨੀ ਵਿੱਤੀ ਨਿਯੰਤਰਨ ਪ੍ਰਣਾਲੀ ਦੀ ਸਮਰੱਥਾ ਅਤੇ ਉਸ ਦੇ ਪ੍ਰਭਾਵਸ਼ਾਲੀ ਸੰਚਾਲਨ ਦੇ ਸੰਬੰਧ ਵਿੱਚ ਪੜਤਾਲ ਪ੍ਰਮਾਣ ਪ੍ਰਾਪਤ ਕੀਤੇ ਜਾ ਸਕਣ। ਸਾਡੀ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਪੜਤਾਲ ਵਿੱਚ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਬਾਰੇ ਸਮਝ ਪ੍ਰਾਪਤ ਕਰਨਾ, ਜੋਖਮ ਦਾ ਅਨੁਮਾਨ ਕਿ ਇੱਕ ਮਹੱਤਵਪੂਰਨ ਕਮਜ਼ੋਰੀ ਮੌਜੂਦ ਹੈ ਅਤੇ ਅਨੁਮਾਨਿਤ ਜੋਖਮ ਦੇ ਆਧਾਰ ਤੇ ਅੰਦਰੂਨੀ ਨਿਯੰਤਰਨ ਦੀ ਪਰੀਖਿਆ, ਵਿਉਂਤ ਦੇ ਮੁਲਾਂਕਣ ਅਤੇ ਸੰਚਾਲਨ ਪ੍ਰਭਾਵਸ਼ੀਲਤਾ ਸ਼ਾਮਲ ਹੈ। ਚੁਣੀਆਂ ਗਈਆਂ ਪ੍ਰਕ੍ਰਿਆਵਾਂ ਪੜਤਾਲਕਾਰ ਦੀ ਸੂਝ ਸਮੇਤ ਇੰਡ ਏ.ਐਸ. ਵਿੱਤੀ ਸਾਰਣੀਆਂ ਦੀ ਮਹੱਤਵਪੂਰਨ ਗ਼ਲਤ ਬਿਆਨੀ ਦੇ ਜੋਖਮ ਦੇ ਅਨੁਮਾਨ ਭਾਵੇਂ ਉਹ ਫ਼ਰੇਬ ਜਾਂ ਗ਼ਲਤੀ ਕਾਰਨ ਹੋਣ, ਉੱਪਰ ਨਿਰਭਰ ਕਰਦੀਆਂ ਹਨ।

ਸਾਨੂੰ ਯਕੀਨ ਹੈ ਕਿ ਅਸੀਂ ਜੋ ਪੜਤਾਲ ਪ੍ਰਮਾਣ ਪ੍ਰਾਪਤ ਕੀਤੇ ਹਨ ਉਹ ਕੰਪਨੀ ਦੀ ਵਿੱਤੀ ਰਿਪੋਰਟਿੰਗ ਉੱਤੇ ਅੰਦਰੂਨੀ ਵਿੱਤੀ ਨਿਯੰਤਰਨ ਪ੍ਰਣਾਲੀ ਲਈ, ਸਾਡੀ ਪੜਤਾਲ ਰਾਏ ਦੇਣ ਲਈ ਉਚਿਤ ਅਤੇ ਢੁੱਕਵਾਂ ਆਧਾਰ ਪ੍ਰਦਾਨ ਕਰਦੇ ਹਨ।

ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦਾ ਅਰਥ

ਇੱਕ ਕੰਪਨੀ ਦਾ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨ ਇੱਕ ਪ੍ਰਕ੍ਰਿਆ ਹੈ, ਜਿਸ ਦੀ ਵਿਉਂਤ ਵਿੱਤੀ ਰਿਪੋਰਟਿੰਗ ਦੀ ਭਰੋਸੇ ਯੋਗਤਾ ਬਾਰੇ ਵਾਜ਼ਬ ਵਿਸ਼ਵਾਸ ਪ੍ਰਾਪਤ ਕਰਨ ਲਈ ਅਤੇ ਆਮ ਕਰਕੇ ਪ੍ਰਵਾਨਿਤ ਲੇਖਾ ਸਿਧਾਂਤਾਂ ਅਨੁਸਾਰ ਬਾਹਰੀ ਮੰਤਵਾਂ ਲਈ ਇੰਡ ਏ.ਐਸ. ਵਿੱਤੀ ਸਾਰਣੀਆਂ ਤਿਆਰ ਕਰਨਾ ਹੈ। ਇੱਕ ਕੰਪਨੀ ਦੇ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨ ਵਿੱਚ ਉਹ ਨੀਤੀਆਂ ਅਤੇ ਪ੍ਰਕ੍ਰਿਆਵਾਂ ਸ਼ਾਮਲ ਹਨ ਜੋ ਕਿ :

- (1) ਰਿਕਾਰਡ ਨੂੰ ਤਿਆਰ ਕਰਨ ਨਾਲ ਸੰਬੰਧਤ ਹਨ ਜੋ ਕਿ ਕੰਪਨੀ ਦੇ ਲੈਣਦੇਣਾਂ ਨੂੰ ਅਤੇ ਸੰਪਤੀਆਂ ਦੇ ਪ੍ਰਬੰਧ ਬਾਰੇ ਮੁਨਾਸਬ ਵੇਰਵੇ, ਸੁੱਧ ਅਤੇ ਉਚਿਤ ਦਰਸਾਉਂਦੇ ਹਨ;
- (2) ਵਾਜ਼ਬ ਵਿਸ਼ਵਾਸ ਦਿੰਦੇ ਹਨ ਕਿ ਲੈਣਦੇਣਾਂ ਦਾ ਰਿਕਾਰਡ ਇੰਡ ਏ.ਐਸ. ਵਿੱਤੀ ਸਾਰਣੀਆਂ ਨੂੰ ਆਮ ਕਰਕੇ ਪ੍ਰਵਾਨਿਤ ਲੇਖਾ ਸਿਧਾਂਤਾਂ ਅਨੁਸਾਰ ਤਿਆਰ ਕਰਨ ਲਈ ਜ਼ਰੂਰੀ ਸਮਝ ਕੇ ਕੀਤਾ ਗਿਆ ਹੈ ਅਤੇ ਕੰਪਨੀ ਦੀਆਂ ਪ੍ਰਾਪਤੀਆਂ ਅਤੇ ਖਰਚਿਆਂ ਨੂੰ ਕੰਪਨੀ ਦੀ ਮੈਨੇਜਮੈਂਟ ਅਤੇ ਨਿਰਦੇਸ਼ਕਾਂ ਦੇ ਅਖਤਿਆਰਾਂ ਮੁਤਾਬਕ ਕੀਤਾ ਗਿਆ ਹੈ; ਅਤੇ
- (3) ਕੰਪਨੀ ਦੀਆਂ ਸੰਪਤੀਆਂ ਦੀ ਅਣਅਧਿਕਾਰਤ ਪ੍ਰਾਪਤੀ, ਵਰਤੋਂ ਜਾਂ ਪ੍ਰਬੰਧ ਜਿਸ ਨਾਲ ਇੰਡ ਏ.ਐਸ. ਵਿੱਤੀ ਸਾਰਣੀਆਂ ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੋਵੇ, ਨੂੰ ਰੋਕਣਾ ਜਾਂ ਸਮੇਂ ਸਿਰ ਪਤਾ ਲਗਾਉਣ ਬਾਰੇ ਵਾਜ਼ਬ ਵਿਸ਼ਵਾਸ ਦਿੰਦੇ ਹਨ।

ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੀਆਂ ਸੁਭਾਵਿਕ ਸੀਮਾਵਾਂ

ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੀਆਂ ਸੁਭਾਵਿਕ ਸੀਮਾਵਾਂ ਸਮੇਤ ਗਾਂਢਾ-ਸਾਂਢਾ ਦੀ ਸੰਭਾਵਨਾ ਜਾਂ ਨਿਯੰਤਰਨਾਂ ਦੀ ਲੰਘਣਾ ਕਰਦੇ ਅਣਉਚਿਤ ਪ੍ਰਬੰਧ ਦੇ ਕਾਰਨ ਆਵਸ਼ਕ ਗਲਤ-ਬਿਆਨੀ ਗਲਤੀ ਜਾਂ ਫ਼ਰੇਬ ਕਾਰਨ ਉਤਪੰਨ ਹੋ ਸਕਦੀ ਹੈ ਅਤੇ ਪਤਾ ਨਹੀਂ ਲਗਦੀ। ਨਾਲ ਹੀ, ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੇ ਭਵਿੱਖੀ ਸਮੇਂ ਲਈ ਕਿਸੇ ਮੁਲਾਂਕਣ ਦੀ ਯੋਜਨਾਵਾਂ ਵਿੱਚ, ਜੋ ਕਿ ਹਾਲਤਾਂ ਵਿੱਚ ਤਬਦੀਲੀ ਕਰਕੇ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੇ ਅਸਮਰੱਥ ਹੋਣ ਕਾਰਨ ਜਾਂ ਨੀਤੀਆਂ ਅਤੇ ਪ੍ਰਕ੍ਰਿਆਵਾਂ ਦੀ ਪਾਲਣਾ ਦੀ ਡਿਗਰੀ ਵਿੱਚ ਵਿਗਾੜ ਦੇ ਕਾਰਨ, ਖਤਰਾ ਹੋ ਸਕਦਾ ਹੈ।

ਰਾਏ

ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵਲੋਂ ਵਿੱਤੀ ਰਿਪੋਰਟਿੰਗ ਉੱਪਰ ਅੰਦਰੂਨੀ ਵਿੱਤੀ ਨਿਯੰਤਰਨਾਂ ਦੀ ਪੜਤਾਲ ਲਈ ਪ੍ਰਕਾਸ਼ਿਤ ਕੀਤੇ ਗਏ ਅਗਵਾਈ ਨੋਟਾਂ ਵਿੱਚ ਅੰਦਰੂਨੀ ਨਿਯੰਤਰਨ ਲਈ ਦਰਸਾਏ ਗਏ ਆਵਸ਼ਕ ਭਾਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਵਲੋਂ ਵਿੱਤੀ ਰਿਪੋਰਟਿੰਗ ਉੱਪਰ, ਅੰਦਰੂਨੀ ਨਿਯੰਤਰਨ ਲਈ ਸਥਾਪਤ ਕੀਤੇ ਗਏ ਮਾਪਦੰਡਾਂ ਦੇ ਆਧਾਰ ਤੇ ਸਾਡੀ ਰਾਏ ਵਿੱਚ, ਕੰਪਨੀ ਕੋਲ ਸਾਰੇ ਆਵਸ਼ਕ ਪ੍ਰਸੰਗਾਂ ਵਿੱਚ, ਵਿੱਤੀ ਰਿਪੋਰਟਿੰਗ ਉੱਪਰ ਇਕ ਮੁਨਾਸਬ ਅੰਦਰੂਨੀ ਵਿੱਤੀ ਨਿਯੰਤਰਨ ਪ੍ਰਣਾਲੀ ਹੈ ਅਤੇ ਵਿੱਤੀ ਨਿਯੰਤਰਨਾਂ ਉੱਪਰ ਅਜਿਹੇ ਅੰਦਰੂਨੀ ਵਿੱਤੀ ਨਿਯੰਤਰਨ ਮਾਰਚ 31, 2022 ਨੂੰ ਪ੍ਰਭਾਵਸ਼ਾਲੀ ਕਾਰਗਰ ਸਨ।

ਵਾ: ਬੀ ਡੀ ਬਾਂਸਲ ਐਂਡ ਕੰਪਨੀ
ਚਾਰਟਰਡ ਅਕਾਊਂਟੈਂਟਸ
ਫਰਮ ਰਜਿਸਟਰੇਸ਼ਨ ਨੰ: 000621 ਐਨ

ਸਹੀ/-
(ਕਨਿਕਾ ਮੇਹਰਾ)
ਪਾਰਟਨਰ
ਐਮ.ਨੰ: 514757
ਯੂ.ਡੀ.ਆਈ.ਐਨ.: 22514757ਏਐਨਸੀਐਸਈਐਚ5578

ਸਥਾਨ : ਪਟਿਆਲਾ
ਮਿਤੀ : 18.07.2022

ਬੀ ਡੀ ਬਾਂਸਲ ਐਂਡ ਕੰਪਨੀ

ਚਾਰਟਰਡ ਅਕਾਊਂਟੈਂਟਸ

503, ਡੀ.ਐਲ.ਐਫ. ਸਾਊਥ ਕੋਰਟ, ਡਿਸਟ੍ਰਿਕਟ ਸੈਂਟਰ, ਸਾਕੇਤ, ਨਵੀਂ ਦਿੱਲੀ-110017
011-41758897 | delhi@bdbansal.com
7-ਜੀ.ਐਫ., ਸੰਤ ਈਸ਼ਰ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ, ਪੰਜਾਬ – 141002
0161-4638303, 2406301-02 | ludhiana@bdbansal.com
34-ਏ, ਕੋਰਟ ਰੋਡ, ਅੰਮ੍ਰਿਤਸਰ, ਪੰਜਾਬ-143001
0183-2402224, 2403722-23 | amritsar@bdbansal.com
www.bdbansal.com

ਪਾਲਣਾ ਸਰਟੀਫਿਕੇਟ

ਕੰਪਨੀਜ਼ ਐਕਟ 2013 ਦੀ ਧਾਰਾ 143(5) ਅਧੀਨ ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾ-ਪੜਤਾਲਕਾਰ ਦੁਆਰਾ ਜਾਰੀ ਨਿਰਦੇਸ਼ਨ/ਉਪ-ਨਿਰਦੇਸ਼ਨ ਅਨੁਸਾਰ, ਸਾਡੇ ਵੱਲੋਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦੇ 31 ਮਾਰਚ, 2022 ਨੂੰ ਖਤਮ ਹੋਏ ਸਾਲ ਦੇ ਲੇਖਿਆਂ ਦੀ ਪੜਤਾਲ ਕੀਤੀ ਗਈ ਹੈ ਅਤੇ ਤਸਦੀਕ ਕਰਦੇ ਹਾਂ ਕਿ ਸਾਨੂੰ ਜਾਰੀ ਕੀਤੇ ਗਏ ਸਾਰੇ ਨਿਰਦੇਸ਼ਨ/ਉਪ-ਨਿਰਦੇਸ਼ਨ ਦੀ ਪਾਲਣਾ ਸਾਡੇ ਵੱਲੋਂ ਕੀਤੀ ਗਈ ਹੈ।

ਵਾ: ਬੀ ਡੀ ਬਾਂਸਲ ਐਂਡ ਕੰਪਨੀ
ਚਾਰਟਰਡ ਅਕਾਊਂਟੈਂਟਸ
ਫਰਮ ਰਜਿਸਟਰੇਸ਼ਨ ਨੰ: 000621 ਐਨ

ਸਹੀ/-
(ਕਨਿਕਾ ਮੇਹਰਾ)
ਪਾਰਟਨਰ
ਐਮ.ਨੰ: 514757
ਯੂ.ਡੀ.ਆਈ.ਐਨ.: 22514757ਏਐਨਸੀਐਸਈਐਚ5578

ਸਥਾਨ : ਪਟਿਆਲਾ
ਮਿਤੀ : 18.07.2022

Replies of the Management on the comments of the Statutory Auditors on the accounts of the Company for the FY 2021-22

Ref No.	Comments of Statutory Auditors	Replies of the Management
Basis for Qualified Opinion		
1	<p>As per Amended Transfer Scheme 2012, PSTCL has to pay 11.36% share of terminal benefits payable to employees as per Punjab Power Sector Reforms Transfer (1st Amendment) Scheme 2012. No provision has been made in the books of accounts of PSTCL to the extent of PSTCL's share of progressive funding being 11.36% of actuarial liability on account of terminal liability. PSTCL has accounted for terminal liability on the principle of 'Pay as you go' basis amounting to Rs. 334.61 crore being 11.36% of total amount as intimated by PSPCL for FY 2021-22. The unaccounted liability in relation to the share of terminal benefits based on actuarial valuation upto 31.03.2021 is Rs. 4236.28 Cr. The share of PSTCL based on Actuarial Valuation is yet to be finalized by PSPCL for the year ended 31.03.2022.</p>	<p>PSTCL is making provisions as per actuary valuation report on the basis of Ind AS-19 in respect of employees recruited by PSTCL, however no provision is made for employees working in PSTCL on deputation/secondment from PSPCL as Ind AS-19 is not applicable on these employees in PSTCL and has to be accounted for by PSPCL being the parent department.</p> <p>Therefore, no provision @ 11.36% of actuarial liability on account of total terminal liability as per actuary valuation report of PSPCL, has been made for progressive funding as per Punjab Power Sector Reforms Transfer (First Amendment) Scheme 2012. Complete disclosure of the above has also been given in the note no. 32.6 & 32.7 "Employee benefits expense – Terminal benefits" of notes to accounts of annual accounts of FY 2021-22.</p> <p>Moreover, PSERC is not allowing progressive funding to PSTCL on the ground that the tariff regulations of PSERC provides for payment of terminal liabilities on the principle of "Pay as you go" basis. Hence, the amount relating to FY 2021-22 of Rs.334.61 crore being 11.36% of total amount as intimated by PSPCL has been considered during the year.</p>

ਵਿੱਤੀ ਸਾਲ 2021-22 ਲਈ ਕੰਪਨੀ ਦੇ ਲੇਖਿਆਂ ਉੱਤੇ ਸੰਵਿਧਾਨਿਕ ਪੜਤਾਲਕਾਰਾਂ ਦੀਆਂ ਟਿੱਪਣੀਆਂ ਉੱਤੇ ਮੈਨੇਜਮੈਂਟ ਦੇ ਜਵਾਬ

ਹਵਾਲਾ ਨੰ:	ਸੰਵਿਧਾਨਿਕ ਪੜਤਾਲਕਾਰਾਂ ਦੀਆਂ ਟਿੱਪਣੀਆਂ	ਮੈਨੇਜਮੈਂਟ ਦੇ ਜਵਾਬ
ਸ਼ਰਤ ਸਹਿਤ ਰਾਏ ਲਈ ਆਧਾਰ		
1.	<p>ਸੋਧੀ ਟਰਾਂਸਫਰ ਸਕੀਮ 2012 ਅਨੁਸਾਰ, ਪੀ.ਐਸ.ਟੀ.ਸੀ.ਐਲ. ਨੇ ਪੰਜਾਬ ਪਾਵਰ ਸੈਕਟਰ ਰਿਫਾਰਮਜ਼ ਟਰਾਂਸਫਰ (ਪਹਿਲੀ ਸੋਧ) ਸਕੀਮ 2012 ਮੁਤਾਬਕ, ਕਰਮਚਾਰੀਆਂ ਨੂੰ ਦੇਣਯੋਗ ਅੰਤਮ ਲਾਭਾਂ ਦੇ 11.36% ਹਿੱਸੇ ਦੀ ਅਦਾਇਗੀ ਕਰਨੀ ਹੈ। ਪੀ.ਐਸ.ਟੀ.ਸੀ.ਐਲ. ਦੀਆਂ ਲੇਖਾ-ਪੁਸਤਕਾਂ ਵਿੱਚ ਅੰਤਮ ਦੇਣਦਾਰੀ ਲਈ ਪ੍ਰਗਤੀਵਾਦੀ ਫੰਡਿੰਗ ਵਾਸਤੇ ਐਕਚੁਰੀਅਲ ਦੇਣਦਾਰੀ ਮੁਤਾਬਕ ਪੀ.ਐਸ.ਟੀ.ਸੀ.ਐਲ. ਦੇ 11.36% ਹਿੱਸੇ ਦਾ ਉਪਬੰਧ ਨਹੀਂ ਕੀਤਾ ਗਿਆ ਹੈ। ਪੀ.ਐਸ.ਟੀ.ਸੀ.ਐਲ. ਵੱਲੋਂ ‘ਸਮੇਂ ਅਨੁਸਾਰ ਅਦਾ ਕਰੋ’ ਦੇ ਆਧਾਰ ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਵਿੱਤੀ ਸਾਲ 2021-22 ਲਈ ਕੁੱਲ ਸੂਚਿਤ ਕੀਤੀ ਰਕਮ ਦੇ 11.36% ਹਿੱਸੇ ਦੀ ਬਣਦੀ ਰਕਮ 334.61 ਕਰੋੜ ਰੁਪਏ ਦੀ ਅੰਤਮ ਦੇਣਦਾਰੀ ਵਾਸਤੇ ਲੇਖਿਤ ਕੀਤਾ ਹੈ। 31.03.2021 ਤੱਕ ਐਕਚੁਰੀਅਲ ਮੁਲਾਂਕਣ ਦੇ ਆਧਾਰ ਤੇ ਅੰਤਮ ਲਾਭਾਂ ਦੇ ਹਿੱਸੇ ਦੇ ਸੰਬੰਧ ਵਿੱਚ ਗੈਰ-ਲੇਖਿਤ ਦੇਣਦਾਰੀ 4236.28 ਕਰੋੜ ਰੁਪਏ ਹੈ। 31.03.2022 ਨੂੰ ਖਤਮ ਹੋਏ ਸਾਲ ਲਈ ਪੀ.ਐਸ.ਪੀ.ਸੀ.ਐਲ. ਦੁਆਰਾ ਐਕਚੁਰੀਅਲ ਮੁਲਾਂਕਣ ਤੇ ਆਧਾਰਿਤ ਪੀ.ਐਸ.ਟੀ.ਸੀ.ਐਲ. ਦੇ ਹਿੱਸੇ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ।</p>	<p>ਪੀ.ਐਸ.ਟੀ.ਸੀ.ਐਲ. ਇੰਡ ਏ.ਐਸ.-19 ਦੇ ਆਧਾਰ ਤੇ ਐਕਚੁਰੀਅਲ ਮੁਲਾਂਕਣ ਰਿਪੋਰਟ ਅਨੁਸਾਰ ਪੀ.ਐਸ.ਟੀ.ਸੀ.ਐਲ. ਦੁਆਰਾ ਭਰਤੀ ਕੀਤੇ ਕਰਮਚਾਰੀਆਂ ਦੇ ਸੰਬੰਧ ਵਿੱਚ ਉਪਬੰਧ ਕਰ ਰਹੀ ਹੈ, ਐਪਰ, ਪੀ.ਐਸ.ਪੀ.ਸੀ.ਐਲ. ਤੋਂ ਡੈਪੂਟੇਸ਼ਨ/ਸੈਕੰਡਮੈਂਟ ਤੇ ਪੀ.ਐਸ.ਟੀ.ਸੀ.ਐਲ. ਵਿੱਚ ਕੰਮ ਕਰ ਰਹੇ ਕਰਮਚਾਰੀਆਂ ਲਈ ਕੋਈ ਉਪਬੰਧ ਨਹੀਂ ਕੀਤਾ ਗਿਆ ਹੈ ਕਿਉਂਕਿ ਇੰਡ ਏ.ਐਸ.-19 ਇੰਨ੍ਹਾਂ ਕਰਮਚਾਰੀਆਂ ਤੇ ਪੀ.ਐਸ.ਟੀ.ਸੀ.ਐਲ. ਵਿੱਚ ਲਾਗੂ ਨਹੀਂ ਹੈ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਮੂਲ ਵਿਭਾਗ ਹੋਣ ਦੇ ਨਾਤੇ ਲੇਖਿਤ ਕੀਤਾ ਜਾਣਾ ਹੈ।</p> <p>ਇਸ ਕਰਕੇ ਪੰਜਾਬ ਪਾਵਰ ਸੈਕਟਰ ਰਿਫਾਰਮਜ਼ ਟਰਾਂਸਫਰ (ਪਹਿਲੀ ਸੋਧ) ਸਕੀਮ 2012 ਮੁਤਾਬਕ ਪ੍ਰਗਤੀਵਾਦੀ ਫੰਡਿੰਗ ਲਈ, ਪੀ.ਐਸ.ਪੀ.ਸੀ.ਐਲ. ਦੀ ਐਕਚੁਰੀਅਲ ਮੁਲਾਂਕਣ ਰਿਪੋਰਟ ਦੇ ਅਨੁਸਾਰ ਕੁੱਲ ਅੰਤਮ ਦੇਣਦਾਰੀ 11.36% ਦੇ ਹਿਸਾਬ ਨਾਲ ਦੇਣ ਦਾ ਕੋਈ ਵੀ ਉਪਬੰਧ ਨਹੀਂ ਕੀਤਾ ਗਿਆ ਹੈ। ਉਪਰੋਕਤ ਦਾ ਪੂਰਨ ਪ੍ਰਗਟਾਅ ਵਿੱਤੀ ਸਾਲ 2021-22 ਦੇ ਸਾਲਾਨਾ ਲੇਖਿਆਂ ਦੇ ਨੋਟਸ ਦੇ ਨੋਟ ਨੰ: 32.6 ਅਤੇ 32.7-“ਕਰਮਚਾਰੀ ਲਾਭ ਖਰਚੇ-ਅੰਤਮ ਲਾਭਾਂ” ਵਿੱਚ ਵੀ ਦਿੱਤਾ ਗਿਆ ਹੈ।</p> <p>ਇਸ ਤੋਂ ਇਲਾਵਾ ਪੀ.ਐਸ.ਈ.ਆਰ.ਸੀ., ਪੀ.ਐਸ.ਟੀ.ਸੀ.ਐਲ. ਨੂੰ ਪ੍ਰਗਤੀਵਾਦੀ ਫੰਡਿੰਗ ਦੀ ਇਸ ਆਧਾਰ ਤੇ ਇਜਾਜ਼ਤ ਨਹੀਂ ਦੇ ਰਿਹਾ ਕਿ ਪੀ.ਐਸ.ਈ.ਆਰ.ਸੀ., ਦੇ ਰੈਗੂਲੇਸ਼ਨਜ਼ ਵਿੱਚ ਅੰਤਮ ਦੇਣਦਾਰੀਆਂ ਦੀ ਅਦਾਇਗੀ ‘ਸਮੇਂ ਅਨੁਸਾਰ ਅਦਾ ਕਰੋ’ ਦੇ ਸਿਧਾਂਤ ਤੇ ਕਰਨ ਦਾ ਉਪਬੰਧ ਹੈ। ਇਸ ਲਈ ਵਿੱਤੀ ਸਾਲ 2021-22 ਨਾਲ ਸੰਬੰਧਤ 334.61 ਕਰੋੜ ਰੁਪਏ ਦੀ ਰਕਮ, ਪੀ.ਐਸ.ਪੀ.ਸੀ.ਐਲ. ਦੁਆਰਾ ਸੂਚਿਤ ਕੁੱਲ ਰਕਮ ਦਾ 11.36% ਹੋਣ ਦੇ ਨਾਤੇ, ਸਾਲ ਦੌਰਾਨ ਵਿਚਾਰੀ ਗਈ ਹੈ।</p>



भारतीय लेखा परीक्षा तथा लेखा विभाग
कार्यालय प्रधान महालेखाकार (लेखा परीक्षा) पंजाब
प्लॉट नं. 21, सेक्टर 17, चण्डीगढ़ - 160017
Indian Audit & Accounts Department
Office of the Pr. Accountant General (Audit) Punjab
Plot No. 21, Sector 17, Chandigarh - 160017
क्रमांक / No. AS/AR/PS/CLL 2021-22/2022-23 / 213
दिनांक / Date 07.09.2022

सेवा में

सचिव, विद्युत विभाग
पंजाब सरकार
लघु सचिवालय, सेक्टर-9,
चण्डीगढ़

7/9/22
CA/AR
28/09/22

दिपयः 31 मार्च 2022 को समाप्त वर्ष के लिये Punjab State Transmission Corporation Limited के लेखाओं पर कम्पनी अधिनियम 2013 की धारा 143(6)(b) अन्तर्गत भारत के नियंत्रक एवं महालेखापरीक्षक की टिप्पणियां।

महोदय/माननीय,

मैं इस पत्र के साथ आपको 31 मार्च 2022 को समाप्त वर्ष के लिये Punjab State Transmission Corporation Limited के लेखाओं पर कम्पनी अधिनियम 2013 की धारा 143(6)(b) तथा 129(4) के अन्तर्गत भारत के नियंत्रक एवं महालेखापरीक्षक की टिप्पणियों की प्रतिलिपि प्रेषित करता हूँ।

उपरोक्त टिप्पणियों को वार्षिक लेखाओं, वार्षिक रिपोर्ट एवं वित्तीय लेखा परीक्षकों की रिपोर्ट सहित कम्पनी अधिनियम 2013 की धारा 395(1)(b) के अन्तर्गत विधानसभा के पटल पर रखा जाए तथा इस संबंध में जो निर्णय सभा/संसद के सत्र प्रस्तुत करने की तिथि से अग्रगत क्रम में किया जाए। इसके अलावा रिपोर्ट एवं टिप्पणियों की प्रतिलिपियां जो की विधान सभा के सत्र प्रस्तुत की गई हों, इन कार्यालय को प्रेषित की जाए।

कृप्य इस पत्र की समस्त सहित प्राप्ति की तृप्तता भी भेजें।

28/09/22
07/9/22

रूपरतन - दशोक्त

भवदीय,

--हस्ता--

उप महालेखाकार
(तकनीकी सहयोग कक्षा)

उपरोक्त की एक प्रति 31 मार्च 2022 को समाप्त वर्ष के लेखाओं पर नियंत्रक एवं महालेखापरीक्षक की टिप्पणियों सहित प्रमुख निदेशक, Punjab State Transmission Corporation Limited, The Mall, Patiala को भेजना एवं आवश्यक कार्यवाही हेतु प्रेषित की जाती है।

मंगलन - दशोक्त

उप महालेखाकार
(तकनीकी सहयोग कक्षा)

**COMMENTS OF THE COMPTROLLER AND AUDITOR GENERAL OF INDIA
UNDER SECTION 143(6)(b) OF THE COMPANIES ACT, 2013 ON THE
FINANCIAL STATEMENTS OF PUNJAB STATE TRANSMISSION
CORPORATION LIMITED, PATIALA FOR THE YEAR ENDED 31 MARCH
2022**

The preparation of financial statements of the **Punjab State Transmission Corporation Limited** for the year ended **31 March, 2022** in accordance with the financial reporting framework prescribed under the Companies Act, 2013 (Act) is the responsibility of the management of the Company. The Statutory Auditors appointed by the Comptroller and Auditor General of India under Section 139(5) of the Act are responsible for expressing opinion on the financial statements under Section 143 of the Act based on independent audit in accordance with the Standards on Auditing prescribed under section 143(10) of the Act. This is stated to have been done by them vide their Audit Report dated **18 July 2022**.

I, on the behalf of the Comptroller and Auditor General of India, have conducted a supplementary audit of the financial statements of **Punjab State Transmission Corporation Limited** for the year ended **31 March, 2022** under section 143(6)(a) of the Act. This supplementary audit has been carried out independently without access to the working papers of the Statutory Auditors and is limited primarily to inquiries of the Statutory Auditors and Company personnel and a selective examination of some of the accounting records.

Based on my supplementary audit, I would like to highlight the following significant matters under section 143(6)(b) of the Act which have come to my attention and which in my view are necessary for enabling a better understanding of the financial statements and the related audit report:

A. COMMENTS ON FINANCIAL POSITION

Equity and Liabilities - Equity Share Capital (Note 17) – ₹ 605.88 crore

Pursuant to the implementation of Punjab Power Sector Reforms Transfer Scheme 2010, consumer's contribution, grants and subsidies of ₹ 338.97 crore were wrongly converted into capital of the State Government in equity of the Company. This has resulted in overstatement of 'Equity Share Capital' and understatement of 'Other Equity – General

Reserve by ₹ 338.97 crore. The fact has been commented upon in the preceding years but no corrective action has been taken.

For and on behalf of the
Comptroller & Auditor General of India

Vishal Bansal

(Vishal Bansal)

Pr. Accountant General (Audit), Punjab
Chandigarh

Date:

Place: Chandigarh

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੇ 31 ਮਾਰਚ 2022 ਨੂੰ ਸਮਾਪਤ ਹੋਏ ਸਾਲ ਦੀਆਂ ਵਿੱਤੀ ਸਾਰਣੀਆਂ ਉੱਤੇ ਕੰਪਨੀਜ਼ ਐਕਟ 2013 ਦੀ ਧਾਰਾ 143(6)(ਬੀ) ਦੇ ਅੰਤਰਗਤ ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾ-ਪੜਤਾਲਕਾਰ ਦੀਆਂ ਟਿੱਪਣੀਆਂ।

ਕੰਪਨੀਜ਼ ਐਕਟ, 2013 ਅਧੀਨ ਨਿਸ਼ਚਿਤ ਕੀਤੇ ਵਿੱਤੀ ਰਿਪੋਰਟਿੰਗ ਢਾਂਚੇ ਮੁਤਾਬਕ, 31 ਮਾਰਚ 2022 ਨੂੰ ਸਮਾਪਤ ਹੋਏ ਸਾਲ ਲਈ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੀਆਂ ਵਿੱਤੀ ਸਾਰਣੀਆਂ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਕੰਪਨੀ ਮੈਨੇਜਮੈਂਟ ਦੀ ਹੈ। ਐਕਟ ਦੀ ਧਾਰਾ 139(5) ਅਧੀਨ ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾ-ਪੜਤਾਲਕਾਰ ਵਲੋਂ ਨਿਯੁਕਤ ਕੀਤੇ ਸੰਵਿਧਾਨਕ ਪੜਤਾਲਕਾਰ, ਐਕਟ ਦੀ ਧਾਰਾ 143(10) ਅਧੀਨ ਪੜਤਾਲ ਲਈ ਨਿਸ਼ਚਿਤ ਕੀਤੇ ਮਿਆਰਾਂ ਮੁਤਾਬਕ ਆਪਣੀ ਸੁਤੰਤਰ ਪੜਤਾਲ ਦੇ ਆਧਾਰ ਤੇ ਐਕਟ ਦੀ ਧਾਰਾ 143 ਅਧੀਨ ਵਿੱਤੀ ਸਾਰਣੀਆਂ ਉੱਤੇ ਆਪਣੀ ਰਾਏ ਸਪੱਸ਼ਟ ਕਰਨ ਲਈ ਜ਼ਿੰਮੇਵਾਰ ਹਨ। ਉਹਨਾਂ ਵਲੋਂ ਆਪਣੀ ਪੜਤਾਲ ਰਿਪੋਰਟ ਮਿਤੀ 18 ਜੁਲਾਈ 2022 ਰਾਹੀਂ ਇਹ ਕਰ ਚੁੱਕੇ ਹੋਣ ਬਾਰੇ ਦੱਸਿਆ ਗਿਆ ਹੈ।

ਮੈਂ, ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾ-ਪੜਤਾਲਕਾਰ ਦੀ ਤਰਫ਼ੋਂ, 31 ਮਾਰਚ 2022 ਨੂੰ ਸਮਾਪਤ ਹੋਏ ਸਾਲ ਲਈ ਐਕਟ ਦੀ ਧਾਰਾ 143 (6) (ਏ) ਅਧੀਨ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੀਆਂ ਵਿੱਤੀ ਸਾਰਣੀਆਂ ਦੀ ਇੱਕ ਅਨੁਪੂਰਕ ਪੜਤਾਲ ਕੀਤੀ ਹੈ। ਇਹ ਅਨੁਪੂਰਕ ਪੜਤਾਲ, ਸੰਵਿਧਾਨਕ ਪੜਤਾਲਕਾਰਾਂ ਦੇ ਕਾਰਜਗਤ ਕਾਰਗਜ਼ਾਂ ਦੀ ਪਹੁੰਚ ਤੋਂ ਬਿਨਾਂ ਸੁਤੰਤਰਤਾ ਨਾਲ ਕੀਤੀ ਹੈ ਅਤੇ ਮੁੱਖ ਤੌਰ ਤੇ ਸੰਵਿਧਾਨਕ ਪੜਤਾਲਕਾਰ ਅਤੇ ਕੰਪਨੀ ਦੇ ਕਰਮਚਾਰੀ ਵਰਗ ਦੀ ਪੁੱਛ-ਪੜਤਾਲ ਤੱਕ ਅਤੇ ਕੁਝ ਕੁ ਲੇਖਾ ਰਿਕਾਰਡ ਦੇ ਚੋਣਵੇਂ ਨਿਰੀਖਣ ਤੱਕ ਸੀਮਿਤ ਰਹੀ ਹੈ।

ਮੇਰੀ ਅਨੁਪੂਰਕ ਪੜਤਾਲ ਦੇ ਆਧਾਰ ਤੇ, ਮੈਂ ਐਕਟ ਦੀ ਧਾਰਾ 143(6)(ਬੀ) ਅਧੀਨ ਹੇਠ ਦਿੱਤੇ ਜ਼ਰੂਰੀ ਮਾਮਲਿਆਂ ਨੂੰ ਉਜਾਗਰ ਕਰਨਾ ਚਾਹਾਂਗਾ ਜੋ ਮੇਰੇ ਧਿਆਨ ਵਿੱਚ ਆਏ ਹਨ ਅਤੇ ਜੋ ਕਿ ਮੇਰੇ ਵਿਚਾਰ ਨਾਲ ਵਿੱਤੀ ਸਾਰਣੀਆਂ ਅਤੇ ਸੰਬੰਧਤ ਪੜਤਾਲ ਰਿਪੋਰਟ ਦੀ ਬਿਹਤਰ ਸਮਝ ਲਈ ਯੋਗ ਬਣਾਉਣ ਵਾਸਤੇ ਜ਼ਰੂਰੀ ਹਨ।

ਏ. ਵਿੱਤੀ ਸਥਿਤੀ ਉੱਤੇ ਟਿੱਪਣੀ

ਇਕੁਅਟੀ ਅਤੇ ਦੇਣਦਾਰੀਆਂ - ਇਕੁਅਟੀ ਸ਼ੇਅਰ ਪੂੰਜੀ (ਨੋਟ-17) : ₹ 605.88 ਕਰੋੜ

ਪੰਜਾਬ ਊਰਜਾ ਖੇਤਰ ਸੁਧਾਰ ਅਤੇ ਤਬਦੀਲੀ ਸਕੀਮ 2010 ਨੂੰ ਅਮਲ ਵਿਚ ਲਿਆਉਣ ਕਰਕੇ ਕੰਪਨੀ ਦੀ ਇਕੁਅਟੀ ਵਿੱਚ ਖਪਤਕਾਰਾਂ ਦੇ ਅੰਸ਼ਦਾਨ, ਗਰਾਂਟਾਂ ਅਤੇ ਸਬਸਿਡੀਆਂ ਦੀ ਰਕਮ ₹ 338.97 ਕਰੋੜ ਨੂੰ ਰਾਜ ਸਰਕਾਰ ਦੀ ਪੂੰਜੀ ਵਿੱਚ ਗ਼ਲਤ ਤਬਦੀਲ ਕੀਤਾ ਗਿਆ ਹੈ। ਇਸ ਨਾਲ ਇਕੁਅਟੀ ਸ਼ੇਅਰ ਪੂੰਜੀ ਦੀ ਵੱਧ-ਬਿਆਨੀ ਅਤੇ ਹੋਰ ਇਕੁਅਟੀ-ਜਨਰਲ ਰਾਖਵੇਂ ਦੀ ₹ 338.97 ਕਰੋੜ ਘੱਟ-ਬਿਆਨੀ ਹੋਈ ਹੈ। ਪਿਛਲੇ ਸਾਲਾਂ ਵਿੱਚ ਇਸ ਤੱਥ 'ਤੇ ਟਿੱਪਣੀ ਕੀਤੀ ਗਈ ਹੈ ਪਰ ਕੋਈ ਸੁਧਾਰਕ ਕਾਰਵਾਈ ਨਹੀਂ ਕੀਤੀ ਗਈ।

ਭਾਰਤ ਦੇ ਕੰਪਟਰੋਲਰ ਅਤੇ
ਮਹਾਂਲੇਖਾ-ਪੜਤਾਲਕਾਰ ਦੀ ਤਰਫ਼ੋਂ ਅਤੇ ਲਈ

-ਸਹੀ-

(ਵਿਸ਼ਾਲ ਬਾਂਸਲ)

ਮੁੱਖ ਮਹਾਂ ਲੇਖਾਕਾਰ (ਪੜਤਾਲ) ਪੰਜਾਬ,
ਚੰਡੀਗੜ੍ਹ।

ਮਿਤੀ :

ਸਥਾਨ: ਚੰਡੀਗੜ੍ਹ

**Reply on Final Comments of the Comptroller and Auditor General of
India u/s 143(6)(b) of the Companies Act, 2013 on the Financial Statements of
PSTCL for the year ended 31st March 2022**

Sr. No.	Observations raised by C&AG	Reply by Management
A.	Comments on Financial Position	
	Equity and Liabilities-Equity Share Capital (Note 17) – Rs. 605.88 crore	
	<p>Pursuant to the implementation of Punjab Power Sector Reforms Transfer Scheme 2010, consumer’s contribution, grants and subsidies amounting to Rs. 338.97 crore were wrongly converted into capital of the State Government in equity of the Company. This has resulted in overstatement of ‘Equity Share Capital’ and understatement of ‘Other Equity – General Reserve’ by Rs. 338.97 crore. The fact has been commented upon in the preceding years but no corrective action has been taken.</p>	<p>In this regard, it is submitted that pursuant to the Punjab Power Sector Reforms Transfer Scheme 2010 as amended by Punjab Power Sector Reforms Transfer (First amendment) Scheme 2012, the Government of Punjab took over all the assets, liabilities, interest etc. of the PSEB and the same were vested in the State Govt. at the book value. The entire shareholding of State Govt. in PSEB including consumer contribution, grants and subsidies etc. stood cancelled and thereafter PSEB ceased to operate w.e.f. 16.04.2010. The transmission undertakings as classified under the Transfer Scheme 2010 were vested in PSTCL at a value with the stipulation that as a consideration for such transfer and vesting, the shares shall stand issued as may be notified by the State Govt. PSTCL was vested with the transmission undertaking at a total value of Rs. 4114.28 crores as on 16.04.2010 as mentioned in the State Government Notification No. 1/4/04-EB(PR)/632 dated 24th December 2012 and in consideration of such vesting State Government was entitled to fully paid up equity shares of Rs. 605.83 crores in share capital of PSTCL as per the said notification dated 24.12.2012. As such, there is no overstatement of Equity Share capital and understatement of Other Equity – General Reserve by Rs. 338.97 crores. These facts have also been reported on the comments of C&AG in previous years.</p>

31 ਮਾਰਚ, 2022 ਨੂੰ ਖ਼ਤਮ ਹੋਏ ਸਾਲ ਲਈ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੀਆਂ ਵਿੱਤੀ ਸਾਰਣੀਆਂ ਤੇ, ਕੰਪਨੀਜ਼ ਐਕਟ, 2013 ਦੀ ਧਾਰਾ 143(6)(ਬੀ) ਅਧੀਨ ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾ-ਪੜਤਾਲਕਾਰ ਦੀਆਂ ਟਿੱਪਣੀਆਂ ਦਾ ਜਵਾਬ

ਲੜੀ ਨੰ.	ਸੀ. ਐਂਡ ਏ.ਜੀ. ਵੱਲੋਂ ਲਗਾਏ ਗਏ ਪ੍ਰੋਖਣ	ਮੈਨੇਜਮੈਂਟ ਦਾ ਜਵਾਬ
ਏ.	ਵਿੱਤੀ ਸਥਿਤੀ ਉੱਤੇ ਟਿੱਪਣੀ	
ਇਕੁਅਟੀ ਅਤੇ ਦੇਣਦਾਰੀਆਂ-ਇਕੁਅਟੀ ਸ਼ੇਅਰ ਪੂੰਜੀ (ਨੋਟ 17) - 605.88 ਕਰੋੜ ਰੁਪਏ		
	<p>ਪੰਜਾਬ ਊਰਜਾ ਖੇਤਰ ਸੁਧਾਰ ਅਤੇ ਤਬਦੀਲੀ ਸਕੀਮ 2010 ਨੂੰ ਅਮਲ ਵਿੱਚ ਲਿਆਉਣ ਕਰਕੇ ਕੰਪਨੀ ਦੀ ਇਕੁਅਟੀ ਵਿੱਚ ਖਪਤਕਾਰਾਂ ਦੇ ਅੰਸ਼ਦਾਨ, ਗਰਾਂਟਾਂ ਅਤੇ ਸਬਸਿਡੀਆਂ ਦੀ ਰਕਮ 338.97 ਕਰੋੜ ਰੁਪਏ ਨੂੰ ਰਾਜ ਸਰਕਾਰ ਦੀ ਪੂੰਜੀ ਵਿੱਚ ਗ਼ਲਤ ਤਬਦੀਲ ਕੀਤਾ ਗਿਆ ਹੈ। ਇਸ ਨਾਲ ਇਕੁਅਟੀ ਸ਼ੇਅਰ ਪੂੰਜੀ ਦੀ ਵੱਧ-ਬਿਆਨੀ ਅਤੇ ਹੋਰ ਇਕੁਅਟੀ-ਜਨਰਲ ਰਾਖਵੇਂ ਦੀ ਰਕਮ 338.97 ਕਰੋੜ ਰੁਪਏ ਘੱਟ-ਬਿਆਨੀ ਹੋਈ ਹੈ। ਪਿਛਲੇ ਸਾਲਾਂ ਵਿੱਚ ਇਸ ਤੱਥ ਤੇ ਟਿੱਪਣੀ ਕੀਤੀ ਗਈ ਹੈ ਪਰ ਕੋਈ ਸੁਧਾਰਕ ਕਾਰਵਾਈ ਨਹੀਂ ਕੀਤੀ ਗਈ ਹੈ।</p>	<p>ਇਸ ਸੰਬੰਧ ਵਿੱਚ, ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਪਾਵਰ ਸੈਕਟਰ ਸੁਧਾਰ ਤਬਦੀਲੀ ਸਕੀਮ 2010, ਪੰਜਾਬ ਪਾਵਰ ਸੈਕਟਰ ਸੁਧਾਰ ਤਬਦੀਲੀ (ਪਹਿਲੀ ਸੋਧ) ਸਕੀਮ 2012 ਨਾਲ ਸੋਧੇ ਅਨੁਸਾਰ ਪੰਜਾਬ ਸਰਕਾਰ ਨੇ ਪੀ.ਐਸ.ਈ.ਬੀ. ਦੀਆਂ ਸਾਰੀਆਂ ਸੰਪਤੀਆਂ, ਦੇਣਦਾਰੀਆਂ ਹੱਕ ਆਦਿ ਲੈ ਲਏ ਅਤੇ ਇਹ ਰਾਜ ਸਰਕਾਰ ਨੇ ਕਿਤਾਬੀ ਕੀਮਤ ਤੇ ਰੱਖ ਲਈਆਂ। ਰਾਜ ਸਰਕਾਰ ਦੀ ਪੀ.ਐਸ.ਈ.ਬੀ. ਵਿੱਚ ਸਮੁੱਚੀ ਹਿੱਸੇਦਾਰੀ ਸਮੇਤ ਖਪਤਕਾਰ ਅੰਸ਼ਦਾਨ, ਗਰਾਂਟਾਂ ਤੇ ਸਬਸਿਡੀਆਂ ਆਦਿ ਰੱਦ ਹੋ ਗਏ ਅਤੇ ਉਸ ਤੋਂ ਬਾਅਦ ਪੀ.ਐਸ.ਈ.ਬੀ. ਨੇ 16.04.2010 ਤੋਂ ਕੰਮ ਕਰਨਾ ਬੰਦ ਕਰ ਦਿੱਤਾ। ਟਰਾਂਸਫਰ ਸਕੀਮ 2010 ਅਧੀਨ ਵਰਗੀਕ੍ਰਿਤ ਟਰਾਂਸਮਿਸ਼ਨ ਕਾਰੋਬਾਰ ਪੀ.ਐਸ.ਟੀ.ਸੀ.ਐਲ. ਵਿੱਚ ਇੱਕ ਕੀਮਤ ਤੇ ਇਸ ਸ਼ਰਤ ਨਾਲ ਰੱਖੇ ਗਏ ਕਿ ਇਸ ਤਬਦੀਲੀ ਅਤੇ ਸੌਂਪਣ ਦੀ ਕੀਮਤ ਵਜੋਂ ਰਾਜ ਸਰਕਾਰ ਦੇ ਨੋਟੀਫਾਈ ਕਰਨ ਮੁਤਾਬਕ ਸ਼ੇਅਰ ਜਾਰੀ ਕੀਤੇ ਜਾਣਗੇ। ਪੀ.ਐਸ.ਟੀ.ਸੀ.ਐਲ. ਨੂੰ ਟਰਾਂਸਮਿਸ਼ਨ ਕਾਰੋਬਾਰ ਰਾਜ ਸਰਕਾਰ ਦੇ ਨੋਟੀਫਿਕੇਸ਼ਨ ਨੰ. 1/4/04-ਈਬੀ (ਪੀਆਰ)/632 ਮਿਤੀ 24 ਦਸੰਬਰ 2012 ਵਿੱਚ ਦਰਸਾਏ ਮੁਤਾਬਕ 4114.28 ਕਰੋੜ ਰੁਪਏ ਦੀ ਕੁੱਲ ਕੀਮਤ ਤੇ ਦਿੱਤੇ ਗਏ ਅਤੇ ਇਸ ਦੀ ਕੀਮਤ ਵਜੋਂ ਮਿਤੀ 24.12.2012 ਦੇ ਉਕਤ ਨੋਟੀਫਿਕੇਸ਼ਨ ਅਨੁਸਾਰ ਰਾਜ ਸਰਕਾਰ ਨੂੰ ਪੀ.ਐਸ.ਟੀ.ਸੀ.ਐਲ. ਦੀ ਸ਼ੇਅਰ ਪੂੰਜੀ ਵਿੱਚ 605.83 ਕਰੋੜ ਰੁਪਏ ਦੇ ਪੂਰਨ ਅਦਾ ਕੀਤੇ ਇਕੁਅਟੀ ਸ਼ੇਅਰ ਮਿਲਣਯੋਗ ਸਨ। ਇਸ ਤਰ੍ਹਾਂ, ਉੱਥੇ 338.97 ਕਰੋੜ ਰੁਪਏ ਨਾਲ ਇਕੁਅਟੀ ਸ਼ੇਅਰ ਪੂੰਜੀ ਦੀ ਵੱਧ-ਬਿਆਨੀ ਅਤੇ ਹੋਰ ਇਕੁਅਟੀ-ਜਨਰਲ ਰਾਖਵੇਂ ਦੀ ਘੱਟ-ਬਿਆਨੀ ਨਹੀਂ ਹੋਈ ਹੈ।</p> <p>ਸੀ.ਐਂਡ ਏ.ਜੀ. ਦੀਆਂ ਪਿੱਛਲੇ ਸਾਲਾਂ ਦੀਆਂ ਟਿੱਪਣੀਆਂ ਉੱਪਰ ਇਹ ਤੱਥ ਰਿਪੋਰਟ ਕੀਤੇ ਜਾ ਚੁੱਕੇ ਹਨ।</p>

**BALANCE SHEET
AND
STATEMENT OF PROFIT & LOSS**

BALANCE SHEET AS AT MARCH 31, 2022

(Rupees in Lacs)

Sr No.	Particulars	ਵੇਰਵੇ	Note No.	Figures as at March 31, 2022	Figures as at March 31, 2021 (Restated)
I	ASSETS				
	1. Non current assets	1. ਗੈਰ-ਚਾਲੂ ਸੰਪਤੀਆਂ			
	(a) Property, Plant and Equipment & Intangible Assets	(ੳ) ਜਾਇਦਾਦ, ਮਸ਼ੀਨਰੀ ਅਤੇ ਸਾਜੋ-ਸਮਾਨ ਅਤੇ ਅਸਬੂਲ ਸੰਪਤੀਆਂ			
	(i) Property, Plant and Equipment	(i) ਜਾਇਦਾਦ, ਮਸ਼ੀਨਰੀ ਅਤੇ ਸਾਜੋ-ਸਮਾਨ	3	7,12,198.24	7,04,440.21
	(ii) Intangible Assets	(ii) ਅਸਬੂਲ ਸੰਪਤੀਆਂ	4	7.82	9.78
	(b) Assets held for sale	(ਅ) ਵੇਚਣ ਲਈ ਰਾਖੀਆਂ ਸੰਪਤੀਆਂ	5	732.05	264.19
	(c) Capital work in progress	(ੲ) ਪ੍ਰਗਤੀ ਅਧੀਨ ਪੂੰਜੀਗਤ ਕਾਰਜ	6 & 7	35,694.06	36,196.09
	(d) Financial Assets	(ਸ) ਵਿੱਤੀ ਸੰਪਤੀਆਂ			
	(i) Others	(i) ਹੋਰ	8	303.38	243.12
	(e) Other non current assets	(ੲ) ਹੋਰ ਗੈਰ-ਚਾਲੂ ਸੰਪਤੀਆਂ	9	150.26	21.46
	Total (3+4+ 5+6&7+8+9)	ਕੁੱਲ (3+4+5+6 ਅਤੇ 7+8+9)		7,49,085.82	7,41,174.85
	2. Current assets	2. ਚਾਲੂ ਸੰਪਤੀਆਂ			
	(a) Inventories	(ੳ) ਮਾਲ-ਸੂਚੀ (ਇਨਵੈਂਟਰੀ)	10	1,311.04	1,543.49
	(b) Financial assets	(ਅ) ਵਿੱਤੀ ਸੰਪਤੀਆਂ			
	(i) Trade receivables	(i) ਵਪਾਰਕ ਲੈਣਯੋਗ	11	39,304.13	28,774.92
	(ii) Cash and cash equivalents	(ii) ਨਕਦੀ ਅਤੇ ਨਕਦੀ ਸਮਾਨ	12	1,835.87	1,810.17
	(iii) Bank balance other than (ii) above	(iii) ਬੈਂਕ ਬਕਾਇਆ ਉਪਰੋਕਤ (ii) ਤੋਂ ਬਿਨਾਂ	13	84.26	83.07
	(iv) Others	(iv) ਹੋਰ	14	235.35	769.58
	(c) Current tax assets (Net)	(ੲ) ਚਾਲੂ ਕਰ ਸੰਪਤੀਆਂ (ਨਿਰੋਲ)	15	4,044.68	4,809.54
	(d) Other current assets	(ਸ) ਹੋਰ ਚਾਲੂ ਸੰਪਤੀਆਂ	16	428.95	765.99
	Total (10+11+12+13+14+15+16)	ਕੁੱਲ (10+11+12+13+14+15+16)		47,244.28	38,556.74
	Grand Total (A+B)	ਕੁੱਲ ਜੋੜ (ੳ+ਅ)		7,96,330.09	7,79,731.60
II	EQUITY AND LIABILITIES				
	EQUITY	ਇਕੁਆਟੀ ਅਤੇ ਦੇਣਦਾਰੀਆਂ			
	(a) Equity share capital	(ੳ) ਇਕੁਆਟੀ ਸ਼ੇਅਰ ਪੂੰਜੀ	17	60,588.35	60,588.35
	(b) Other equity	(ਅ) ਹੋਰ ਇਕੁਆਟੀ	18	2,44,475.48	2,22,965.54
	Total (17+18)	ਕੁੱਲ (17+18)		3,05,063.83	2,83,553.88
	LIABILITIES	ਦੇਣਦਾਰੀਆਂ			
	1. Non current liabilities	1. ਗੈਰ-ਚਾਲੂ ਦੇਣਦਾਰੀਆਂ			
	(a) Financial liabilities	(ੳ) ਵਿੱਤੀ ਦੇਣਦਾਰੀਆਂ			
	(i) Borrowings	(i) ਕਰਜ਼ੇ	19	3,24,446.66	3,65,616.48
	(ii) Lease Liabilities	(ii) ਪਟਾ ਦੇਣਦਾਰੀਆਂ	20	715.34	710.71
	(iii) Trade Payables	(iii) ਵਪਾਰਕ ਦੇਣਯੋਗ	20A	-	-
	(A) Total outstanding dues of Small Enterprises and Micro enterprises	(ੳ) ਛੋਟੇ ਉਦਯੋਗਾਂ ਅਤੇ ਲਘੂ ਉਦਯੋਗਾਂ ਦੇ ਕੁੱਲ ਬਕਾਇਆ		-	-
	(B) Total outstanding dues of Creditors other than small enterprises and micro enterprises	(ਅ) ਛੋਟੇ ਉਦਯੋਗਾਂ ਅਤੇ ਲਘੂ ਉਦਯੋਗਾਂ ਤੋਂ ਇਲਾਵਾ ਲੈਣਦਾਰ ਦੇ ਕੁੱਲ ਬਕਾਇਆ		-	-
	(b) Provisions	(ਅ) ਉਪਬੰਧ	21	4,097.44	3,001.56
	(c) Other non current liabilities	(ੲ) ਹੋਰ ਗੈਰ-ਚਾਲੂ ਦੇਣਦਾਰੀਆਂ	22	12,083.81	25,437.39
	Total (19+20+20A+21+22)	ਕੁੱਲ (19+20+20ੳ+21+22)		3,41,343.25	3,94,766.13
	2. Current liabilities	2. ਚਾਲੂ ਦੇਣਦਾਰੀਆਂ			
	(a) Financial liabilities	(ੳ) ਵਿੱਤੀ ਦੇਣਦਾਰੀਆਂ			
	(i) Borrowings	(i) ਕਰਜ਼ੇ	23&24	1,12,622.36	77,818.50
	(ii) Lease Liabilities	(ii) ਪਟਾ ਦੇਣਦਾਰੀਆਂ	25	76.42	69.48
	(iii) Trade Payables	(iii) ਵਪਾਰਕ ਦੇਣਯੋਗ	25A	-	-
	(A) Total outstanding dues of Small Enterprises and Micro enterprises	(ੳ) ਛੋਟੇ ਉਦਯੋਗਾਂ ਅਤੇ ਲਘੂ ਉਦਯੋਗਾਂ ਦੇ ਕੁੱਲ ਬਕਾਇਆ		-	-
	(B) Total outstanding dues of Creditors other than small enterprises and micro enterprises	(ਅ) ਛੋਟੇ ਉਦਯੋਗਾਂ ਅਤੇ ਲਘੂ ਉਦਯੋਗਾਂ ਤੋਂ ਇਲਾਵਾ ਲੈਣਦਾਰ ਦੇ ਕੁੱਲ ਬਕਾਇਆ		-	-
	(iv) Other financial liabilities (other than those specified in item (c) below)	(iv) ਹੋਰ ਵਿੱਤੀ ਦੇਣਦਾਰੀਆਂ (ਸਿਵਾਏ ਉਨ੍ਹਾਂ ਦੇ ਜੋ ਹੇਠਾਂ (ੲ) ਵਿੱਚ ਉਲਿਖਤ ਹਨ)	26	12,438.30	14,609.59
	(b) Other current liabilities	(ਅ) ਹੋਰ ਚਾਲੂ ਦੇਣਦਾਰੀਆਂ	27	820.84	605.70
	(c) Provisions	(ੲ) ਉਪਬੰਧ	28	100.70	67.10
	Total (23 & 24+25+25A+26+27+28)	ਕੁੱਲ (23 ਅਤੇ 24+25+25ੳ+26+27+28)		1,26,058.63	93,170.37
	3. Deferred revenue	3. ਸਥਗਿਤ ਮਾਲੀਆ	29	23,864.39	8,241.21
	Total (A+B+C+D)	ਕੁੱਲ ਜੋੜ (ੳ+ਅ+ੲ+ਸ)		23,864.39	8,241.21
	Grand Total	ਕੁੱਲ ਜੋੜ		7,96,330.09	7,79,731.60
	Significant accounting policies	ਮਹੱਤਵਪੂਰਨ ਲੇਖਾ ਨੀਤੀਆਂ	2		

The accompanying Notes 1 to 71 form an integral part of these financial statements

ਨੱਥੀ ਨੋਟ 1 ਤੋਂ 71 ਇਹਨਾਂ ਵਿੱਤੀ ਸਾਰਣੀਆਂ ਦਾ ਅਨਿੱਖੜਵਾਂ ਭਾਗ ਹਨ

As per our report of even date attached
For B D Bansal & Co.
Chartered Accountants
FRN 000621N

Sd/-
(Kanika Mehra)
Partner
M.No. 514757
Place: Patiala
Date: 18.07.2022

For and on behalf of the Board

Sd/-
(Vinod Kumar Bansal)
Director/F&C

Sd/-
(Parveen Kumar Singla)
Chief Financial Officer

Sd/-
(A. Venu Prasad)
Chairman-cum-Managing
Director

Sd/-
(Sahil Panday)
Company Secretary

STATEMENT OF PROFIT & LOSS FOR THE YEAR ENDED MARCH 31, 2022

(Rupees in Lacs)

Sr No.	Particulars	ਵੇਰਵੇ	Note No.	Figures as at March 31, 2022	Figures as at March 31, 2021 (Restated)
I	Income	ਆਮਦਨ			
	(a) Revenue from operations	(ੳ) ਸੰਚਾਲਨਾਂ ਤੋਂ ਮਾਲੀਆ	30	1,47,257.54	1,33,840.08
	(b) Other Income	(ਅ) ਹੋਰ ਆਮਦਨ	31	4,169.57	4,164.12
	Total Income	A ਕੁੱਲ ਆਮਦਨ	ੳ	1,51,427.12	1,38,004.20
II	Expenses	ਖਰਚੇ			
	(a) Employee benefits expense	(ੳ) ਕਰਮਚਾਰੀ ਲਾਭ ਖਰਚੇ	32	55,610.04	53,032.54
	(b) Finance costs	(ਅ) ਵਿੱਤੀ ਲਾਗਤਾਂ	33	37,010.12	44,680.04
	(c) Depreciation, amortization & impairment expenses	(ੲ) ਮੁੱਲ-ਘਾਟਾ, ਰਾਖਵੇਂਕਰਨ ਅਤੇ ਵਿਗਾੜ ਖਰਚੇ	34	30,449.07	30,187.12
	(d) Other expenses	(ਸ) ਹੋਰ ਖਰਚੇ			
	(i) Repairs & maintenance	(i) ਮੁਰੰਮਤ ਤੇ ਸੰਭਾਲ	35	3,178.61	3,187.12
	(ii) Administration & General expenses	(ii) ਪ੍ਰਸ਼ਾਸਕੀ ਅਤੇ ਸਧਾਰਨ ਖਰਚੇ	36	2,551.85	2,603.37
	(iii) ULDC charges	(iii) ਯੂ.ਐਲ.ਡੀ.ਸੀ. ਖਰਚੇ	37	888.03	980.46
	(iv) Others expenses/debits	(iv) ਹੋਰ ਖਰਚੇ/ਡੈਬਿਟਸ	38	91.46	1,590.38
	Total expenses	B ਕੁੱਲ ਖਰਚੇ	ਅ	1,29,779.19	1,36,261.03
III	Profit/(Loss) before tax (A-B)	C ਲਾਭ/(ਹਾਨੀ) ਕਰ ਤੋਂ ਪਹਿਲਾਂ (ੳ-ਅ)	ੲ	21,647.93	1,743.17
	Tax expense	ਕਰ ਖਰਚਾ			
	- Current tax *	- ਚਾਲੂ ਕਰ *		-	-
	Total Tax Expense	D ਕੁੱਲ ਕਰ ਖਰਚਾ	ਸ	-	-
IV	Profit/(Loss) for the period (C-D)	E ਲਾਭ/(ਹਾਨੀ) ਅਵਧੀ ਦਾ (ੲ-ਸ)	ਹ	21,647.93	1,743.17
V	Other Comprehensive Income	ਹੋਰ ਵਿਸਤ੍ਰਿਤ ਆਮਦਨ			
	(a) Items that will not be reclassified to profit or loss	(ੳ) ਮੱਦਾਂ ਜਿਹੜੀਆਂ ਲਾਭ ਜਾਂ ਹਾਨੀ ਨੂੰ ਵਰਗੀਕ੍ਰਿਤ ਨਹੀਂ ਕੀਤੀਆਂ ਜਾਣਗੀਆਂ			
	- Actuarial Gain/(Loss) on Gratuity	- ਗ੍ਰੈਚੁਟੀ ਉੱਤੇ ਐਕਚੁਰੀਅਲ ਲਾਭ/(ਹਾਨੀ)	39	(137.98)	10.56
	Other Comprehensive Income	F ਹੋਰ ਵਿਸਤ੍ਰਿਤ ਆਮਦਨ	ਕ	(137.98)	10.56
VI	Total Comprehensive Income for the period (E + F)	ਅਵਧੀ ਦੀ ਕੁੱਲ ਵਿਸਤ੍ਰਿਤ ਆਮਦਨ (ਹ+ਕ)		21,509.94	1,753.73
	Earnings per equity share	ਪ੍ਰਤੀ ਸ਼ੇਅਰ ਆਮਦਨ			
	Basic & Diluted (₹)	ਬੇਸਿਕ ਅਤੇ ਤਰਲ (₹)	54	3.57	0.29

* Provision for Tax expense - Current Tax has not been made due to NIL Taxable Income as per provisions of Income Tax Act, 1961

* ਆਮਦਨ ਕਰ ਐਕਟ, 1961 ਦੇ ਉਪਬੰਧਾਂ ਅਨੁਸਾਰ ਨਿੱਲ ਕਰਯੋਗ ਆਮਦਨ ਦੇ ਕਾਰਨ ਕਰ ਖਰਚੇ ਸੰਬੰਧੀ ਉਪਬੰਧ-ਚਾਲੂ ਕਰ ਨਹੀਂ ਕੀਤਾ ਗਿਆ ਹੈ।

As per our report of even date attached
For B D Bansal & Co.
Chartered Accountants
FRN 000621N

Sd/-
(Kanika Mehra)
Partner
M.No. 514757
Place: Patiala
Date: 18.07.2022

For and on behalf of the Board

Sd/-
(Vinod Kumar Bansal)
Director/F&C

Sd/-
(Parveen Kumar Singla)
Chief Financial Officer

Sd/-
(A. Venu Prasad)
Chairman-cum-Managing
Director

Sd/-
(Sahil Panday)
Company Secretary

CASH FLOW STATEMENT FOR THE PERIOD ENDED MARCH 31, 2022 (Rupees in Lacs)

Sr. No.	PARTICULARS	For the year ended March 31, 2022		For the year ended March 31, 2021 (Restated)	
(A)	Cash Flow from Operating Activities				
	Net Profit/(Loss) before tax		21,647.93		1,743.17
	Adjustment for:-				
i	Income/ Loss from sale of fixed assets	(1,603.38)		(126.44)	
ii	Interest on Bank deposits	(3.69)		(0.11)	
iii	Provision withdrawn on unserviceable/ obsolete items - O&M	-		(0.47)	
iv	Provision withdrawn on losses under investigation	-		-	
v	Provision for obsolete items - Capital	0.72		-	
vi	Provision for doubtful due from consumers	(0.40)		-	
vii	Provision withdrawn for obsolete items - Capital	(0.06)		(188.42)	
viii	Provision for losses under investigation	15.93		-	
ix	Provision for obsolete items - O&M	3.82		-	
x	Finance cost	37,010.12		44,680.04	
xi	Depreciation, Amortization & Impairment Expenses	30,449.07		30,187.12	
xii	Reversal of excess provision of impairment loss	(174.40)	65,697.74	(80.08)	74,471.64
	Operating Profit/(Loss) before working capital changes		87,345.67		76,214.81
	Adjustment for working capital changes:				
	(Increase)/Decrease in :-				
i	Trade receivables	(10,528.81)		1,405.97	
ii	Inventories	228.63		790.82	
iii	Other non current financial assets (excluding provision)	(76.19)		(57.09)	
iv	Other non current assets	(128.80)		78.06	
v	Bank balance other than cash & cash equivalent	(1.19)		(83.07)	
vi	Other current financial assets	534.22		(103.41)	
vii	Other current assets	337.04		268.05	
	Increase/(Decrease) in				
viii	Non current provisions (including OCI)	957.90		579.05	
ix	Current provisions	33.60		11.41	
x	Other non current liabilities	(13,353.58)		8,972.46	
xi	Other current financial liabilities (excluding interest accrued & borrowings)	(133.36)		(2,202.61)	
xii	Other current liabilities	215.14		(774.31)	
	Net working capital change		(21,915.40)		8,885.32
	Cash generated from operations		65,430.28		85,100.13
	Income tax (paid)/TDS/Refund (Net)		764.86		3,329.95
	Net Cash from operating activities		66,195.14		88,430.09
(B)	Cash Flow from investing activities				
	(Increase)/Decrease in :-				
a	PPE (Net carrying amount + Depreciation excluding capitalized)	(38,858.58)		(19,780.24)	
	Intangible assets (Net carrying amount + Amortization)	(0.27)		-	
	Assets held for sale (Net carrying amount + Impairment - reversal)	(293.47)		69.44	
b	Capital work in progress including capital stores(excluding provisions)	501.37		(1,148.23)	
ii	Income/ Loss from sale of fixed assets	1,603.38		126.44	
iii	Interest on Bank deposits	3.69		0.11	
iv	Consumer contribution for creating fixed assets	14,970.88		97.74	
v	Government grants received towards cost of capital assets - yet to be utilized	615.59		306.11	
vi	Government grants received towards cost of capital assets - utilized	690.41		605.89	
	Net Cash used in investing activities		(20,766.99)		(19,722.73)
(C)	Cash Flow from financing activities				
i	Finance cost paid after adjustment of interest accrued on loans and lease liabilities	(39,048.05)		(45,182.38)	
ii	Proceeds from long term borrowings (including current maturities)	35,453.87		52,670.73	
iii	Repayments of long term borrowings (including current maturities)	(63,979.37)		(81,220.80)	
iv	Proceeds from short term borrowings	32,159.35		9,999.81	
v	Repayments of short term borrowings	(9,999.81)		(4,291.21)	
vi	Proceeds from Lease liabilities	27.01		26.71	
vii	Repayments of lease liabilities	(15.43)		(16.26)	
	Net Cash from financing activities		(45,402.44)		(68,013.41)
(D)	Net Increase/(Decrease) in cash and cash equivalents (A+B+C)		25.70		693.94
(E)	Cash and cash equivalents at the beginning of the year		1,810.17		1,116.22
(F)	Cash and cash equivalents at the end of the year (Refer Note No.12)		1,835.87		1,810.17

As per our report of even date attached
For B D Bansal & Co.
Chartered Accountants
FRN 000621N

Sd/-
(Kanika Mehra)
Partner
M.No. 514757
Place: Patiala
Date: 18.07.2022

For and on behalf of the Board

Sd/-
(Vinod Kumar Bansal)
Director/F&C

Sd/-
(Parveen Kumar Singla)
Chief Financial Officer

Sd/-
(A. Venu Prasad)
Chairman-cum-Managing
Director

Sd/-
(Sahil Panday)
Company Secretary

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ
ਨਕਦੀ ਪ੍ਰਵਾਹ ਸਾਰਣੀ 31 ਮਾਰਚ, 2022 ਨੂੰ ਖਤਮ ਹੋਏ ਸਾਲ ਲਈ

(ਰੁਪਏ ਲੱਖਾਂ ਵਿੱਚ)

ਕ੍ਰਮ ਨੰ:	ਵੇਰਵੇ	31 ਮਾਰਚ 2022 ਨੂੰ ਖਤਮ ਹੋਏ ਸਾਲ ਲਈ		31 ਮਾਰਚ 2021 ਨੂੰ ਖਤਮ ਹੋਏ ਸਾਲ ਲਈ (ਮੁੜ ਕਥਿਤ ਕੀਤੇ)	
(ੳ)	ਸੰਚਾਲਨ ਗਤੀਵਿਧੀਆਂ ਤੋਂ ਨਕਦੀ ਪ੍ਰਵਾਹ		21,647.93		1,743.17
	ਨਿਰੋਲ ਲਾਭ/(ਹਾਨੀ) ਕਰ ਤੋਂ ਪਹਿਲਾਂ				
	ਲਾਈ ਸਮਾਯੋਜਨ:				
i	ਅਚੱਲ ਸੰਪਤੀਆਂ ਦੀ ਵਿਕਰੀ ਤੋਂ ਆਮਦਨ/ਹਾਨੀ	(1,603.38)		(126.44)	
ii	ਬੈਂਕ ਜਮ੍ਹਾਂ ਤੋਂ ਵਿਆਜ	(3.69)		(0.11)	
iii	ਨਾ-ਮੁਰੰਮਤਯੋਗ/ਅਪ੍ਰਚਲਿਤ- ਸੰਚਾਲਨ ਤੇ ਸਾਂਝ ਸੰਭਾਲ, ਸੰਬੰਧੀ ਉਪਬੰਧ ਵਾਪਸ ਲਿਆ	-		(0.47)	
iv	ਜਾਂਚ ਅਧੀਨ ਹਾਨੀ ਲਈ ਉਪਬੰਧ ਵਾਪਸ ਲਿਆ	-		-	
v	ਅਪ੍ਰਚਲਿਤ ਵਸਤੂਆਂ-ਪੂੰਜੀਗਤ, ਸੰਬੰਧੀ ਉਪਬੰਧ	0.72		-	
vi	ਖਪਤਕਾਰਾਂ ਕੋਲੋਂ ਸ਼ਾਂਤੀ ਲੈਣਯੋਗ ਸੰਬੰਧੀ ਉਪਬੰਧ	(0.40)		-	
vii	ਅਪ੍ਰਚਲਿਤ ਵਸਤੂਆਂ - ਪੂੰਜੀਗਤ, ਸੰਬੰਧੀ ਉਪਬੰਧ ਵਾਪਸ ਲਿਆ	(0.06)		(188.42)	
viii	ਜਾਂਚ ਅਧੀਨ ਹਾਨੀ ਸੰਬੰਧੀ ਉਪਬੰਧ	15.93		-	
ix	ਅਪ੍ਰਚਲਿਤ ਵਸਤੂਆਂ-ਸੰਚਾਲਨ ਤੇ ਸਾਂਝ ਸੰਭਾਲ, ਸੰਬੰਧੀ ਉਪਬੰਧ	3.82		-	
x	ਵਿੱਤੀ ਲਾਗਤ	37,010.12		44,680.04	
xi	ਮੁੱਲ-ਘਾਟਾ, ਰਾਖਵੇਂਕਰਨ ਅਤੇ ਵਿਗਾੜ ਖਰਚੇ	30,449.07		30,187.12	
xii	ਵਿਗਾੜ ਨੁਕਸਾਨ ਦੇ ਵਾਧੂ ਉਪਬੰਧ ਦੀ ਵਾਪਸੀ	(174.40)	65,697.74	(80.08)	74,471.64
	ਕਾਰਜ-ਪੂੰਜੀ ਤਬਦੀਲੀਆਂ ਤੋਂ ਪਹਿਲਾਂ ਸੰਚਾਲਨ ਲਾਭ/(ਹਾਨੀ)		87,345.67		76,214.81
	ਕਾਰਜ-ਪੂੰਜੀ ਤਬਦੀਲੀਆਂ ਲਈ ਸਮਾਯੋਜਨ ਵਿੱਚ (ਵਾਧਾ)/ਘਾਟਾ:				
i	ਵਪਾਰਕ ਕਰਜ਼ਦਾਰ	(10,528.81)		1,405.97	
ii	ਮਾਲ-ਸੂਚੀ (ਇਨਵੈਂਟਰੀ)	228.63		790.82	
iii	ਹੋਰ ਗੈਰ-ਚਾਲੂ ਵਿੱਤੀ ਸੰਪਤੀਆਂ (ਉਪਬੰਧਾਂ ਤੋਂ ਇਲਾਵਾ)	(76.19)		(57.09)	
iv	ਹੋਰ ਗੈਰ-ਚਾਲੂ ਸੰਪਤੀਆਂ	(128.80)		78.06	
v	ਨਕਦੀ ਅਤੇ ਨਕਦੀ ਸਮਾਨ ਤੋਂ ਬਿਨਾਂ ਬੈਂਕ ਬਕਾਇਆ	(1.19)		(83.07)	
vi	ਹੋਰ ਚਾਲੂ ਵਿੱਤੀ ਸੰਪਤੀਆਂ	534.22		(103.41)	
vii	ਹੋਰ ਚਾਲੂ ਸੰਪਤੀਆਂ	337.04		268.05	
	ਵਿੱਚ (ਵਾਧਾ)/ਘਾਟਾ:				
viii	ਗੈਰ-ਚਾਲੂ ਉਪਬੰਧ (ਸਮੇਤ ਹੋਰ ਵਿਸਤ੍ਰਿਤ ਆਮਦਨ)	957.90		579.05	
ix	ਚਾਲੂ ਉਪਬੰਧ	33.60		11.41	
x	ਹੋਰ ਗੈਰ-ਚਾਲੂ ਦੇਣਦਾਰੀਆਂ	(13,353.58)		8,972.46	
xi	ਹੋਰ ਚਾਲੂ ਵਿੱਤੀ ਦੇਣਦਾਰੀਆਂ (ਅਰਜਿਤ ਵਿਆਜ ਅਤੇ ਕਰਜ਼ਿਆਂ ਤੋਂ ਬਿਨਾਂ)	(133.36)		(2,202.61)	
xii	ਹੋਰ ਚਾਲੂ ਦੇਣਦਾਰੀਆਂ	215.14		(774.31)	
	ਨਿਰੋਲ ਕਾਰਜ-ਪੂੰਜੀ ਤਬਦੀਲੀ		(21,915.40)		8,885.33
	ਸੰਚਾਲਨ ਤੋਂ ਨਕਦੀ ਉਤਪਾਦ		65,430.28		85,100.14
	ਆਮਦਨ ਕਰ (ਅਦਾ ਕੀਤਾ)/ਟੀ.ਡੀ.ਐਸ./ਰਿਫੰਡ (ਨਿਰੋਲ)	764.86		3,329.95	
	ਸੰਚਾਲਨ ਗਤੀਵਿਧੀਆਂ ਤੋਂ ਨਿਰੋਲ ਨਕਦ ਪ੍ਰਾਪਤੀ		66,195.14		88,430.09
(ਅ)	ਨਿਵੇਸ਼ ਗਤੀਵਿਧੀਆਂ ਤੋਂ ਨਕਦੀ ਪ੍ਰਵਾਹ				
	ਵਿੱਚ (ਵਾਧਾ)/ਘਾਟਾ:				
ੳ	ਪੀ.ਪੀ.ਈ. (ਨਿਰੋਲ ਅੱਗੇ ਲਿਜਾਈ ਗਈ ਰਕਮ+ਪੂੰਜੀਕ੍ਰਿਤ ਕੀਤੇ ਤੋਂ ਬਿਨਾਂ ਮੁੱਲ-ਘਾਟਾ)	(38,858.58)		(19,780.24)	
	ਅਸਥੂਲ ਸੰਪਤੀਆਂ (ਨਿਰੋਲ ਅੱਗੇ ਲਿਜਾਈ ਗਈ ਰਕਮ+ਰਿਣ-ਮੁਕਤੀ)	(0.27)		-	
	ਵੇਚਣ ਲਈ ਰੱਖੀਆਂ ਸੰਪਤੀਆਂ (ਨਿਰੋਲ ਅੱਗੇ ਲਿਜਾਈ ਗਈ ਰਕਮ+ਵਿਗਾੜ - ਵਿਪਰੀਤਤਾ)	(293.47)		69.44	
ਅ	ਪ੍ਰਗਤੀ ਅਧੀਨ ਪੂੰਜੀਗਤ ਕਾਰਜ ਸਮੇਤ ਪੂੰਜੀਗਤ ਸਟੋਰਜ (ਉਪਬੰਧਾਂ ਤੋਂ ਬਿਨਾਂ)	501.37		(1,148.23)	
ii	ਅਚੱਲ ਸੰਪਤੀਆਂ ਦੀ ਵਿਕਰੀ ਤੋਂ ਆਮਦਨ/ਹਾਨੀ	1,603.38		126.44	
iii	ਬੈਂਕ ਜਮ੍ਹਾਂ ਤੋਂ ਵਿਆਜ	3.69		0.11	
iv	ਅਚੱਲ ਸੰਪਤੀਆਂ ਬਣਾਉਣ ਲਈ ਖਪਤਕਾਰ ਅੰਸ਼ਦਾਨ	14,970.88		97.74	
v	ਪੂੰਜੀਗਤ ਸੰਪਤੀਆਂ ਦੀ ਲਾਗਤ ਲਈ ਪ੍ਰਾਪਤ ਹੋਈ ਸਰਕਾਰੀ ਗਰਾਂਟ - ਅਜੇ ਵਰਤੀ ਜਾਣੀ ਹੈ	615.59		306.11	
vi	ਪੂੰਜੀਗਤ ਸੰਪਤੀਆਂ ਦੀ ਲਾਗਤ ਲਈ ਪ੍ਰਾਪਤ ਸਰਕਾਰੀ ਗਰਾਂਟ - ਵਰਤੀ ਗਈ	690.41		605.89	
	ਨਿਵੇਸ਼ ਗਤੀਵਿਧੀਆਂ ਵਿੱਚ ਵਰਤੀ ਨਿਰੋਲ ਨਕਦੀ		(20,766.99)		(19,722.74)
(ੳ)	ਵਿੱਤੀ ਗਤੀਵਿਧੀਆਂ ਤੋਂ ਨਕਦੀ ਪ੍ਰਵਾਹ				
i	ਅਰਜਿਤ ਵਿਆਜ ਦੇ ਸਮਾਯੋਜਨ ਤੋਂ ਬਾਅਦ ਅਦਾ ਕੀਤੀ ਵਿੱਤੀ ਲਾਗਤ	(39,048.05)		(45,182.38)	
ii	ਲੰਮੀ-ਮਿਆਦ ਦੇ ਕਰਜ਼ਿਆਂ ਤੋਂ ਪ੍ਰਾਪਤੀਆਂ (ਸਮੇਤ ਚਾਲੂ ਪਰਿਪੱਕਤਾਵਾਂ)	35,453.87		52,670.73	
iii	ਲੰਮੀ-ਮਿਆਦ ਦੇ ਕਰਜ਼ਿਆਂ ਤੋਂ ਮੁੜ-ਅਦਾਇਗੀਆਂ (ਸਮੇਤ ਚਾਲੂ ਪਰਿਪੱਕਤਾਵਾਂ)	(63,979.37)		(81,220.80)	
iv	ਬੋਝੀ-ਮਿਆਦ ਦੇ ਕਰਜ਼ਿਆਂ ਤੋਂ ਪ੍ਰਾਪਤੀਆਂ	32,159.35		9,999.81	
v	ਬੋਝੀ-ਮਿਆਦ ਦੇ ਕਰਜ਼ਿਆਂ ਦੀਆਂ ਮੁੜ-ਅਦਾਇਗੀਆਂ	(9,999.81)		(4,291.21)	
vi	ਪਟਾ ਦੇਣਦਾਰੀਆਂ ਤੋਂ ਪ੍ਰਾਪਤੀਆਂ	27.01		26.71	
vii	ਪਟਾ ਦੇਣਦਾਰੀਆਂ ਦੀਆਂ ਮੁੜ-ਅਦਾਇਗੀਆਂ	(15.43)		(16.26)	
	ਵਿੱਤੀ ਗਤੀਵਿਧੀਆਂ ਤੋਂ ਨਿਰੋਲ ਨਕਦੀ		(45,402.44)		(68,013.40)
(ਸ)	ਨਕਦੀ ਅਤੇ ਨਕਦੀ ਸਮਾਨ ਵਿੱਚ ਨਿਰੋਲ ਵਾਧਾ/(ਘਾਟਾ) (ੳ+ਅ+ੳ)		25.70		693.95
(ਹ)	ਸਾਲ ਦੀ ਸ਼ੁਰੂਆਤ ਉੱਤੇ ਨਕਦੀ ਅਤੇ ਨਕਦੀ ਸਮਾਨ		1,810.17		1,116.22
(ਕ)	ਸਾਲ ਦੇ ਅੰਤ ਉੱਤੇ ਨਕਦੀ ਅਤੇ ਨਕਦੀ ਸਮਾਨ (ਵੇਖੋ ਨੋਟ ਨੰ: 12)		1,835.87		1,810.17

ਸਾਡੀ ਨਾਥੀ ਕੀਤੀ ਸਮਿਤੀ ਦੀ ਰਿਪੋਰਟ ਮੁਤਾਬਿਕ

ਬੋਰਡ ਦੀ ਤਰਫੋਂ ਅਤੇ ਲਈ

ਵਾ: ਬੀ ਡੀ ਬਾਂਸਲ ਐਂਡ ਕੰਪਨੀ
ਚਾਰਟਰਡ ਅਕਾਊਂਟੈਂਟਸ
ਐਫ ਆਰ ਐਨ 000621 ਐਨ

ਸਹੀ/-
(ਵਿਨੋਦ ਕੁਮਾਰ ਬਾਂਸਲ)
ਡਾਇਰੈਕਟਰ/ਵਿੱਤ ਤੇ ਵਣਜ

ਸਹੀ/-
(ਏ ਵੇਵੂ ਪੁਸਾਦ)
ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ

ਸਹੀ/-
(ਕਨਿਕਾ ਮਹਿਰਾ)
ਚਿਸੇਦਾਰ
ਐਮ. ਨੰ: 514757
ਸਥਾਨ : ਪਟਿਆਲਾ
ਮਿਤੀ : 18.07.2022

ਸਹੀ/-
(ਪ੍ਰਵੀਨ ਕੁਮਾਰ ਸਿੰਗਲਾ)
ਮੁੱਖ ਵਿੱਤ ਅਫ਼ਸਰ

ਸਹੀ/-
(ਸਾਹਿਲ ਪਾਂਡੇ)
ਕੰਪਨੀ ਸੈਕਰਟਰੀ

PUNJAB STATE TRANSMISSION CORPORATION LIMITED

Statement of Changes in Equity for the period ended March 31, 2022

		(Rupees in Lacs)
A. Equity Share Capital		
1	Current reporting period	60,588.35
	Balance as at March 31, 2021	-
	Changes in equity share capital during the year	60,588.35
	Balance as at March 31, 2022	60,588.35
B. Other Equity		
1. Current reporting period		
2	Previous reporting period	60,588.35
	Balance as at March 31, 2020	-
	Changes in equity share capital during the year	60,588.35
	Balance as at March 31, 2021	60,588.35

Particulars	Reserves & Surplus		Total
	General Reserve	Capital Reserve	
Balance at the end of reporting period March 31, 2021	200.05	1,86,210.78	2,23,289.04
Changes in profit/(loss) after Prior period adjustment made in Books 2021-22 relating to the period 2020-21. (Amount of terminal benefits & loss on stock relating to FY 2020-21) shown in 2021-22 as per Ind AS 8	-	-	(323.51)
Balance at the end of reporting period March 31, 2021	200.05	1,86,210.78	2,22,965.54
Profit during the year	-	21,647.93	21,647.93
Other comprehensive income	-	-	(137.98)
Total Comprehensive income	-	21,509.94	21,509.94
Balance at the end of reporting period March 31, 2022	200.05	1,86,210.78	2,44,475.48

Note: (i) General Reserve will be utilized for distribution of dividend/meeting future losses (if any).

(ii) Capital Reserve includes amount of Rs. 1,84,582.08 lacs parked/received as opening balance through transfer scheme notified by Punjab Government on 24.12.2012 and amount of Rs. 1628.71 lacs pertaining to the period 16.04.2010 to 31.03.2015 transferred in FY 2015-16 from "Reserve for Material cost variance".

Particulars	Reserves & Surplus		Total
	General Reserve	Capital Reserve	
Balance at the end of reporting period March 31, 2020	200.05	1,86,210.78	2,21,211.80
Profit during the year	-	2,066.68	2,066.68
Other comprehensive income	-	10.56	10.56
Changes in profit/(loss) after Prior period adjustment made in Books 2021-22 relating to the period 2020-21. (Amount of terminal benefits & loss on stock relating to FY 2020-21) shown in 2021-22 as per Ind AS 8	-	-	(323.51)
Total Comprehensive income	-	1,753.73	1,753.73
Balance at the end of reporting period March 31, 2021	200.05	1,86,210.78	2,22,965.54

As per our report of even date attached
For B D Bansal & Co.
Chartered Accountants
FRN 000621N

Sd/-
(Kanika Mehra)
Partner
M.No. 514757
Place: Patiala
Date: 18.07.2022

For and on behalf of the Board

Sd/-
(Vinod Kumar Bansal)
Director/F&C

Sd/-
(A. Venu Prasad)
Chairman-cum-Managing
Director

Sd/-
(Parveen Kumar Singla)
Chief Financial Officer

Sd/-
(Sahil Panday)
Company Secretary

NOTES

1 TO 71

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

1 General Information

- Punjab State Transmission Corporation Limited (PSTCL) was incorporated on April 16, 2010 under the Companies Act, 1956. The Certificate of commencement of Business was received on the same date from Registrar of Companies, Chandigarh.
- The Government of Punjab restructured the Punjab State Electricity Board under the provisions of the Electricity Act, 2003. In exercise of Powers conferred by Section 131, 132 and 133 of the Act, the Government of Punjab made a Scheme called the Punjab Power Sector Reforms Transfer Scheme, 2010 (Transfer Scheme) vide Notification dated April 16, 2010 which inter alia provided for transfer of functions, undertakings assets, properties, rights, liabilities, obligations, proceedings and personnel of Punjab State Electricity Board. The Scheme was subsequently amended by State Government by making a Scheme called the Punjab Power Sector Reforms Transfer (First Amendment) Scheme, 2012 which was notified on December 24, 2012.
- In exercise of the powers conferred by sub clause 4 of clause 5 of the Transfer Scheme read with Section 131, 132 & 133 of the Act, the Government of Punjab transferred and vested the transmission undertaking with Punjab State Transmission Corporation Limited by way of Notifications No. 1/4/04-EB/PR/620 & 632 dated December 24, 2012 by vesting the transmission undertaking aggregate value of assets & liabilities of Rs. 4,114.28 crores as on April 16, 2010 and from the said date, Company is carrying on the business of transmission of electricity in the State of Punjab and discharging the functions of State Load Dispatch Centre.

2 Significant Accounting Policies

2.1 Basis of preparation of Financial Statements

i) Statement of Compliance

- The financial statements are prepared in accordance with Indian Accounting Standards (Ind AS) as notified by Ministry of Corporate Affairs, under the provisions of the Companies Act, 2013 ('Act') (to the extent notified), applicable provisions of the Companies Act, 1956 and the provisions of the Electricity Act, 2003 to the extent applicable. The Ind AS are prescribed under Section 133 of the Act read with Rule 3 of the Companies (Indian Accounting Standards) Rules, 2015 and Companies (Indian Accounting Standards) Amendment Rules, 2016.
- The Company has adopted Ind AS standards and the adoption was carried out in accordance with Ind AS 101 First time adoption of Indian Accounting Standards. For all the periods up to and including 31 March 2016, the Company prepared its financial statements in accordance with Generally Accepted Accounting Principles (GAAP) in India, accounting standards specified under Section 133 of the Companies Act, 2013 (to the extent notified and applicable) read with Companies (Accounting Standards) Rules, 2006 (as amended), applicable provisions of the Companies Act, 1956, and the provisions of the Electricity Act, 2003 to the extent applicable. The Company followed the provisions of Ind AS 101 in preparing its opening Ind AS Balance Sheet as of the date of transition, viz. 1 April 2015.

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

- Accounting policies have been consistently applied except where a newly issued accounting standard is initially adopted or a revision to an existing accounting standard requires a change in the accounting policy hitherto in use.

ii) Basis of Measurement

- The financial statements are prepared on the accrual basis of accounting under Historical cost convention except specifically mentioned in relevant accounting policies.

iii) Use of estimates and judgment

- The preparation of financial statements is in conformity with Ind AS which requires the management to make judgments, estimates and assumptions that affect the reported amounts of revenues, expenses, assets and liabilities and the accompanying disclosure/s, at the end of the reporting period. The estimates are based on the management's best knowledge of current events and actions, uncertainty about these assumptions and estimates could result in the outcomes requiring a material adjustment to the carrying amounts of assets or liabilities in future periods.

iv) Functional and presentation currency

- These financial statements are presented in Indian rupees, the national currency of India, which is the functional currency of the Company.

2.2 Property, Plant and Equipment (PPE)

- The Company has adopted the cost model of recognition under Ind AS 16 to measure the Property, Plant and Equipment. Consequently, all Property, Plant and Equipment are carried at its cost less accumulated depreciation and accumulated impairment losses, if any.
- The cost of an item of Property, Plant and Equipment comprises its purchase price, including import duties and non-refundable taxes, after deducting trade discounts and rebates, any directly attributable expenditure to bring the Property, Plant and Equipment to the location and making it ready for its intended use.
- Property, Plant and Equipment acquired as replacement of the existing assets/ component are capitalized and its corresponding replaced assets/ component removed/ retired from active use are derecognized.
- Spares parts procured along with the Plant & Machinery or subsequently which meets the recognition criteria of Property, Plant and Equipment are capitalized and added in the carrying amount of such item. The carrying amount of spare parts that are replaced is derecognized when no future economic benefits are expected from their use or upon disposal. Other machinery spares are treated as "stores & spares" forming part of the inventory.
- Stand-by equipment are recognised in accordance with Ind AS 16 when they meet the definition of Property, Plant and Equipment. Otherwise, such items are classified as inventory.
- Gains or losses arising from derecognition of an item of Property, Plant and Equipment is measured as the difference between the net disposal proceeds and the carrying amount of the asset and is recognized in the statement of profit and loss when the asset is derecognized.

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

- In case of Property, Plant and Equipment 100% funded by consumer contribution, amount equal to the annual depreciation on such Property, Plant and Equipment has been transferred from deferred income to depreciation.
- In case of Property, Plant and Equipment part funded by consumer contribution, proportionate amount of the annual depreciation has been transferred from deferred income to depreciation and balance depreciation is transferred to Profit & Loss Account.
- In respect of supply-cum-erection contracts, the value of supplies received at site and accepted is treated as Capital Work-in-progress.
- Claims for price variation/exchange rate variation in case of contracts are accounted for on acceptance of claims.

2.3 Capital work in progress

- Projects under which the Property, Plant and Equipment are not yet ready for their intended use are carried at cost, comprising direct costs, related incidental expenses and attributable interest.
- All expenditure relating to Capital works of Transmission System Organization are allocated to the capital projects on pro rata basis.

2.4 Capital Stores

- Materials purchased for capital projects are classified as Capital stores and these are valued at cost.

2.5 Depreciation and Amortization

- In line with Part B of Schedule II to Companies Act 2013, with effect from April 01, 2020, depreciation is provided as per PSERC (Terms and Conditions for Determination of Generation, Transmission, Wheeling and Retail Supply Tariff) Regulations, 2019 as amended from time to time. In accordance with PSERC Regulations depreciation has been provided on the straight line method over the useful life of the asset at the rates of depreciation specified in Appendix I of the Central Electricity Regulatory Commission (Terms & Conditions of Tariff) Regulations, 2019 as amended from time to time.
- The tangible Property, Plant and Equipment are depreciated up to 90% of the original cost after taking 10% as residual value of Property, Plant and Equipment.
Provided that the remaining depreciable value as on 31st March of the year closing after a period of 12 years from date of commercial operation/put in use of the asset shall be spread over the balance useful life of the assets as per PSERC Regulations 2014 as amended from time to time.
- Temporary erections are depreciated fully (100%) in the year of acquisitions/capitalization by taking the written down value as INR 1/- for control purpose.
- Intangible assets and other tangible assets for which useful life is not determined by CERC/PSERC, are amortised/depreciated on straight line method at rates specified in Appendix I of Central Electricity Regulatory Commission (Terms & Conditions of Tariff) Regulations, 2019 as amended from time to time till PSERC notifies the same.

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

- IT Equipment and Software shall be depreciated upto 100% by taking the written down value as INR 1/- for control purpose.
- Depreciation on additions to/deductions from Property, Plant and Equipment during the year is charged on pro-rata basis from the month of such addition or as the case may be up to the month in which such Property, Plant and Equipment is sold, discarded, demolished or destroyed.
- Property, Plant and Equipment costing up to Rs. 5,000/- each are fully depreciated in the year of acquisition except where specific classification has been prescribed for the purpose of depreciation under the classification Furniture & Fixtures and Office Equipment.
- Leasehold assets (including “Right-of-use” (ROU) Assets) are depreciated/ amortized over the period of lease, including the optional period of lease, as per terms of lease agreements.

2.6 Government Grant / Assistance

- The Company may receive government grants/subsidy that require compliance with certain conditions related to the Company’s operating activities or are provided to the Company by way of financial assistance on the basis of certain qualifying criteria.
- Government grants/subsidy are recognised when there is reasonable assurance that the grant will be received and the Company will be able to comply with the conditions attached to them. These grants/subsidy are classified as grants relating to assets or revenue based on the nature of the grant.
- Government grants/subsidy with a condition to purchase, construct or otherwise acquire long term assets are initially recognised as deferred income. Once recognised as deferred income, such grants are recognised in the statement of profit and loss on a systematic basis over the useful life of the asset. Changes in estimates are recognised prospectively over the remaining life of the assets.
- Grant in the form of revenue grant/subsidy are deferred and recognised in the statement of profit and loss over the period that the related costs, for which it is intended to compensate, are expensed.

2.7 Impairment

- If the recoverable amount of an asset (or cash-generating unit) is estimated to be less than its carrying amount, the carrying amount of the asset (or cash-generating unit) is reduced to its recoverable amount. An impairment loss is recognized immediately in statement of profit and loss, unless the relevant asset is carried at a revalue amount, in which case the impairment loss is treated as a revaluation decrease.
- Recoverable amount is the higher of fair value less costs of disposal or value in use. In assessing value in use, the estimated future cash flows are discounted to their present value using a pre-tax discount rate that reflects current market assessments of the time value of money and the risks specific to the asset for which the estimates of future cash flows have not been adjusted.
- At the end of each reporting period, the company reviews the carrying amounts of its tangible, intangible assets to determine whether there is any indication that those assets have suffered an impairment loss. If any such indication exists, the recoverable amount of the asset is estimated in order to determine the extent of the impairment loss (if any).

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

2.8 Leases

- Lease is classified as a finance lease if it transfers substantially all the risks and rewards incidental to ownership. A lease is classified as an operating lease if it does not transfer substantially all the risks and rewards incidental to ownership.

As a lessee

- On the commencement of a Lease, the “Right-of-use” (ROU) Asset is recognized under Property, Plant & Equipment (PPE) and measured at cost. The corresponding lease liability is also recognized and measured at the present value of the lease payments/lease rental obligations that are not paid at that date. The lease payments shall be discounted using the interest rate implicit in the lease, if that rate can be readily determined. If that rate cannot be readily determined, the lessee shall use the lessee’s incremental borrowing rate.
- Subsequently, the “Right-of-use” Asset is carried at its cost less accumulated depreciation/amortization and accumulated impairment losses, if any. The lease liability is measured over the lease term by increasing the carrying amount to – reflect interest on lease liability and reducing the carrying amount to reflect the lease payments made during the period and is included in borrowings or other financial liabilities as appropriate.
- The carrying amount of lease liability will be remeasured/reassessed on modifications in lease agreement or revision in-substance fixed lease payments of a lease (if any) along with the adjustment for the same in the “Right-of-use” Asset.
- Each lease payment is allocated between the liability and finance cost. The finance cost is charged to the profit or loss over the lease period so as to produce a constant periodic rate of interest on the remaining balance of the liability for each period.
- “Right-of-use” Asset shall also be fully depreciated/amortized over the period of lease as per the lease agreement.
- Lease payments, associated with short-term leases or leases for which the underlying asset is of low value, are charged to the profit or loss as an expense on a straight-line basis over the lease term.

As a lessor

- Lease income from operating leases is recognized in income on a straight-line basis over the lease term of relevant lease.

2.9 Borrowing costs

- Borrowing cost includes interest and amortization of ancillary costs incurred in connection with the arrangement of borrowings.
- General and specific borrowing costs directly attributable to the acquisition, construction or production of qualifying asset are capitalized as part of the cost of the respective asset.
- A qualifying asset is an asset that necessarily takes a substantial period of time to get ready for its intended use or sale.

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

- Investment income earned on the temporary investment of specific borrowings pending their expenditure on qualifying assets is deducted from the borrowing costs eligible for capitalisation.
- To the extent that an entity borrows funds generally and uses them for the purpose of obtaining a qualifying asset, the entity shall determine the amount of borrowing costs eligible for capitalisation by applying a capitalisation rate to the expenditures on that asset. The borrowing cost is capitalized on the basis of weighted average formula as under:-
 - a) Average of total opening and closing balance of CWIP
 - b) Weighted Average of loans utilized during the financial year for capital works
 - c) Interest paid and provided for the year on loans for capital works
 - d) Capitalization of borrowing cost = $c \times a / b$.Other borrowing costs are expensed in the period in which they are incurred.

2.10 Inventories

- Inventories are valued at lower of cost determined on weighted average basis or net realizable value.
- The cost of inventories comprise of all costs of purchase, costs of conversion and other costs incurred in bringing the inventories to their present location and condition.
- The costs of purchase consist of the purchase price including duties and taxes (other than those subsequently recoverable by the enterprise from the taxing authorities), freight inwards and other expenditure directly attributable to the acquisition.
- The diminution in the value of obsolete, unserviceable and surplus stores and spares is ascertained on review and provided for.

2.11 Cash and cash equivalents

- Cash comprises cash on hand and demand deposits with banks. Cash equivalents are short-term balances (with an original maturity of three months or less from the date of acquisition), highly liquid investments that are readily convertible into known amounts of cash and which are subject to insignificant risk of changes in value.

2.12 Revenue recognition

- Transmission income is accounted for as and when accrued on the basis of tariff orders notified by Punjab State Electricity Regulatory Commission.
- Income from open access consumers is accounted for on the basis of Regulations read with the Tariff Orders notified by Punjab State Electricity Regulatory Commission.
- Income from natural interstate lines is accounted for on actual receipt basis.
- Other income is recognized on accrual basis except when ultimate realisation of such income is uncertain.
- Late/Delayed Payment Surcharges (DPS) on Transmission Charges is accounted for on accrual basis, where clause for levy of such type of surcharges (DPS) exists in Transmission/other agreements.

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

- Other Late payment surcharges, liquidated damages/warranty claims and Interest on advances to suppliers are accounted for on actual receipt basis.
- Value of waste and scrap is accounted for as and when sold.
- Revenue is measured at fair value of the consideration received or receivable.

Interest Income

- Interest income is recognized on a time proportion basis, by reference to the principal outstanding and the rate applicable, using the effective interest rate method (EIR).
- Interest income accrued on staff loans and advances are provided on accrual basis. Interest is recovered after recovery of principal amount.

2.13 Expense

- All expenses are accounted for on accrual basis except leave travel concessions, medical reimbursements, TA/DA claims, dearness allowance and arrears of salary which are accounted for on payment basis in the year these are paid.

2.14 Employee Benefits

- Employees working in PSTCL on deputation / secondment from PSPCL either are covered under the Pension Scheme or NPS Scheme.
- Pursuant to the Punjab Power Sector Reforms Transfer (First Amendment) Scheme 2012, there shall be common Employee Benefit Trusts for Pension, Gratuity and Leave Encashment for both PSTCL and PSPCL which shall be progressively funded by PSPCL & PSTCL respectively, as decided by Punjab State Electricity Regulatory Commission, in the ratio of 88.64 : 11.36 over a period of 15 Financial Years commencing from 1st April, 2014. The terminal benefits liability accruing during the period of progressive funding, and thereafter, shall be shared in the same ratio by the both corporations. The actual amount of pension, gratuity and leave encashment paid/to be paid on and with effect from 16th April, 2010 to 31st March, 2014 shall be shared by the PSPCL and PSTCL, in the ratio of 88.64 : 11.36 on yearly basis.
- Provisions towards Gratuity and Leave Encashment in respect of employees recruited by the company are made based on actuarial valuation using the projected unit credit method.
- Re-measurement, comprising actuarial gains and losses, are recognised in the period in which they occur, directly in other comprehensive income. Remeasurement gains and losses are included in retained earnings in the statement of changes in equity and in the balance sheet.
- Short term employee benefits obligations are measured on an undiscounted basis and are expenses as the related services provided. A liability is recognized for the amount expected to be paid under short-term employee benefits if the company has a present legal or constructive obligation to pay this amount as a result of past service provided by the employee and the obligation can be estimated reliably.

2.15 Income taxes

- Income tax expense for the year represents the sum of the current tax and deferred tax.
- Current tax is the expected tax payable/receivable on the taxable income/ loss for the year calculated using

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

tax rates that have been enacted or substantively enacted by the end of the reporting period.

- Deferred tax is recognised in respect of temporary differences between the carrying amounts of assets and liabilities in the financial statements and the corresponding amounts used for taxation purpose.
- Deferred tax liabilities are generally recognized for all taxable temporary differences.
- Deferred tax assets are generally recognized only to the extent that it is probable that future taxable profits will be available against which the assets can be utilized. The carrying amount of deferred tax assets is reviewed at the end of each reporting period and reduced to the extent that it is no longer probable that the related tax benefit will be realized.
- Deferred tax recovery adjustment account is credited/ debited to the extent tax expenses is chargeable from the beneficiaries in future years on actual payment basis.
- Current and deferred tax are recognized in profit or loss, except when they relate to items that are recognized in other comprehensive income or directly in equity, in which case, the current and deferred tax are also recognized in other comprehensive income or directly in equity respectively.

2.16 Earnings per Share

- The earnings considered in ascertaining the Company's EPS comprises of the net profit / loss after tax. Basic earnings per equity share is computed by dividing net profit / loss after tax by the weighted average number of equity shares outstanding during the year.
- Diluted earnings per equity share is computed using the weighted average number of equity shares and dilutive potential equity shares outstanding during the year. The number of equity shares and potentially dilutive equity shares are adjusted for share splits / reverse share splits and bonus shares, as appropriate.

2.17 Provisions

- A provision is recognized when the company has a present obligation (Legal or Constructive) as a result of past event and it is probable that an outflow of resources will be required to settle the obligation in respect of which a reliable estimate can be made.

2.18 Contingent liabilities

- Contingent liabilities are not recognized but disclosed in Notes when the company has possible obligation due to past events and existence of the obligation depends upon occurrence or non-occurrence of future events not wholly within the control of the company.
- Contingent liabilities are assessed continuously to determine whether outflow of economic resources have become probable. If the outflow becomes probable then relative provision is recognized in the financial statements.

2.19 Contingent Assets

- Contingent Assets are not recognized but disclosed in Notes which usually arise from unplanned or other unexpected events that give rise to the possibility of an inflow of economic benefits.
- Contingent assets are assessed continuously to determine whether inflow of economic benefits becomes virtually certain, then such assets and the relative income will be recognised in the financial statements

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

2.20 Segment Reporting

- Operating segments are reported in a manner consistent with the internal reporting provided to the chief operating decision maker. The Chairman cum Managing Director (CMD) of the Company has been identified as the Chief Operating Decision Maker (CODM) as defined by Ind AS-108, “Operating Segments.”
- The Company is primarily engaged in single segment business of transmission of Power and State load distribution center functions. There is no reportable primary segment identification in accordance with the IndAS-108.

2.21 Prior Period

- Material Prior period(s) errors are corrected retrospectively by restating the comparative amounts for the prior periods to the extent practicable along with change in basic and diluted earnings per share. However, if the error relates to a period prior to the comparative period, opening balances of the assets, liabilities and equity of the comparative period presented are restated.

2.22 Insurance claims

- Insurance claims are accounted for on the basis of claims admitted / expected to be admitted and to the extent that the amount recoverable can be measured reliably and it is reasonable to expect ultimate collection.

2.23 Financial instruments

Financial assets:

Financial assets are recognised when the Company becomes a party to the contractual provisions of the instrument and are initially recognised at fair value and directly attributable transaction costs towards acquisition or issue of the financial asset are added to or deducted from the fair value on initial recognition except for financial assets which are recognised at fair value through profit and loss.

Financial assets are classified as those measured at:

- amortised cost, where the financial assets are held solely for collection of cash flows arising from payments of principal and/or interest
- fair value through other comprehensive income (FVTOCI), where the financial assets are held not only for collection of cash flows arising from payments of principal and/or interest but also from the sale of such assets. Such assets are subsequently measured at FVOCI.
- fair value through profit or loss (FVTPL), where the financial assets are not classified either at amortised cost or FVTOCI.

Financial assets include trade receivables, advances, security deposits, cash and cash equivalents etc and are classified for measurement at amortised cost.

Management determines the classification of an asset at initial recognition depending on the purpose for which the assets were acquired.

PUNJAB STATE TRANSMISSION CORPORATION LIMITED
NOTES FORMING PART OF THE FINANCIAL STATEMENT

- **Impairment:**

The Company at each reporting date tests a financial asset or a group of financial assets (other than financial assets held at fair value through profit or loss) for impairment based on evidence or information that is available without undue cost or effort. Expected credit losses are assessed and impairment loss recognised if the credit risk of the financial asset is significantly increased.

The impairment losses and reversals are recognised in statement of profit and loss.

- **Derecognition:**

Financial assets are derecognized when the contractual right to receive cash flows from the financial assets expires, or transfers the contractual rights to receive the cash flows from the asset.

- **Financial liabilities:**

Borrowings, trade payables or other financial liabilities are initially recognised at the value of the respective contractual obligations. They are subsequently measured at amortised cost using the effective interest rate method.

- **Derecognition:**

A financial liability is derecognized when the obligation under the liability is discharged or cancelled or expires. When an existing financial liability is replaced by another from the same lender on substantially different terms, or the terms of an existing liability are substantially modified, such an exchange or modification is treated as the derecognition of the original liability and the recognition of a new liability. The difference in the respective carrying amounts is recognized in the statement of profit or loss.

Offsetting financial instruments:

Financial assets and liabilities are offset and the net amount is included in the Balance Sheet where there is a legally enforceable right to offset the recognised amounts and there is an intention to settle on a net basis or realize the asset and settle the liability simultaneously.

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

1. ਆਮ ਸੂਚਨਾ

- ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ, ਕੰਪਨੀਜ਼ ਐਕਟ 1956 ਅਧੀਨ ਅਪ੍ਰੈਲ 16, 2010 ਨੂੰ ਨਿਗਮਤ ਹੋਈ। ਰਜਿਸਟਰਾਰ ਆਫ ਕੰਪਨੀਜ਼, ਚੰਡੀਗੜ੍ਹ ਕੋਲੋਂ ਕੰਮ ਦੀ ਸ਼ੁਰੂਆਤ ਸੰਬੰਧੀ ਪ੍ਰਮਾਣ ਪੱਤਰ ਉਸੇ ਮਿਤੀ ਨੂੰ ਹੀ ਪ੍ਰਾਪਤ ਕਰ ਲਿਆ ਗਿਆ ਸੀ।
- ਪੰਜਾਬ ਸਰਕਾਰ ਨੇ ਬਿਜਲੀ ਐਕਟ, 2003 ਦੇ ਉਪਬੰਧਾਂ ਤਹਿਤ ਪੰਜਾਬ ਰਾਜ ਬਿਜਲੀ ਬੋਰਡ ਦਾ ਪੁਨਰ ਗਠਨ ਕੀਤਾ। ਐਕਟ ਦੀਆਂ ਧਾਰਾਵਾਂ 131, 132, ਅਤੇ 133 ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਨੇ ਇਕ ਸਕੀਮ ਬਣਾਈ ਜਿਸ ਨੂੰ ਪੰਜਾਬ ਊਰਜਾ ਖੇਤਰ ਸੁਧਾਰ ਤਬਦੀਲੀ ਸਕੀਮ-2010 (ਤਬਦੀਲੀ ਸਕੀਮ) ਕਿਹਾ ਗਿਆ ਅਤੇ ਇਸ ਲਈ ਮਿਤੀ ਅਪ੍ਰੈਲ 16, 2010 ਨੂੰ ਅਧਿਸੂਚਨਾ ਜਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਕਾਰਜਾਂ, ਸੰਪਤੀਆਂ ਦੀ ਜ਼ਿੰਮੇਵਾਰੀ, ਜਾਇਦਾਦਾਂ, ਅਧਿਕਾਰਾਂ, ਦੇਣਦਾਰੀਆਂ, ਇਕਰਾਰਨਾਮੇ, ਕਾਰਵਾਈਆਂ ਅਤੇ ਅਮਲੇ ਦੀ ਤਬਦੀਲੀ ਦੇ ਸੰਬੰਧ ਵਿੱਚ ਉਪਬੰਧ ਕੀਤਾ ਗਿਆ। ਬਾਅਦ ਵਿੱਚ ਰਾਜ ਸਰਕਾਰ ਨੇ ਇਸ ਸਕੀਮ ਵਿੱਚ ਸੋਧ ਕੀਤੀ ਜਿਸ ਨੂੰ ਪੰਜਾਬ ਊਰਜਾ ਖੇਤਰ ਸੁਧਾਰ ਤਬਦੀਲੀ (ਪਹਿਲੀ ਸੋਧ) ਸਕੀਮ, 2012 ਕਿਹਾ ਗਿਆ ਜੋ ਕਿ ਦਸੰਬਰ 24, 2012 ਨੂੰ ਅਧਿਸੂਚਿਤ ਕੀਤੀ ਗਈ।
- ਤਬਦੀਲੀ ਸਕੀਮ ਦੀ ਧਾਰਾ 5 ਦੀ ਉਪ-ਧਾਰਾ 4 ਨਾਲ ਪੜ੍ਹੇ ਐਕਟ ਦੀਆਂ ਧਾਰਾਵਾਂ 131, 132 ਅਤੇ 133 ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਪੰਜਾਬ ਸਰਕਾਰ ਨੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੂੰ ਅਧਿਸੂਚਨਾ ਨੰ: 1/4/04-ਈਬੀ/ਪੀਆਰ/620 ਅਤੇ 632 ਮਿਤੀ ਦਸੰਬਰ 24, 2012 ਦੁਆਰਾ ਸੰਚਾਰ ਦਾ ਅਦਾਰਾ ਤਬਦੀਲ ਕਰਕੇ ਸਪੁਰਦ ਕੀਤਾ ਅਤੇ ਮਿਤੀ ਅਪ੍ਰੈਲ 16, 2010 ਨੂੰ ਸੰਪਤੀਆਂ ਅਤੇ ਦੇਣਦਾਰੀਆਂ ਕੁਲ ਮੁੱਲ 4,114.28 ਕਰੋੜ ਦਾ ਸੰਚਾਰ ਅਦਾਰਾ ਸਪੁਰਦ ਕੀਤਾ ਅਤੇ ਕੰਪਨੀ ਉਸ ਮਿਤੀ ਤੋਂ ਪੰਜਾਬ ਰਾਜ ਵਿੱਚ ਬਿਜਲੀ ਦੇ ਸੰਚਾਰ ਦਾ ਵਪਾਰ ਕਰ ਰਹੀ ਹੈ ਅਤੇ ਸਟੇਟ ਲੋਡ ਡਿਸਪੈਚ ਸੈਂਟਰ ਦੇ ਕਾਰਜ ਨਿਭਾ ਰਹੀ ਹੈ।

2 ਮਹੱਤਵਪੂਰਨ ਲੇਖਾ ਨੀਤੀਆਂ

2.1 ਵਿੱਤੀ ਸਾਰਣੀਆਂ ਤਿਆਰ ਕਰਨ ਦਾ ਆਧਾਰ

i) ਪਾਲਣਾ ਸੰਬੰਧੀ ਬਿਆਨ

- ਵਿੱਤੀ ਸਾਰਣੀਆਂ, ਭਾਰਤੀ ਲੇਖਾ ਮਿਆਰਾਂ (ਇੰਡ ਏ.ਐਸ.), ਜੋ ਕਿ ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਕੰਪਨੀਜ਼ ਐਕਟ, 2013 ('ਐਕਟ') (ਜਿਸ ਖੇਤਰ ਤੱਕ ਘੋਸ਼ਿਤ ਹਨ), ਦੀਆਂ ਸ਼ਰਤਾਂ, ਕੰਪਨੀਜ਼ ਐਕਟ, 1956 ਦੀਆਂ ਲਾਗੂ ਸ਼ਰਤਾਂ ਅਤੇ ਇਲੈਕਟਰੀਸਿਟੀ ਐਕਟ 2003 ਦੀਆਂ ਧਾਰਾਵਾਂ ਜਿਸ ਖੇਤਰ ਤੱਕ ਲਾਗੂ ਹਨ ਅਧੀਨ ਅਧਿਸੂਚਿਤ ਕੀਤੇ ਗਏ ਹਨ, ਮੁਤਾਬਿਕ ਤਿਆਰ ਕੀਤੀਆਂ ਗਈਆਂ ਹਨ। ਇੰਡ ਏ.ਐਸ. ਐਕਟ ਦੀ ਧਾਰਾ 133 ਨਾਲ ਪੜ੍ਹੇ ਕੰਪਨੀ (ਭਾਰਤੀ ਲੇਖਾ ਮਿਆਰਾਂ) ਰੂਲਜ਼, 2015 ਅਤੇ ਕੰਪਨੀਜ਼ (ਭਾਰਤੀ ਲੇਖਾ ਮਿਆਰਾਂ) ਸੰਸ਼ੋਧਨ ਰੂਲਜ਼, 2016 ਅਧੀਨ ਨਿਰਦਿਸ਼ਟ ਹਨ।
- ਕੰਪਨੀ ਨੇ ਇੰਡ ਏ.ਐਸ. ਮਿਆਰਾਂ ਨੂੰ ਅਪਣਾਇਆ ਹੈ ਅਤੇ ਇਹ ਅਪਣਾਉਣਾ, ਇੰਡ ਏ.ਐਸ. 101 ਪਹਿਲੀ ਵਾਰੀ ਭਾਰਤੀ ਲੇਖਾ ਮਿਆਰਾਂ ਦੀ ਅਪਣਾਉਣਾ, ਮੁਤਾਬਿਕ ਕੀਤਾ ਗਿਆ ਹੈ। 31 ਮਾਰਚ, 2016 ਸਮੇਤ ਅਤੇ ਤੱਕ ਦੇ ਸਾਰੇ ਸਮੇਂ ਲਈ ਕੰਪਨੀ ਨੇ ਆਪਣੀਆਂ ਵਿੱਤੀ ਸਾਰਣੀਆਂ ਭਾਰਤ ਵਿੱਚ ਆਮ ਤੌਰ ਤੇ ਪ੍ਰਵਾਣਿਤ ਲੇਖਾ ਸਿਧਾਂਤਾਂ (ਜੀ.ਏ.ਏ.ਪੀ.), ਕੰਪਨੀਜ਼ ਐਕਟ 2013 (ਜਿਸ ਖੇਤਰ ਤੱਕ ਘੋਸ਼ਿਤ ਅਤੇ ਲਾਗੂ ਹਨ) ਦੀ ਧਾਰਾ 133 ਨਾਲ ਪੜ੍ਹੇ ਕੰਪਨੀਜ਼ (ਲੇਖਾ ਮਿਆਰਾਂ) ਰੂਲਜ਼, 2006 (ਜਿਵੇਂ ਸੰਸ਼ੋਧਿਤ), ਕੰਪਨੀਜ਼ ਐਕਟ, 1956 ਦੀਆਂ ਲਾਗੂ ਸ਼ਰਤਾਂ ਅਤੇ ਇਲੈਕਟਰੀਸਿਟੀ ਐਕਟ 2003 ਦੀਆਂ ਧਾਰਾਵਾਂ ਜਿਸ ਖੇਤਰ ਤੱਕ ਲਾਗੂ ਹਨ, ਅਧੀਨ ਉੱਲਿਖਤ ਲੇਖਾ ਮਿਆਰਾਂ ਮੁਤਾਬਿਕ ਤਿਆਰ ਕੀਤੀਆਂ ਹਨ। ਕੰਪਨੀ ਨੇ

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

ਪਰਿਵਰਤਨ ਦੀ ਮਿਤੀ ਯਾਨੀ 01 ਅਪਰੈਲ 2015 ਦੀ ਆਪਣੀ ਆਰੰਭਿਕ ਇੰਡ ਏ.ਐਸ. ਬੈਲੈਂਸ ਸ਼ੀਟ ਨੂੰ ਬਣਾਉਣ ਲਈ ਇੰਡ ਏ.ਐਸ. 101 ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ।

- ਲੇਖਾ ਨੀਤੀਆਂ ਨੂੰ ਇਕਸਾਰਤਾ ਨਾਲ ਲਾਗੂ ਕੀਤਾ ਗਿਆ ਹੈ ਸਿਵਾਏ ਜਿਥੇ ਇਕ ਨਵਾਂ ਜਾਰੀ ਲੇਖਾ ਮਿਆਰ ਪਹਿਲੀ ਵਾਰੀ ਅਪਣਾਇਆ ਹੋਵੇ ਜਾਂ ਇਕ ਮੌਜੂਦਾ ਲੇਖਾ ਮਿਆਰ ਕਰਕੇ ਹੁਣ ਤੱਕ ਵਰਤੀ ਗਈ ਲੇਖਾ ਨੀਤੀ ਵਿੱਚ ਤਬਦੀਲੀ ਦੀ ਲੋੜ ਹੋਵੇ।

ii) ਮਾਪ ਦਾ ਆਧਾਰ

- ਸੰਬੰਧਤ ਲੇਖਾ ਨੀਤੀਆਂ ਵਿੱਚ ਖਾਸ ਕਰਕੇ ਵਰਣਿਤ ਕੀਤੇ ਦੇ ਸਿਵਾਏ, ਵਿੱਤੀ ਸਾਰਣੀਆਂ, ਇਤਿਹਾਸਕ ਲਾਗਤ ਪ੍ਰਥਾ ਅਧੀਨ ਲੇਖਾਂਕਣ ਦੇ ਸੰਚਿਤ ਆਧਾਰ ਤੇ ਤਿਆਰ ਕੀਤੀਆਂ ਗਈਆਂ ਹਨ।

iii) ਅਨੁਮਾਨਾਂ ਅਤੇ ਵਿਚਾਰ ਸ਼ਕਤੀ ਦੀ ਵਰਤੋਂ

- ਵਿੱਤੀ ਸਾਰਣੀਆਂ ਇੰਡ ਏ.ਐਸ. ਦੀ ਅਨੁਸਾਰਤਾ ਮੁਤਾਬਿਕ ਤਿਆਰ ਕੀਤੀਆਂ ਗਈਆਂ ਹਨ ਜਿਸ ਲਈ ਪ੍ਰਬੰਧਨ ਨੂੰ ਰਿਪੋਰਟਿੰਗ ਸਮੇਂ ਦੇ ਅੰਤ ਤੇ ਨਿਰਣੇ ਲੈਣ, ਅਨੁਮਾਨਾਂ ਅਤੇ ਧਾਰਨਾਵਾਂ ਲੈਣੀਆਂ ਪੈਂਦੀਆਂ ਹਨ ਜੋ ਕਿ ਸੂਚਿਤ ਮਾਲੀਏ ਦੀ ਰਕਮ, ਖਰਚਿਆਂ, ਸੰਪਤੀਆਂ ਅਤੇ ਦੇਣਦਾਰੀਆਂ ਅਤੇ ਸਮਿਲਿਤ ਪ੍ਰਗਟਾਅ ਨੂੰ ਪ੍ਰਭਾਵਿਤ ਕਰਦੇ ਹੋਣ। ਅਨੁਮਾਨ ਪ੍ਰਬੰਧਨ ਦੀ ਚਾਲੂ ਘਟਨਾਵਾਂ ਅਤੇ ਕਾਰਜਾਂ ਦੀ ਚੰਗੀ ਜਾਣਕਾਰੀ ਦੇ ਆਧਾਰ ਤੇ ਹਨ, ਇਹਨਾਂ ਧਾਰਨਾਵਾਂ ਅਤੇ ਅਨੁਮਾਨਾਂ ਬਾਰੇ ਅਨਿਸ਼ਚਿਤਤਾ ਹੋਣਾ, ਭਵਿੱਖੀ ਸਮੇਂ ਦੌਰਾਨ ਸੰਪਤੀਆਂ ਅਤੇ ਦੇਣਦਾਰੀਆਂ ਦੀ ਅੱਗੇ ਲਿਆਂਦੀ ਰਕਮ ਵਿੱਚ ਮਹੱਤਵਪੂਰਨ ਸਮਾਯੋਜਨ ਦੀ ਮੰਗ ਕਰਦੇ ਹਾਲਾਤ ਉਤਪੰਨ ਕਰ ਸਕਦੇ ਹਨ।

iv) ਕਿਰਿਆਸ਼ੀਲ ਅਤੇ ਪ੍ਰਦਰਸ਼ਨ ਮੁਦਰਾ

- ਇਹ ਵਿੱਤੀ ਸਾਰਣੀਆਂ ਭਾਰਤੀ ਰੁਪਏ ਵਿੱਚ ਪ੍ਰਦਰਸ਼ਤ ਕੀਤੀਆਂ ਗਈਆਂ ਹਨ, ਭਾਰਤ ਦੀ ਰਾਸ਼ਟਰੀ ਪ੍ਰਚਲਿਤ ਮੁਦਰਾ, ਜਿਹੜੀ ਕਿ ਕੰਪਨੀ ਦੀ ਕਿਰਿਆਸ਼ੀਲ ਮੁਦਰਾ ਹੈ।

2.2 ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ (ਪੀ.ਪੀ.ਈ.)

- ਕੰਪਨੀ ਨੇ ਇੰਡ ਏ.ਐਸ. 16 ਅਧੀਨ ਮਾਨਤਾ ਦੇਣ ਲਈ ਲਾਗਤ ਮਾਡਲ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਨੂੰ ਮਾਪਣ ਲਈ ਅਪਣਾਇਆ ਹੈ। ਨਤੀਜੇ ਵਜੋਂ ਸਾਰੀਆਂ ਜਾਇਦਾਦਾਂ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਨੂੰ ਇਸਦੀ ਲਾਗਤ ਵਿੱਚੋਂ ਸੰਚਿਤ ਮੁੱਲ-ਘਾਟਾ ਅਤੇ ਵਿਗਾੜ ਨੁਕਸਾਨ, ਜੇਕਰ ਕੋਈ ਹੋਵੇ ਤਾਂ ਉਸਨੂੰ ਮਨਫੀ ਕਰਨ ਉਪਰੰਤ ਅੱਗੇ ਲਿਜਾਇਆ ਗਿਆ ਹੈ।
- ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਦੀ ਇਕ ਮੱਦ ਦੀ ਲਾਗਤ ਵਿੱਚ ਇਸਦਾ ਖਰੀਦ ਮੁੱਲ, ਸਮੇਤ ਆਯਾਤ ਡਿਊਟੀਆਂ ਅਤੇ ਨਾ-ਵਾਪਸੀਯੋਗ ਕਰ, ਵਪਾਰਕ ਵੱਟੇ ਅਤੇ ਛੋਟਾਂ ਤੋਂ ਬਾਅਦ, ਕੋਈ ਪ੍ਰਤੱਖ ਤੌਰ ਤੇ ਹੋਏ ਖਰਚੇ ਸ਼ਾਮਲ ਹਨ ਜੋ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਨੂੰ ਸਥਾਨ ਤੇ ਲਿਆਉਣ ਲਈ ਅਤੇ ਇਸ ਨੂੰ ਮੰਤਵੀ ਵਰਤੋਂ ਲਈ ਯੋਗ ਬਣਾਉਣ ਲਈ ਕੀਤੇ ਗਏ ਹਨ।
- ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ, ਜੋ ਮੌਜੂਦਾ ਸੰਪਤੀਆਂ/ਹਿੱਸੇ ਦੀ ਤਬਦੀਲੀ ਕਰਕੇ ਪ੍ਰਾਪਤ ਕੀਤੇ ਗਏ ਹਨ, ਨੂੰ ਪੂੰਜੀਕ੍ਰਿਤ ਕੀਤਾ ਗਿਆ ਹੈ ਅਤੇ ਸੰਬੰਧਤ ਤਬਦੀਲ ਕੀਤੀਆਂ ਸੰਪਤੀਆਂ/ਕਾਰਜਸ਼ੀਲ ਵਰਤੋਂ ਤੋਂ ਉਤਾਰੇ/ਵਿਹਲੇ ਕੀਤੇ ਗਏ ਹਿੱਸਿਆਂ ਨੂੰ ਗੈਰ-ਮਾਨਿਤ ਕਰ ਦਿੱਤਾ ਗਿਆ ਹੈ।
- ਪਲਾਂਟ ਅਤੇ ਮਸ਼ੀਨਰੀ ਨਾਲ ਖਰੀਦੇ ਗਏ ਜਾਂ ਬਾਅਦ ਵਿੱਚ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਨੂੰ ਮਾਨਤਾ ਦੇਣ ਸੰਬੰਧੀ ਕਸੌਟੀ ਨੂੰ ਪੂਰਾ ਕਰਦੇ ਸਪੇਅਰ ਪਾਰਟਜ਼ ਨੂੰ ਪੂੰਜੀਕ੍ਰਿਤ ਕੀਤਾ ਗਿਆ ਅਤੇ ਅਜਿਹੀ ਮੱਦ ਦੀ ਅੱਗੇ ਲਿਆਈਂ ਰਕਮ ਵਿੱਚ ਜਮ੍ਹਾਂ ਕੀਤਾ ਗਿਆ ਹੈ। ਜਿਹੜੇ ਸਪੇਅਰ ਪਾਰਟਜ਼ ਤਬਦੀਲ ਕੀਤੇ ਗਏ ਹਨ ਉਨ੍ਹਾਂ ਦੀ ਵਰਤੋਂ ਜਾਂ ਨਿਪਟਾਰੇ ਤੋਂ ਭਵਿੱਖ ਵਿੱਚ ਕੋਈ ਆਰਥਕ ਲਾਭ ਦੀ ਉਮੀਦ ਨਹੀਂ ਹੁੰਦੀ ਉਦੋਂ ਉਨ੍ਹਾਂ ਦੇ ਅੱਗੇ ਲਿਆਏ ਮੁੱਲ ਨੂੰ ਗੈਰ-ਮਾਨਿਤ ਕੀਤਾ ਗਿਆ ਹੈ। ਹੋਰ ਮਸ਼ੀਨਰੀ ਸਪੇਅਰਜ਼ ਨੂੰ “ ਸਟੋਰਜ਼ ਅਤੇ ਸਪੇਅਰਜ਼ ” ਮੰਨਿਆ ਗਿਆ ਹੈ ਜੋ ਕਿ ਮਾਲ-ਸੂਚੀ (ਇਨਵੈਂਟਰੀ) ਦਾ ਹਿੱਸਾ

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

ਬਣ ਰਹੇ ਹਨ।

- ਬਦਲ-ਵਜੋਂ ਰੱਖੇ ਸਾਜ਼ੋ-ਸਮਾਨ ਨੂੰ ਇੰਡ ਏ.ਐਸ. 16 ਮੁਤਾਬਿਕ ਮਾਨਤਾ ਦਿੱਤੀ ਗਈ ਹੈ ਜਦੋਂ ਉਹ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਦੀ ਪਰਿਭਾਸ਼ਾ ਮੁਤਾਬਿਕ ਹੁੰਦੇ ਹਨ। ਨਹੀਂ ਤਾਂ, ਅਜਿਹੀਆਂ ਮੱਦਾਂ ਨੂੰ ਮਾਲ-ਸੂਚੀ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ।
- ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਦੀ ਇੱਕ ਮੱਦ ਨੂੰ ਗੈਰ-ਮਾਨਿਤ ਕਰਨ ਕਰਕੇ ਹੋ ਰਹੇ ਲਾਭ ਜਾਂ ਨੁਕਸਾਨ ਨੂੰ ਨਿਰੋਲ ਨਿਪਟਾਰੇ ਦੀ ਪ੍ਰਾਪਤੀ ਅਤੇ ਸੰਪਤੀ ਦੀ ਅੱਗੇ ਲਿਆਂਦੀ ਰਕਮ ਵਿੱਚ ਅੰਤਰ ਵਜੋਂ ਮਾਪਿਆ ਗਿਆ ਹੈ ਅਤੇ ਲਾਭ ਅਤੇ ਹਾਨੀ ਦੀ ਸਾਰਣੀ ਵਿੱਚ ਦਰਸਾਇਆ ਜਾਂਦਾ ਹੈ ਜਦੋਂ ਇੱਕ ਸੰਪਤੀ ਨੂੰ ਗੈਰ-ਮਾਨਿਤ ਕੀਤਾ ਜਾਂਦਾ ਹੈ।
- ਜੋ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ 100 ਫੀਸਦੀ ਖਪਤਕਾਰ ਅੰਸ਼ਦਾਨ, ਗਰਾਂਟ ਅਤੇ ਅਨੁਦਾਨ ਦੁਆਰਾ ਬਣੀਆਂ ਹਨ, ਤਾਂ ਅਜਿਹੀਆਂ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਉੱਤੇ ਸਾਲਾਨਾ ਮੁੱਲ-ਘਾਟੇ ਦੇ ਬਰਾਬਰ ਰਕਮ ਪੂੰਜੀਗਤ ਰਾਖਵਾਂ ਵਿੱਚੋਂ ਮੁੱਲ-ਘਾਟੇ ਨੂੰ ਤਬਦੀਲ ਕੀਤੀ ਗਈ ਹੈ।
- ਜੋ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਅੰਸ਼ਕ ਰੂਪ ਵਿੱਚ ਖਪਤਕਾਰ ਅੰਸ਼ਦਾਨ, ਗਰਾਂਟਾਂ ਅਤੇ ਅਨੁਦਾਨਾਂ ਦੁਆਰਾ ਬਣੀਆਂ ਹਨ ਤਾਂ ਅਜਿਹੇ ਮਾਮਲਿਆਂ ਵਿੱਚ ਸਾਲਾਨਾ ਮੁੱਲ-ਘਾਟੇ ਦੀ ਅਨੁਪਾਤਕ ਰਕਮ ਪੂੰਜੀਗਤ ਰਾਖਵੇਂ ਵਿੱਚੋਂ ਮੁੱਲ-ਘਾਟੇ ਨੂੰ ਤਬਦੀਲ ਕੀਤੀ ਗਈ ਹੈ ਅਤੇ ਬਕਾਇਆ ਮੁੱਲ-ਘਾਟੇ ਨੂੰ ਲਾਭ ਅਤੇ ਹਾਨੀ ਲੇਖੇ ਵਿੱਚ ਤਬਦੀਲ ਕੀਤਾ ਗਿਆ ਹੈ।
- ਸਪਲਾਈ-ਤਥਾ-ਨਿਰਮਾਣ ਇਕਰਾਰਨਾਮਿਆਂ ਦੇ ਸੰਬੰਧ ਵਿੱਚ, ਸਥੱਲ ਤੇ ਪ੍ਰਾਪਤ ਅਤੇ ਪ੍ਰਵਾਣਿਤ ਸਪਲਾਈ ਨੂੰ ਪ੍ਰਗਤੀ ਅਧੀਨ ਪੂੰਜੀਗਤ ਕਾਰਜ ਵਜੋਂ ਮੰਨਿਆ ਗਿਆ ਹੈ।
- ਠੇਕਿਆਂ ਦੀ ਸੂਰਤ ਵਿੱਚ ਕੀਮਤ ਤਬਦੀਲੀ/ਵਟਾਂਦਰਾ ਦਰ ਤਬਦੀਲੀ ਸੰਬੰਧੀ ਦਾਅਵਿਆਂ ਨੂੰ ਪ੍ਰਵਾਨਗੀ ਉਪਰੰਤ ਹੀ ਲੇਖਿਆਂ ਵਿੱਚ ਲਿਆ ਜਾਂਦਾ ਹੈ।

2.3 ਪ੍ਰਗਤੀ ਅਧੀਨ ਪੂੰਜੀਗਤ ਕਾਰਜ

- ਪ੍ਰਾਜੈਕਟ ਜਿਨ੍ਹਾਂ ਅਧੀਨ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਅਜੇ ਮੰਤਵੀ ਵਰਤੋਂ ਲਈ ਤਿਆਰ ਨਹੀਂ ਹਨ ਲਾਗਤ ਤੇ, ਜਿਸ ਵਿੱਚ ਪ੍ਰਤੱਖ ਲਾਗਤਾਂ, ਸੰਬੰਧਤ ਇਤਫਾਕੀਆਂ ਖਰਚੇ ਅਤੇ ਵੰਡਯੋਗ ਵਿਆਜ ਸ਼ਾਮਲ ਹੈ, ਅੱਗੇ ਲਿਜਾਇਆ ਗਿਆ ਹੈ।
- ਸੰਚਾਰ ਪ੍ਰਣਾਲੀ ਸੰਗਠਨ ਦੇ ਪੂੰਜੀਗਤ ਕਾਰਜਾਂ ਸੰਬੰਧੀ ਸਾਰੇ ਖਰਚੇ ਅਨੁਪਾਤਕ ਆਧਾਰ ਤੇ ਪੂੰਜੀਗਤ ਪ੍ਰਾਜੈਕਟਾਂ ਨੂੰ ਵੰਡੇ ਗਏ ਹਨ।

2.4 ਪੂੰਜੀਗਤ ਸਟੋਰਜ਼

- ਪੂੰਜੀਗਤ ਪ੍ਰਾਜੈਕਟਾਂ ਲਈ ਖਰੀਦੇ ਗਏ ਮਾਲ ਨੂੰ ਪੂੰਜੀਗਤ ਸਟੋਰਜ਼ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਇਹਨਾਂ ਦਾ ਆਂਕਿਆ ਮੁੱਲ ਲਾਗਤ ਦੇ ਬਰਾਬਰ ਹੈ।

2.5 ਮੁੱਲ-ਘਾਟਾ ਅਤੇ ਰਿਣ-ਮੁਕਤੀ

- ਕੰਪਨੀਜ਼ ਐਕਟ 2013 ਦੀ ਅਨੁਸੂਚੀ 2 ਦੇ ਭਾਗ ਬੀ ਦੀ ਅਨੁਸਾਰਤਾ ਵਿੱਚ ਅਪਰੈਲ 01, 2020 ਤੋਂ ਮੁੱਲ-ਘਾਟੇ ਦਾ ਉਪਬੰਧ, ਪੀ.ਐਸ.ਈ.ਆਰ.ਸੀ. (ਟਰਮਜ਼ ਐਂਡ ਕੰਡੀਸ਼ਨਜ਼ ਫਾਰ ਡਿਟਰਮੀਨੇਸ਼ਨ ਆਫ ਜੈਨਰੇਸ਼ਨ, ਟਰਾਂਸਮਿਸ਼ਨ, ਵਹੀਲਿੰਗ ਐਂਡ ਰਿਟੇਲ ਸਪਲਾਈ ਟੈਰਿਫ) ਰੈਗੂਲੇਸ਼ਨਜ਼, 2019, ਸਮੇਂ-ਸਮੇਂ ਤੇ ਹੁਣ ਤੱਕ ਸੋਧੇ ਅਨੁਸਾਰ, ਮੁਤਾਬਕ ਕੀਤਾ ਗਿਆ ਹੈ। ਪੀ.ਐਸ.ਈ.ਆਰ.ਸੀ. ਰੈਗੂਲੇਸ਼ਨਜ਼ ਅਨੁਸਾਰ ਮੁੱਲ-ਘਾਟੇ ਦਾ ਲੇਖਾ, ਸਾਲਾਨਾ ਸਿੱਧੀ ਲਾਈਨ ਪ੍ਰਣਾਲੀ ਦੇ ਆਧਾਰ ਤੇ ਸੈਂਟਰਲ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ (ਟਰਮਜ਼ ਐਂਡ ਕੰਡੀਸ਼ਨਜ਼ ਆਫ ਟੈਰਿਫ) ਰੈਗੂਲੇਸ਼ਨਜ਼, 2019, ਸਮੇਂ-ਸਮੇਂ ਤੇ ਹੁਣ ਤੱਕ ਸੋਧੇ ਅਨੁਸਾਰ, ਦੀ ਅਨੁਲੱਗ I ਵਿੱਚ ਦੱਸੀਆਂ ਦਰਾਂ ਤੇ ਕੀਤਾ ਗਿਆ ਹੈ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

- ਸਥੂਲ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਦਾ ਬਾਕੀ ਮੁੱਲ 10% ਲੈਂਦੇ ਹੋਏ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਦੀ ਅਸਲ ਲਾਗਤ ਦੇ 90% ਤੱਕ ਮੁੱਲ-ਘਾਟਾ ਕੀਤਾ ਗਿਆ ਹੈ।
ਐਪਰ, ਸੰਪਤੀ ਨੂੰ ਵਪਾਰਕ ਵਰਤੋਂ/ਕੰਮ ਵਿੱਚ ਲਿਆਉਣ ਦੀ ਮਿਤੀ ਤੋਂ 12 ਸਾਲ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ 31 ਮਾਰਚ ਨੂੰ ਬਕਾਇਆ ਮੁੱਲ-ਘਾਟਾ ਕਰਨ ਯੋਗ ਮੁੱਲ ਨੂੰ ਪੀ.ਐਸ.ਈ.ਆਰ.ਸੀ. ਰੈਗੂਲੇਸ਼ਨਜ਼, 2014, ਸਮੇਂ-ਸਮੇਂ ਤੇ ਹੁਣ ਤੱਕ ਸੋਧੇ ਅਨੁਸਾਰ, ਸੰਪਤੀ ਦੀ ਬਕਾਇਆ ਵਰਤੋਂ ਯੋਗ ਉਮਰ ਵਿੱਚ ਵੰਡਿਆ ਗਿਆ ਹੈ।
- ਆਰਜ਼ੀ ਉਸਾਰੀਆਂ ਦਾ ਨਿਯੰਤਰਨ ਦੇ ਮੰਤਵ ਲਈ ਲਿਖਿਤ ਮੁੱਲ ਆਈ.ਐਨ.ਆਰ. 1/- ਮੰਨਦੇ ਹੋਏ ਪ੍ਰਾਪਤੀ/ਪੂੰਜੀਕਰਨ ਦੇ ਸਾਲ ਵਿੱਚ ਪੂਰਾ (100%) ਮੁੱਲ ਘਟਾਇਆ ਗਿਆ ਹੈ।
- ਅਸਥੂਲ ਸੰਪਤੀਆਂ ਅਤੇ ਹੋਰ ਸਥੂਲ ਸੰਪਤੀਆਂ, ਜਿਨ੍ਹਾਂ ਦੀ ਸੀ.ਈ.ਆਰ.ਸੀ./ਪੀ.ਐਸ.ਈ.ਆਰ.ਸੀ. ਵਲੋਂ ਕੋਈ ਵਰਤੋਂ ਯੋਗ ਉਮਰ ਨਿਰਧਾਰਤ ਨਹੀਂ ਕੀਤੀ ਗਈ ਹੈ, ਨੂੰ ਸਾਲਾਨਾ ਸਿੱਧੀ ਲਾਈਨ ਪ੍ਰਣਾਲੀ ਦੇ ਆਧਾਰ ਤੇ ਸੈਂਟਰਲ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ (ਟਰਮਜ਼ ਐਂਡ ਕੰਡੀਸ਼ਨਜ਼ ਆਫ ਟੈਰਿਫ) ਰੈਗੂਲੇਸ਼ਨਜ਼, 2019, ਸਮੇਂ-ਸਮੇਂ ਤੇ ਹੁਣ ਤੱਕ ਸੋਧੇ ਅਨੁਸਾਰ, ਦੀ ਅਨੁਲੱਗ 1 ਵਿੱਚ ਦੱਸੀਆਂ ਦਰਾਂ, ਜਦ ਤੱਕ ਕਿ ਪੀ.ਐਸ.ਈ.ਆਰ.ਸੀ. ਵਲੋਂ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ, ਤੇ ਰਿਣ-ਮੁਕਤੀ/ਮੁੱਲ-ਘਾਟਾ ਕੀਤਾ ਗਿਆ ਹੈ।
- ਆਈ.ਟੀ. ਸਾਜ਼ੋ-ਸਮਾਨ ਅਤੇ ਸਾਫਟਵੇਅਰ ਦਾ ਨਿਯੰਤਰਨ ਦੇ ਮੰਤਵ ਲਈ ਲਿਖਿਤ ਮੁੱਲ ਆਈ.ਐਨ.ਆਰ 1/- ਮੰਨਦੇ ਹੋਏ 100% ਤੱਕ ਮੁੱਲ ਘਟਾਇਆ ਗਿਆ ਹੈ।
- ਸਾਲ ਦੌਰਾਨ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਵਿੱਚ ਵਾਧਾ/ਕਟੌਤੀਆਂ ਦਾ ਮੁੱਲ-ਘਾਟਾ ਉਸ ਮਹੀਨੇ ਤੋਂ, ਜਦੋਂ ਤੋਂ ਇਹ ਵਾਧਾ ਹੋਇਆ ਹੈ ਜਾਂ ਕੇਸ ਅਨੁਸਾਰ ਉਸ ਮਹੀਨੇ ਤੱਕ ਅਨੁਪਾਤਕ ਆਧਾਰ ਤੇ ਲਿਆ ਗਿਆ ਹੈ ਜਿਸ ਵਿੱਚ ਅਜਿਹੀ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਵੇਚਿਆ, ਬਰਖਾਸਤ ਕੀਤਾ, ਢਾਹਿਆ ਗਿਆ ਜਾਂ ਨਸ਼ਟ ਕੀਤਾ ਗਿਆ ਹੈ।
- 5000/- ਰੁਪਏ ਤੱਕ ਦੀ ਲਾਗਤ ਦੀਆਂ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਦਾ ਪ੍ਰਾਪਤੀ ਸਾਲ ਦੌਰਾਨ ਪੂਰਨ ਮੁੱਲ-ਘਾਟਾ ਕਰ ਦਿੱਤਾ ਜਾਂਦਾ ਹੈ ਸਿਵਾਏ ਇਸ ਦੇ ਜਿਥੇ ਕਿ ਫਰਨੀਚਰ ਅਤੇ ਫਿਕਸਚਰ ਅਤੇ ਦਫ਼ਤਰੀ ਸਾਜ਼ ਸਮਾਨ ਦੇ ਵਰਗੀਕਰਨ ਦੇ ਤਹਿਤ ਮੁੱਲ-ਘਾਟੇ ਲਈ ਵਿਸ਼ੇਸ਼ ਵਰਗੀਕਰਨ ਨਿਸ਼ਚਿਤ ਕੀਤਾ ਗਿਆ ਹੋਵੇ।
- ਪਟੇ ਤੇ ਲਈਆਂ ਸੰਪਤੀਆਂ (ਸਮੇਤ 'ਵਰਤੋਂ ਦਾ ਅਧਿਕਾਰ' (ਆਰ.ਓ.ਯੂ.) ਸੰਪਤੀਆਂ) ਨੂੰ ਪਟੇ ਦੇ ਇਕਰਾਰਨਾਮਿਆਂ ਦੀਆਂ ਸ਼ਰਤਾਂ ਮੁਤਾਬਕ ਪਟੇ ਸਮੇਂ, ਸਮੇਤ ਪਟੇ ਦੇ ਇਖਤਿਆਰੀ ਸਮੇਂ, ਦੌਰਾਨ ਮੁੱਲ-ਘਾਟਾ/ਰਿਣ ਮੁਕਤ ਕੀਤਾ ਗਿਆ ਹੈ।

2.6 ਸਰਕਾਰੀ ਸਹਾਇਤਾ/ਸਹਿਯੋਗ

- ਕੰਪਨੀ ਨੂੰ ਸਰਕਾਰੀ ਸਹਾਇਤਾ/ਅਨੁਦਾਨ ਪ੍ਰਾਪਤ ਹੋ ਸਕਦੇ ਹਨ ਜਿਨ੍ਹਾਂ ਲਈ ਕੰਪਨੀ ਦੀ ਵਣਜ਼-ਵਪਾਰ ਸਰਗਰਮੀਆਂ ਨਾਲ ਸੰਬੰਧਤ ਨਿਸ਼ਚਿਤ ਸ਼ਰਤਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ ਜਾਂ ਨਿਸ਼ਚਿਤ ਯੋਗਤਾ ਮਾਪ-ਦੰਡ ਦੇ ਆਧਾਰ ਤੇ ਕੰਪਨੀ ਨੂੰ ਵਿੱਤੀ ਸਹਿਯੋਗ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ।
- ਸਰਕਾਰੀ ਸਹਾਇਤਾ/ਅਨੁਦਾਨ ਨੂੰ ਉਦੋਂ ਮਾਨਤਾ ਦਿੱਤੀ ਜਾਂਦੀ ਹੈ ਜਦੋਂ ਇਹ ਵਾਜ਼ਬ ਯਕੀਨ ਹੋਵੇ ਕਿ ਸਹਾਇਤਾ ਪ੍ਰਾਪਤ ਹੋਵੇਗੀ ਅਤੇ ਕੰਪਨੀ ਇਸਦੇ ਨਾਲ ਲੱਗਵੀਆਂ ਸ਼ਰਤਾਂ ਦੀ ਪਾਲਣਾ ਕਰਨ ਯੋਗ ਹੋਵੇਗੀ। ਇਹ ਸਹਾਇਤਾ/ਅਨੁਦਾਨ ਨੂੰ ਸਹਾਇਤਾ ਦੀ ਪ੍ਰਕਿਰਤੀ ਦੇ ਆਧਾਰ ਤੇ ਸੰਪਤੀ ਜਾਂ ਮਾਲੀਏ ਨਾਲ ਸੰਬੰਧਤ ਸਹਾਇਤਾ ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ।
- ਖਰੀਦ, ਨਿਰਮਾਣ ਜਾਂ ਹੋਰ ਤਰ੍ਹਾਂ ਲੰਮੀ-ਮਿਆਦ ਦੀਆਂ ਸੰਪਤੀਆਂ ਪ੍ਰਾਪਤ ਕਰਨ ਦੀ ਸ਼ਰਤ ਨਾਲ ਪ੍ਰਾਪਤ ਸਰਕਾਰੀ ਸਹਾਇਤਾ/ਅਨੁਦਾਨ ਨੂੰ ਸਥਗਿਤ ਆਮਦਨ ਦੇ ਤੌਰ ਤੇ ਆਰੰਭਕ ਮਾਨਤਾ ਦਿੱਤੀ ਜਾਂਦੀ ਹੈ। ਇਕ ਵਾਰੀ ਸਥਗਿਤ ਆਮਦਨ ਦੀ ਮਾਨਤਾ ਦੇਣ ਉਪਰੰਤ, ਅਜਿਹੀਆਂ ਸਹਾਇਤਾਵਾਂ ਨੂੰ ਇਕ ਵਿਵਸਥਿਤ ਆਧਾਰ ਮੁਤਾਬਿਕ ਸੰਪਤੀ ਦੇ ਵਰਤੋਂਯੋਗ

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

ਜੀਵਨਕਾਲ ਵਿੱਚ ਲਾਭ ਅਤੇ ਹਾਨੀ ਦੀ ਸਾਰਣੀ ਵਿੱਚ ਮਾਨਤਾ ਦਿੱਤੀ ਜਾਂਦੀ ਹੈ। ਅਨੁਮਾਨਾਂ ਵਿੱਚ ਤਬਦੀਲੀਆਂ ਨੂੰ ਭਵਿੱਖ ਵਿੱਚ ਅੱਗੇ ਤੋਂ ਸੰਪਤੀ ਦੇ ਬਕਾਇਆ ਜੀਵਨਕਾਲ ਦੌਰਾਨ ਮਾਨਤਾ ਦਿੱਤੀ ਜਾਂਦੀ ਹੈ।

- ਮਾਲੀਆ ਸਹਾਇਤਾ/ਅਨੁਦਾਨ ਦੇ ਰੂਪ ਵਿੱਚ ਸਹਾਇਤਾ ਸਥਗਿਤ ਹਨ ਅਤੇ ਲਾਭ ਅਤੇ ਹਾਨੀ ਦੀ ਸਾਰਣੀ ਵਿੱਚ ਉਨ੍ਹੇ ਸਮੇਂ ਦੌਰਾਨ ਮਾਨਤਾ ਦਿੱਤੀ ਜਾਂਦੀ ਹੈ ਜਿਸ ਦੌਰਾਨ ਸੰਬੰਧਤ ਲਾਗਤਾਂ, ਜਿਨ੍ਹਾਂ ਦੀ ਪੂਰਤੀ ਲਈ ਇਹ ਪ੍ਰਾਪਤ ਹੋਈਆਂ ਹਨ, ਦਾ ਖਪਾਓ ਹੋ ਜਾਂਦਾ ਹੈ।

2.7 ਵਿਗਾੜ

- ਜੇਕਰ ਕਿਸੇ ਇਕ ਸੰਪਤੀ (ਜਾਂ ਨਕਦੀ-ਉਤਪਾਦਕ ਯੂਨਿਟ) ਦੀ ਪ੍ਰਾਪਤੀਯੋਗ ਰਕਮ ਇਸਦੀ ਅੱਗੇ ਲਿਆਈ ਰਕਮ ਤੋਂ ਘੱਟ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ, ਤਾਂ ਸੰਪਤੀ (ਜਾਂ ਨਕਦੀ-ਉਤਪਾਦਕ ਯੂਨਿਟ) ਦੀ ਅੱਗੇ ਲਿਆਈ ਰਕਮ ਨੂੰ ਇਸਦੀ ਪ੍ਰਾਪਤੀਯੋਗ ਰਕਮ ਤੱਕ ਘਟਾ ਲਿਆ ਜਾਂਦਾ ਹੈ। ਇਕ ਵਿਗਾੜ ਨੁਕਸਾਨ ਨੂੰ ਲਾਭ ਅਤੇ ਹਾਨੀ ਦੀ ਸਾਰਣੀ ਵਿੱਚ ਤੁਰੰਤ ਦਰਸਾਇਆ ਜਾਂਦਾ ਹੈ, ਸਿਵਾਏ ਸੰਬੰਧਤ ਸੰਪਤੀ ਨੂੰ ਪੁਨਰ ਮੁਲਾਂਕਿਤ ਰਕਮ ਤੇ ਅੱਗੇ ਲਿਜਾਇਆ ਗਿਆ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਵਿਗਾੜ ਨੁਕਸਾਨ ਨੂੰ ਪੁਨਰ-ਮੁਲਾਂਕਣ ਘਾਟਾ ਮੰਨਿਆ ਗਿਆ ਹੋਵੇ।
- ਪ੍ਰਾਪਤੀਯੋਗ ਰਕਮ ਉਚਿਤ ਮੁੱਲ ਵਿੱਚੋਂ ਮਨਫ਼ੀ ਨਿਪਟਾਰੇ ਦੀ ਲਾਗਤ ਜਾਂ ਵਰਤੋਂ ਵਿੱਚ ਮੁੱਲ ਤੋਂ ਵਧੇਰੇ ਹੁੰਦੀ ਹੈ। ਵਰਤੋਂ ਵਿੱਚ ਮੁੱਲ ਦਾ ਅਨੁਮਾਨ ਲਗਾਉਂਦੇ ਸਮੇਂ ਅਨੁਮਾਨਿਤ ਆਗਾਮੀ ਨਕਦੀ ਪ੍ਰਵਾਹ ਨੂੰ ਕਰ ਤੋਂ ਪਹਿਲਾਂ ਵੱਟਾ ਦਰ ਨਾਲ ਉਸਦਾ ਵਰਤਮਾਨ ਮੁੱਲ ਤੱਕ ਵੱਟਾ ਕੀਤਾ ਜਾਂਦਾ ਹੈ ਜੋ ਕਿ, ਧਨ ਦੇ ਸਮਾਂ ਮੁੱਲ ਦੀ ਮੌਜੂਦਾ ਬਜ਼ਾਰ ਦੇ ਭਾਅ ਦਾ ਮੁਲਾਂਕਣ ਅਤੇ ਸੰਪਤੀ ਨਾਲ ਸੰਬੰਧਤ ਵਿਸ਼ੇਸ਼ ਜੋਖਮ ਜਿਸ ਵਾਸਤੇ ਆਗਾਮੀ ਨਕਦੀ ਪ੍ਰਵਾਹ ਦੇ ਅਨੁਮਾਨਾਂ ਨੂੰ ਸਮਾਯੋਜਿਤ ਨਹੀਂ ਕੀਤਾ ਗਿਆ ਹੈ, ਨੂੰ ਦਰਸਾਉਂਦਾ ਹੈ।
- ਕੰਪਨੀ ਹਰੇਕ ਰਿਪੋਰਟਿੰਗ ਸਮੇਂ ਦੇ ਅੰਤ ਤੇ ਇਹ ਨਿਸ਼ਚਿਤ ਕਰਨ ਲਈ, ਕਿ ਉਥੇ ਕੋਈ ਲੱਛਣ ਹਨ ਕਿ ਉਹਨਾਂ ਸੰਪਤੀਆਂ ਨੇ ਇਕ ਵਿਗਾੜ ਨੁਕਸਾਨ ਉਠਾਇਆ ਹੈ, ਕੰਪਨੀ ਆਪਣੀ ਸਥੂਲ, ਅਸਥੂਲ ਸੰਪਤੀਆਂ ਦੇ ਅੱਗੇ ਲਿਆਏ ਮੁੱਲ ਦਾ ਰਿਵਿਊ ਕਰਦੀ ਹੈ। ਜੇਕਰ ਕੋਈ ਅਜਿਹੇ ਲੱਛਣ ਮੌਜੂਦ ਹਨ ਤਾਂ ਵਿਗਾੜ ਨੁਕਸਾਨ (ਜੇਕਰ ਕੋਈ ਹੋਵੇ) ਦੀ ਸੀਮਾ ਨਿਸ਼ਚਿਤ ਕਰਨ ਲਈ ਸੰਪਤੀ ਦੀ ਪ੍ਰਾਪਤੀਯੋਗ ਰਕਮ ਦਾ ਅਨੁਮਾਨ ਲਗਾਇਆ ਜਾਂਦਾ ਹੈ।

2.8 ਪਟੇ

- ਪਟੇ ਨੂੰ ਵਿੱਤੀ ਪਟੇ ਵਜੋਂ ਵਰਗੀਕ੍ਰਿਤ ਕੀਤਾ ਜਾਂਦਾ ਹੈ ਜੇਕਰ ਇਹ ਮਲਕੀਅਤ ਨਾਲ ਸੰਜੋਗੀ ਸਾਰੇ ਜੋਖਮ ਅਤੇ ਪ੍ਰਤਿਫਲ ਤਾਤਵਿਕ ਤੌਰ ਤੇ ਤਬਦੀਲ ਕਰ ਦਿੰਦਾ ਹੈ। ਇਕ ਪਟੇ ਨੂੰ ਇਕ ਓਪਰੇਟਿੰਗ ਪਟੇ ਵਜੋਂ ਵਰਗੀਕ੍ਰਿਤ ਕੀਤਾ ਜਾਂਦਾ ਹੈ ਜੇਕਰ ਇਹ ਮਲਕੀਅਤ ਨਾਲ ਸੰਜੋਗੀ ਸਾਰੇ ਜੋਖਮ ਅਤੇ ਪ੍ਰਤਿਫਲ ਤਾਤਵਿਕ ਤੌਰ ਤੇ ਤਬਦੀਲ ਨਹੀਂ ਕਰਦਾ ਹੈ।

ਇਕ ਪੱਟੇਦਾਰ ਵਜੋਂ

- ਪਟੇ ਦੀ ਸ਼ੁਰੂਆਤ ਤੇ “ਵਰਤੋਂ ਦਾ ਅਧਿਕਾਰ” (ਆਰ.ਓ.ਯੂ.) ਸੰਪਤੀ ਨੂੰ ਜਾਇਦਾਦ, ਮਸ਼ੀਨਰੀ ਅਤੇ ਸਾਜ਼ੋ-ਸਮਾਨ (ਪੀ.ਪੀ.ਈ.) ਅਧੀਨ ਮਾਨਤਾ ਦਿੱਤੀ ਜਾਂਦੀ ਹੈ ਅਤੇ ਲਾਗਤ ਤੇ ਮਾਪਿਆ ਜਾਂਦਾ ਹੈ। ਇਸਦੇ ਬਰਾਬਰ ਪਟਾ ਦੇਣਦਾਰੀ ਨੂੰ ਵੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸਨੂੰ ਉਸ ਮਿਤੀ ਨੂੰ ਅਦਾ ਨਾ ਕੀਤੀਆਂ ਗਈਆਂ ਪਟਾ ਅਦਾਇਗੀਆਂ/ਪਟਾ ਕਿਰਾਇਆ ਜੁੰਮੇਵਾਰੀਆਂ ਦੇ ਵਰਤਮਾਨ ਮੁੱਲ ਤੇ ਮਾਪਿਆ ਜਾਂਦਾ ਹੈ। ਪਟਾ ਅਦਾਇਗੀਆਂ ਨੂੰ, ਪਟੇ ਵਿੱਚ ਨਿਸ਼ਚਿਤ ਵਿਆਜ ਦਰ ਨੂੰ ਵਰਤਦੇ ਹੋਏ ਵੱਟਾ ਕੀਤਾ ਜਾਵੇਗਾ, ਜੇਕਰ ਉਹ ਦਰ ਇੱਕਦਮ ਨਿਸ਼ਚਿਤ ਕੀਤੀ ਜਾ ਸਕਦੀ ਹੋਵੇ। ਜੇਕਰ ਉਹ ਦਰ ਇੱਕਦਮ ਨਿਸ਼ਚਿਤ ਨਾ ਕੀਤੀ ਜਾ ਸਕਦੀ ਹੋਵੇ ਪੱਟੇਦਾਰ ਦੀ ਵਾਧਾ ਉਧਾਰ ਦਰ ਦੀ ਵਰਤੋਂ ਕਰੇਗਾ।
- ਬਾਅਦ ਵਿੱਚ “ਵਰਤੋਂ ਦਾ ਅਧਿਕਾਰ” ਸੰਪਤੀ, ਉਸਦੀ ਲਾਗਤ ਵਿੱਚੋਂ ਸੰਚਿਤ ਮੁੱਲ-ਘਾਟਾ/ਰਿਣ-ਮੁਕਤੀ ਅਤੇ ਸੰਚਿਤ

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

ਵਿਗਾੜ ਨੁਕਸਾਨ, ਜੇਕਰ ਕੋਈ ਹੋਵੇ, ਘਟਾਉਣ ਤੋਂ ਬਾਅਦ ਅੱਗੇ ਲਿਜਾਈ ਜਾਂਦੀ ਹੈ। ਪਟੇ ਦੇ ਸਮੇਂ ਦੌਰਾਨ ਪਟਾ ਦੇਣਦਾਰੀ ਦੀ ਅੱਗੇ ਲਿਆਂਦੀ ਰਕਮ ਵਧਾ ਕੇ, ਪਟਾ ਦੇਣਦਾਰੀ ਤੇ ਵਿਆਜ ਨੂੰ ਦਿਖਾਉਣ ਲਈ ਅਤੇ ਸਮੇਂ ਦੌਰਾਨ ਅਦਾ ਕੀਤੀਆਂ ਪਟਾ ਅਦਾਇਗੀਆਂ ਨੂੰ ਦਿਖਾਉਣ ਲਈ ਅੱਗੇ ਲਿਆਂਦੀ ਰਕਮ ਨੂੰ ਘਟਾ ਕੇ ਮਾਪੀ ਜਾਂਦੀ ਹੈ ਅਤੇ ਕਰਜ਼ੇ ਜਾਂ ਹੋਰ ਵਿੱਤੀ ਦੇਣਦਾਰੀਆਂ ਜਿਵੇਂ ਉਚਿਤ ਹੋਵੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ।

- ਪਟਾ ਇਕਰਾਰਨਾਮੇ ਵਿੱਚ ਸੋਧ ਹੋਣ ਤੇ ਜਾਂ ਪਟੇ ਦੀਆਂ ਨਿਸ਼ਚਿਤ ਪਟਾ ਅਦਾਇਗੀਆਂ ਦੀ ਵਿਸ਼ੇ-ਵਸਤੂ ਵਿੱਚ ਸੁਧਾਈ ਹੋਣ (ਜੇਕਰ ਕੋਈ ਹੈ) ਤੇ ਪਟਾ ਦੇਣਦਾਰੀ ਦੀ ਅੱਗੇ ਲਿਆਂਦੀ ਰਕਮ ਅਤੇ “ਵਰਤੋਂ ਦਾ ਅਧਿਕਾਰ” ਸੰਪਤੀ ਵਿੱਚ ਉਹੀ ਸਮਾਧਾਨ ਕਰਨ ਦੇ ਨਾਲ-ਨਾਲ ਦੁਬਾਰਾ ਮਾਪੀ/ਮੁਲੰਕਿਤ ਕੀਤੀ ਜਾਵੇਗੀ।
- ਹਰੇਕ ਪਟਾ ਅਦਾਇਗੀ ਦੇਣਦਾਰੀ ਅਤੇ ਵਿੱਤੀ ਲਾਗਤ ਵਿਚਕਾਰ ਵੰਡੀ ਜਾਂਦੀ ਹੈ। ਵਿੱਤੀ ਲਾਗਤ, ਪਟੇ ਸਮੇਂ ਦੌਰਾਨ ਲਾਭ ਜਾਂ ਹਾਨੀ ਨੂੰ ਚਾਰਜ ਕੀਤੀ ਜਾਂਦੀ ਹੈ ਤਾਂ ਕਿ ਹਰੇਕ ਸਮੇਂ ਲਈ ਦੇਣਦਾਰੀ ਦੇ ਬਕਾਏ ਤੇ ਇੱਕ ਸਥਿਰ ਆਵਰਤੀ ਵਿਆਜ ਦਰ ਉਤਪੰਨ ਹੋਵੇ।
- “ਵਰਤੋਂ ਦਾ ਅਧਿਕਾਰ” ਸੰਪਤੀ ਨੂੰ ਪਟੇ ਦੇ ਇਕਰਾਰਨਾਮੇ ਮੁਤਾਬਕ ਪਟੇ ਦੇ ਸਮੇਂ ਦੌਰਾਨ ਪੂਰੀ ਤਰਾਂ ਮੁੱਲ-ਘਾਟਾ/ਰਿਣ ਮੁਕਤ ਕੀਤਾ ਜਾਵੇਗਾ।
- ਥੋੜੇ ਸਮੇਂ ਦੇ ਪਟੇ ਜਾਂ ਅਜਿਹੇ ਪਟੇ ਜਿੰਨ੍ਹਾਂ ਅਧੀਨ ਸੰਪਤੀ ਘੱਟ ਮੁੱਲ ਦੀ ਹੈ, ਨਾਲ ਸੰਬੰਧਤ ਪਟਾ ਭੁਗਤਾਨਾਂ ਨੂੰ, ਲਾਭ ਤੇ ਹਾਨੀ ਨੂੰ ਖਰਚੇ ਵਜੋਂ ਸਿੱਧੀ ਲਾਈਨ ਪ੍ਰਣਾਲੀ ਆਧਾਰ ਤੇ ਪਟੇ ਸਮੇਂ ਦੌਰਾਨ ਚਾਰਜ ਕੀਤਾ ਜਾਵੇਗਾ।

ਪਟਾ ਮਾਲਕ ਵਜੋਂ

- ਓਪਰੇਟਿੰਗ ਪਟੇ ਤੋਂ ਆਮਦਨ ਨੂੰ ਸੰਬੰਧਤ ਪਟੇ ਦੀ ਮਿਆਦ ਦੌਰਾਨ ਸਿੱਧੀ-ਰੇਖਾ ਆਧਾਰ ਤੇ ਆਮਦਨ ਵਿੱਚ ਦਰਸਾਇਆ ਜਾਂਦਾ ਹੈ।

2.9 ਉਧਾਰ ਲਾਗਤਾਂ

- ਉਧਾਰ ਲਾਗਤਾਂ ਵਿੱਚ ਵਿਆਜ ਅਤੇ ਕਰਜ਼ਿਆਂ ਦੇ ਪ੍ਰਬੰਧ ਲਈ ਹੋਈਆਂ ਸਹਾਇਕ ਲਾਗਤਾਂ ਦੀ ਰਿਣ-ਮੁਕਤੀ ਸ਼ਾਮਲ ਹੈ।
- ਆਮ ਅਤੇ ਵਿਸ਼ੇਸ਼ ਉਧਾਰੀ ਲਾਗਤਾਂ, ਜਿਹੜੀਆਂ ਯੋਗ ਸੰਪਤੀ ਪ੍ਰਾਪਤ ਕਰਨ, ਨਿਰਮਾਣ ਕਰਨ ਜਾਂ ਉਤਪਾਦਨ ਕਰਨ ਲਈ ਸਿੱਧੇ ਤੌਰ ਨਾਲ ਸੰਬੰਧਤ ਹਨ, ਨੂੰ ਸੰਬੰਧਤ ਸੰਪਤੀ ਦੀ ਲਾਗਤ ਦਾ ਹਿੱਸਾ ਮੰਨਦੇ ਹੋਏ ਉਸਦਾ ਪੂੰਜੀਕਰਨ ਕੀਤਾ ਗਿਆ ਹੈ।
- ਇਕ ਯੋਗ ਸੰਪਤੀ ਇਕ ਸੰਪਤੀ ਹੈ ਜਿਸਨੂੰ ਮੰਤਵੀ ਵਰਤੋਂ ਲਈ ਤਿਆਰ ਕਰਨ ਲਈ ਇਕ ਮਹੱਤਵਪੂਰਨ ਸਮਾਂ-ਅਵਧੀ ਲਾਜ਼ਮੀ ਤੌਰ ਤੇ ਲੱਗਦੀ ਹੈ।
- ਵਿਸ਼ੇਸ਼ ਉਧਾਰੀ, ਜਿਸਦਾ ਯੋਗ ਸੰਪਤੀ ਲਈ ਖਰਚ ਅਜੇ ਬਾਕੀ ਹੈ, ਦੇ ਆਰਜ਼ੀ ਨਿਵੇਸ਼ ਤੋਂ ਪ੍ਰਾਪਤ ਹੋਈ ਨਿਵੇਸ਼ ਆਮਦਨ ਨੂੰ ਪੂੰਜੀਕਰਨ ਲਈ ਯੋਗ ਉਧਾਰੀ ਲਾਗਤਾਂ ਵਿੱਚੋਂ ਮਨਫੀ ਕੀਤਾ ਗਿਆ ਹੈ।
- ਜਿਸ ਸੀਮਾ ਤੱਕ ਇਕ ਅਦਾਰਾ ਆਮ ਤੌਰ ਤੇ ਰਕਮ ਉਧਾਰੀ ਲੈਂਦਾ ਹੈ ਅਤੇ ਉਸਦੀ ਵਰਤੋਂ ਯੋਗ ਸੰਪਤੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕਰਦਾ ਹੈ, ਤਾਂ ਅਦਾਰਾ ਉਸ ਸੰਪਤੀ ਉੱਪਰ ਹੋਏ ਖਰਚ ਤੇ ਪੂੰਜੀਕਰਨ ਦਰ ਲਗਾ ਕੇ ਪੂੰਜੀਕਰਨ ਲਈ ਯੋਗ ਉਧਾਰੀ ਲਾਗਤਾਂ ਦੀ ਰਕਮ ਨਿਸ਼ਚਿਤ ਕਰੇਗਾ। ਉਧਾਰ ਲਾਗਤਾਂ ਦਾ ਪੂੰਜੀਕਰਨ ਹੇਠਾਂ ਦਰਸਾਏ ਅਨੁਸਾਰ ਭਾਰਿਤ ਔਸਤ ਫਾਰਮੂਲੇ ਦੇ ਆਧਾਰ ਤੇ ਕੀਤਾ ਜਾਂਦਾ ਹੈ।

(ੳ) ਸੀ.ਡਬਲਿਊ.ਆਈ.ਪੀ. ਦੇ ਕੁੱਲ ਆਰੰਭਕ ਅਤੇ ਅੰਤਿਮ ਬਕਾਇਆ ਦੀ ਔਸਤ।

(ਅ) ਪੂੰਜੀਗਤ ਕਾਰਜਾਂ ਲਈ ਵਿੱਤੀ ਸਾਲ ਦੌਰਾਨ ਵਰਤੇ ਗਏ ਕਰਜ਼ਿਆਂ ਦੀ ਔਸਤ ਭਾਰ।

(ੲ) ਪੂੰਜੀਗਤ ਕਾਰਜਾਂ ਲਈ ਕਰਜ਼ਿਆਂ ਉੱਪਰ ਸਾਲ ਦੌਰਾਨ ਅਦਾ ਕੀਤਾ ਅਤੇ ਉੱਪਬੰਧ ਕਰਵਾਇਆ ਵਿਆਜ।

(ਸ) ਉਧਾਰੀ ਲਾਗਤਾਂ ਦਾ ਪੂੰਜੀਕਰਨ = ਈ × ਓ/ਅ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

ਹੋਰ ਉਧਾਰੀ ਲਾਗਤਾਂ ਨੂੰ ਉਸੇ ਸਮੇਂ ਦੌਰਾਨ ਖਪਾਓ ਕੀਤਾ ਜਾਂਦਾ ਹੈ ਜਿਸ ਦੌਰਾਨ ਇਹ ਹੁੰਦੀਆਂ ਹਨ।

2.10 ਮਾਲ-ਸੂਚੀ (ਇਨਵੈਂਟਰੀ)

- ♦ ਮਾਲ-ਸੂਚੀ ਵਿਚਲੀਆਂ ਵਸਤਾਂ ਮੁਲਾਂਕਣ ਭਾਰਿਤ ਔਸਤ ਆਧਾਰ ਤੇ ਜਾਂ ਨਿਰੋਲ ਵਸੂਲੀਯੋਗ ਕੀਮਤ ਜੋ ਵੀ ਘੱਟ ਹੋਵੇ, ਤੇ ਕੀਤਾ ਗਿਆ ਹੈ।
- ♦ ਮਾਲ-ਸੂਚੀ ਵਸਤਾਂ ਦੀ ਲਾਗਤ ਵਿੱਚ ਖਰੀਦ ਦੀਆਂ ਸਾਰੀਆਂ ਲਾਗਤਾਂ, ਤਬਦੀਲੀ ਲਾਗਤਾਂ ਅਤੇ ਮਾਲ-ਸੂਚੀ ਵਸਤਾਂ ਨੂੰ ਉਨ੍ਹਾਂ ਦੇ ਮੌਜੂਦਾ ਸਥਾਨ ਅਤੇ ਪ੍ਰਸਥਿਤੀ ਵਿੱਚ ਲਿਆਉਣ ਲਈ ਹੋਏ ਹੋਰ ਖਰਚੇ ਸ਼ਾਮਲ ਹਨ।
- ♦ ਖਰੀਦ ਲਾਗਤ ਵਿੱਚ ਖਰੀਦ ਕੀਮਤ ਸਮੇਤ ਡਿਊਟੀ ਅਤੇ ਕਰ, (ਉਨ੍ਹਾਂ ਤੋਂ ਬਿਨਾਂ ਜਿਹੜੇ ਕਿ ਬਾਅਦ ਵਿੱਚ ਉਦਮ ਦੁਆਰਾ ਕਰ ਲਾਉਣ ਵਾਲੀਆਂ ਅਥਾਰਟੀਜ਼ ਤੋਂ ਵਸੂਲੀਯੋਗ ਹੁੰਦੇ ਹਨ), ਭਾੜਾ ਅੰਦਰਵਾਰ ਅਤੇ ਹੋਰ ਖਰਚਾ ਜਿਹੜਾ ਕਿ ਸਿੱਧੇ ਰੂਪ ਵਿੱਚ ਵਸਤੂ ਦੀ ਪ੍ਰਾਪਤੀ ਨਾਲ ਸੰਬੰਧਤ ਹੁੰਦਾ ਹੈ, ਸ਼ਾਮਲ ਕੀਤਾ ਜਾਂਦਾ ਹੈ।
- ♦ ਪੁਰਾਣੀਆਂ, ਨਾ-ਮੁਰੰਮਤਯੋਗ ਅਤੇ ਵਾਧੂ ਸਟੋਰਜ਼ ਅਤੇ ਸਪੇਅਰਜ਼ ਦਾ ਅਵਮੁੱਲਣ ਨਜ਼ਰਸਾਨੀ ਉਪਰੰਤ ਨਿਰਧਾਰਤ ਕੀਤਾ ਗਿਆ ਹੈ ਅਤੇ ਉਪਬੰਧ ਕੀਤਾ ਹੈ।

2.11 ਨਕਦੀ ਅਤੇ ਨਕਦੀ ਸਮਾਨ

- ♦ ਨਕਦੀ ਵਿੱਚ ਹੱਥ ਨਕਦੀ ਅਤੇ ਬੈਂਕਾਂ ਕੋਲ ਪਈ ਮੰਗ ਜਮ੍ਹਾਂ ਰਕਮ ਸ਼ਾਮਲ ਹੈ। ਨਕਦੀ ਸਮਾਨ, ਘੱਟ-ਮਿਆਦ ਦੇ ਬਕਾਇਆ (ਜਿਨ੍ਹਾਂ ਦੀ ਅਸਲ ਪਰਿਪੱਕਤਾ ਪ੍ਰਾਪਤੀ ਦੀ ਮਿਤੀ ਤੋਂ 3 ਮਹੀਨੇ ਜਾਂ ਘੱਟ ਸਮੇਂ ਦੀ ਹੈ), ਬਹੁਤ ਜ਼ਿਆਦਾ ਤਰਲ ਨਿਵੇਸ਼ ਜਿਹੜਾ ਕਿ ਨਿਸ਼ਚਿਤ ਰਕਮ ਵਿੱਚ ਤੁਰੰਤ ਬਦਲਣਯੋਗ ਹੋਵੇ ਅਤੇ ਜਿਸ ਵਿੱਚ ਮੁੱਲ ਤਬਦੀਲੀ ਦਾ ਮਹੱਤਵਗੀਣ ਜੋਖਮ ਹੋਵੇ, ਹੈ।

2.12 ਮਾਲੀਆ ਮਾਨਤਾ

- ♦ ਸੰਚਾਰ ਆਮਦਨ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਟੈਰਿਫ ਹੁਕਮਾਂ, ਨੂੰ ਅਧਿਸੂਚਿਤ ਕਰਨ ਤੋਂ ਬਾਅਦ, ਦੇ ਆਧਾਰ ਤੇ ਜਦੋਂ ਵੀ ਸੰਚਿਤ ਹੋਵੇ ਲੇਖਿਤ ਕੀਤੀ ਜਾਂਦੀ ਹੈ।
- ♦ ਸਿੱਧੀ ਪਹੁੰਚ ਵਾਲੇ ਖਪਤਕਾਰਾਂ ਤੋਂ ਹੋਈ ਆਮਦਨ, ਵਿਨਿਯਮਾਂ, ਜੋ ਕਿ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਅਧਿਸੂਚਿਤ ਟੈਰਿਫ ਹੁਕਮਾਂ ਨਾਲ ਪੜਨਯੋਗ ਹਨ, ਦੇ ਆਧਾਰ ਤੇ ਲੇਖਿਤ ਕੀਤੀ ਜਾਂਦੀ ਹੈ।
- ♦ ਸੁਭਾਵਿਕ ਅੰਤਰਰਾਜੀ ਲਾਈਨਾਂ ਤੋਂ ਆਮਦਨ ਵਾਸਤਵਿਕ ਪ੍ਰਾਪਤੀਆਂ ਦੇ ਆਧਾਰ ਤੇ ਲੇਖਿਤ ਕੀਤੀ ਜਾਂਦੀ ਹੈ।
- ♦ ਹੋਰ ਆਮਦਨ ਸੰਚਿਤ ਆਧਾਰ ਤੇ ਮੰਨੀ ਜਾਂਦੀ ਹੈ, ਸਿਵਾਏ ਜਦੋਂ ਅਜਿਹੀ ਆਮਦਨ ਦੀ ਅੰਤਿਮ ਵਸੂਲੀ ਅਨਿਸ਼ਚਿਤ ਹੋਵੇ।
- ♦ ਸੰਚਾਰਨ ਚਾਰਜਜ਼ ਤੇ ਦੇਰੀ/ਸਥਗਿਤ ਅਦਾਇਗੀ ਸਰਚਾਰਜ (ਡੀ.ਪੀ.ਐਸ.) ਸੰਚਿਤ ਆਧਾਰ ਤੇ ਲੇਖਿਤ ਕੀਤਾ ਜਾਂਦਾ ਹੈ, ਜਿੱਥੇ ਸੰਚਾਰਨ/ਹੋਰ ਇਕਰਾਰਨਾਮਿਆਂ ਵਿੱਚ ਇਸ ਕਿਸਮ ਦੇ ਸਰਚਾਰਜਾਂ (ਡੀ.ਪੀ.ਐਸ.) ਦੀ ਵਸੂਲੀ ਲਈ ਦਫ਼ਾ ਮੌਜੂਦ ਹੋਵੇ।
- ♦ ਹੋਰ ਦੇਰੀ ਕਰਕੇ ਅਦਾਇਗੀ ਸਰਚਾਰਜ, ਨਿਰਧਾਰਤ ਹਰਜਾਨੇ/ਵਾਰੰਟੀ ਦਾਅਵੇ ਅਤੇ ਪੂਰਤੀਕਰਤਾਵਾਂ ਨੂੰ ਪੇਸ਼ਗੀਆਂ ਤੇ ਵਿਆਜ, ਵਾਸਤਵਿਕ ਪ੍ਰਾਪਤੀਆਂ ਦੇ ਆਧਾਰ ਤੇ ਲੇਖਿਤ ਕੀਤੇ ਜਾਂਦੇ ਹਨ।
- ♦ ਰੱਦੀ ਮਾਲ ਅਤੇ ਕਬਾੜ ਦੀ ਵਿਕਰੀ ਨੂੰ ਉਦੋਂ ਲੇਖਿਤ ਕੀਤਾ ਜਾਂਦਾ ਹੈ, ਜਦੋਂ ਇਸ ਨੂੰ ਵੇਚਿਆ ਜਾਂਦਾ ਹੈ।
- ♦ ਮਾਲੀਏ ਨੂੰ ਪ੍ਰਾਪਤ ਕੀਤੇ ਜਾਂ ਪ੍ਰਾਪਤੀਯੋਗ ਇਵਜ਼ਾਨੇ ਦੇ ਵਾਜ਼ਬ ਮੁੱਲ ਤੇ ਮਾਪਿਆ ਗਿਆ ਹੈ।

ਵਿਆਜ ਆਮਦਨ

- ♦ ਵਿਆਜ ਆਮਦਨ ਨੂੰ ਸਮਾਂ ਅਨੁਪਾਤ ਆਧਾਰ ਨੂੰ ਬਕਾਇਆ ਮੂਲ ਰਕਮ ਅਤੇ ਲਾਗੂ ਦਰ ਦੇ ਮੇਲ ਅਨੁਸਾਰ ਪ੍ਰਭਾਵੀ ਵਿਆਜ ਦਰ ਵਿਧੀ ਦੀ ਵਰਤੋਂ ਕਰਕੇ ਮਾਨਤਾ ਦਿੱਤੀ ਜਾਂਦੀ ਹੈ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

- ਅਮਲਾ ਕਰਜ਼ਿਆਂ ਅਤੇ ਪੇਸ਼ਗੀਆਂ ਤੋਂ ਸੰਚਿਤ ਵਿਆਜ ਦੀ ਆਮਦਨ ਨੂੰ ਸੰਚਿਤ ਆਧਾਰ ਤੇ ਉਪਬੰਧਿਤ ਕੀਤਾ ਗਿਆ ਹੈ। ਵਿਆਜ ਦੀ ਵਸੂਲੀ ਮੂਲਧਨ ਦੀ ਵਸੂਲੀ ਤੋਂ ਬਾਅਦ ਕੀਤੀ ਜਾਂਦੀ ਹੈ।

2.13 ਖਰਚੇ

- ਸਾਰੇ ਖਰਚੇ ਸੰਚਿਤ ਆਧਾਰ ਤੇ ਲੇਖਿਤ ਕੀਤੇ ਜਾਂਦੇ ਹਨ ਸਿਵਾਏ ਛੁੱਟੀ ਯਾਤਰਾ ਰਿਆਇਤਾਂ, ਡਾਕਟਰੀ ਪ੍ਰਤੀਪੂਰਤੀਆਂ, ਟੀ.ਏ./ਡੀ.ਏ. ਦਾਅਵੇ, ਮਹਿੰਗਾਈ ਭੱਤੇ ਅਤੇ ਤਨਖਾਹ ਦੇ ਬਕਾਏ, ਜੋ ਕਿ ਉਸੇ ਸਾਲ ਵਿੱਚ ਲੇਖਿਤ ਕੀਤੇ ਗਏ ਹਨ ਜਿਸ ਸਾਲ ਵਿੱਚ ਇਹਨਾਂ ਦੀ ਅਦਾਇਗੀ ਕੀਤੀ ਗਈ ਹੈ।

2.14 ਕਰਮਚਾਰੀਆਂ ਦੇ ਲਾਭ

- ਪੀ.ਐਸ.ਟੀ.ਸੀ.ਐੱਲ. ਵਿੱਚ ਪੀ.ਐਸ.ਪੀ.ਸੀ.ਐੱਲ. ਤੋਂ ਡੈਪੂਟੇਸ਼ਨ/ਸੈਕਿੰਡਮੈਂਟ ਤੇ ਕਾਰਜ ਕਰ ਰਹੇ ਕਰਮਚਾਰੀ ਪੈਨਸ਼ਨ ਸਕੀਮ ਜਾਂ ਐਨ.ਪੀ.ਐਸ. ਸਕੀਮ ਦੇ ਅੰਤਰਗਤ ਆਉਂਦੇ ਹਨ।
- ਪੰਜਾਬ ਉਰਜ਼ਾ ਖੇਤਰ ਸੁਧਾਰ ਅਤੇ ਤਬਦੀਲੀ ਸਕੀਮ (ਪਹਿਲਾ ਸੰਸ਼ੋਧਨ) 2012 ਦੇ ਅਨੁਸਰਨ ਵਿੱਚ ਪੀ.ਐਸ.ਟੀ.ਸੀ.ਐੱਲ. ਅਤੇ ਪੀ.ਐਸ.ਪੀ.ਸੀ.ਐੱਲ. ਦੋਵਾਂ ਲਈ ਪੈਨਸ਼ਨ, ਗ੍ਰੈਚੂਟੀ ਅਤੇ ਛੁੱਟੀ ਨਕਦੀਕਰਨ ਲਈ ਸਾਂਝਾ ਕਰਮਚਾਰੀ ਲਾਭ ਟਰੱਸਟ ਹੋਵੇਗਾ। ਜਿਸ ਦੀ ਪ੍ਰਗਤੀਵਾਦੀ ਫੰਡਿੰਗ 01 ਅਪਰੈਲ 2014 ਤੋਂ ਸ਼ੁਰੂ ਹੋਣ ਵਾਲੇ 15 ਵਿੱਤੀ ਸਾਲਾਂ ਵਿੱਚ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਿਰਧਾਰਤ ਅਨੁਪਾਤ 88.64 : 11.36 ਵਿੱਚ ਕੀਤੀ ਜਾਵੇਗੀ। ਪ੍ਰਗਤੀਵਾਦੀ ਫੰਡਿੰਗ ਦੌਰਾਨ ਅਤੇ ਉਸ ਤੋਂ ਬਾਅਦ ਉਤਪੰਨ ਹੋਣ ਵਾਲੀਆਂ ਅੰਤਿਮ ਲਾਭ ਦੇਣਦਾਰੀਆਂ ਦੋਨੋਂ ਕਾਰਪੋਰੇਸ਼ਨਾਂ ਵੱਲੋਂ ਉਸੇ ਅਨੁਪਾਤ ਵਿੱਚ ਵੰਡੀਆਂ ਜਾਣਗੀਆਂ। ਪੈਨਸ਼ਨ, ਗ੍ਰੈਚੂਟੀ ਅਤੇ ਛੁੱਟੀ ਨਕਦੀਕਰਨ ਦੀ 16 ਅਪਰੈਲ 2010 ਤੋਂ 31 ਮਾਰਚ 2014 ਦੌਰਾਨ ਅਸਲ ਅਦਾ ਕੀਤੀ/ਅਦਾ ਕਰਨ ਯੋਗ ਰਕਮ ਪੀ.ਐਸ.ਪੀ.ਸੀ.ਐੱਲ. ਅਤੇ ਪੀ.ਐਸ.ਟੀ.ਸੀ.ਐੱਲ. ਵਿੱਚ 88.64 : 11.36 ਅਨੁਪਾਤ ਵਿੱਚ ਵਾਰਸ਼ਿਕ ਆਧਾਰ ਤੇ ਵੰਡੀ ਜਾਵੇਗੀ।
- ਕੰਪਨੀ ਦੁਆਰਾ ਭਰਤੀ ਕੀਤੇ ਕਰਮਚਾਰੀਆਂ ਦੇ ਸੰਬੰਧ ਵਿੱਚ ਗ੍ਰੈਚੂਟੀ ਅਤੇ ਕਮਾਈ ਛੁੱਟੀ ਬਾਬਤ ਉਪਬੰਧ ਐਕਚੁਅਰੀ ਵੱਲੋਂ ਪ੍ਰੋਜੈਕਟਿਡ ਯੂਨਿਟ ਕਰੈਡਿਟ ਵਿਧੀ ਨਾਲ ਕੀਤੇ ਮੁਲਾਂਕਣ ਦੇ ਆਧਾਰ ਤੇ ਕੀਤਾ ਗਿਆ ਹੈ।
- ਪੁਨਰ-ਮਾਪ, ਜਿਸ ਵਿੱਚ ਐਕਚੁਅਰੀਅਲ ਲਾਭ ਅਤੇ ਹਾਨੀ ਸ਼ਾਮਲ ਹਨ, ਨੂੰ ਸਿੱਧੇ ਹੀ ਹੋਰ ਵਿਸਤ੍ਰਿਤ ਆਮਦਨ ਵਿੱਚ ਉਸੀ ਅਵਧੀ ਦੌਰਾਨ ਦਰਸਾਇਆ ਜਾਂਦਾ ਹੈ ਜਿਸ ਦੌਰਾਨ ਉਹ ਪਾਈਆਂ ਜਾਂਦੀਆਂ ਹਨ। ਪੁਨਰ-ਮਾਪ ਲਾਭ ਅਤੇ ਹਾਨੀਆਂ ਨੂੰ ਇਕੁਅਟੀ ਵਿੱਚ ਤਬਦੀਲੀ ਦੀ ਸਾਰਣੀ ਅਤੇ ਬੈਲੈਂਸ ਸ਼ੀਟ ਵਿੱਚ ਰੱਖੀ ਆਮਦਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
- ਛੋਟੀ ਮਿਆਦ ਕਰਮਚਾਰੀ ਲਾਭ ਜ਼ਿੰਮੇਵਾਰੀਆਂ ਨੂੰ ਇਕ ਗੈਰ-ਕਟੌਤੀ ਆਧਾਰ ਤੇ ਮਾਪਿਆ ਜਾਂਦਾ ਹੈ ਅਤੇ ਖਰਚੇ ਹਨ ਕਿਉਂ ਜੋ ਸੰਬੰਧਤ ਪ੍ਰਦਾਨ ਕੀਤੀਆਂ ਸੇਵਾਵਾਂ ਹਨ। ਇਕ ਦੇਣਦਾਰੀ ਨੂੰ ਘੱਟ-ਮਿਆਦੀ ਕਰਮਚਾਰੀ ਲਾਭ ਅਧੀਨ ਭੁਗਤਾਨਕਰਨ ਯੋਗ ਰਕਮ ਦੀ ਇਕ ਦੇਣਦਾਰੀ ਨੂੰ ਮਾਨਤਾ ਦਿੱਤੀ ਜਾਂਦੀ ਹੈ। ਜੇਕਰ ਕੰਪਨੀ ਕੋਲ ਕਰਮਚਾਰੀਆਂ ਵੱਲੋਂ ਪਿੱਛਲੀਆਂ ਪ੍ਰਦਾਨ ਕੀਤੀਆਂ ਸੇਵਾਵਾਂ ਦੇ ਨਤੀਜੇ ਵਜੋਂ ਇਸ ਰਕਮ ਦਾ ਭੁਗਤਾਨ ਕਰਨ ਦੀ ਵਰਤਮਾਨ ਕਨੂੰਨੀ ਜਾਂ ਅਨੁਮਾਨਿਤ ਜ਼ਿੰਮੇਵਾਰੀ ਹੈ ਅਤੇ ਜ਼ਿੰਮੇਵਾਰੀਆਂ ਨੂੰ ਭਰੋਸੇ ਨਾਲ ਅਨੁਮਾਨਿਤ ਕੀਤਾ ਜਾ ਸਕਦਾ ਹੈ।

2.15 ਆਮਦਨ ਕਰ

- ਸਾਲ ਦਾ ਆਮਦਨ ਕਰ ਖਰਚਾ ਚਾਲੂ ਕਰ ਅਤੇ ਸਥਗਿਤ ਕਰ ਦੇ ਜੋੜ ਨੂੰ ਦਰਸਾਉਂਦਾ ਹੈ।
- ਚਾਲੂ ਕਰ ਸੰਭਾਵਿਤ ਦੇਣਯੋਗ/ਪ੍ਰਾਪਤੀਯੋਗ ਕਰ ਹੈ ਜੋ ਕਿ ਸਾਲ ਦੀ ਸੰਭਾਵਿਤ ਆਮਦਨ/ਨੁਕਸਾਨ ਉੱਤੇ ਲਾਗੂ ਕਰ ਦਰਾਂ ਜਾਂ ਰਿਪੋਰਟਿੰਗ ਸਮਾਂ ਦੇ ਅੰਤ ਤੱਕ ਵਾਸਤਵਿਕ ਲਾਗੂ ਕਰ ਦਰਾਂ ਦੀ ਵਰਤੋਂ ਕਰਦੇ ਹੋਏ ਮਿਣਿਆ ਗਿਆ ਹੈ।
- ਵਿੱਤੀ ਸਾਰਣੀਆਂ ਵਿੱਚ ਸੰਪਤੀਆਂ ਅਤੇ ਦੇਣਦਾਰੀਆਂ ਦਾ ਅੱਗੇ ਲਿਆਦਾ ਮੁੱਲ ਅਤੇ ਕਰਾਧਾਨ ਉਦੇਸ਼ ਲਈ ਸੰਬੰਧਿਤ ਰਕਮਾਂ ਦੇ ਵਿੱਚ ਆਰਜ਼ੀ ਫਰਕ ਮੌਜੂਦ ਹੋਣ ਕਰਕੇ ਇਸ ਸੰਬੰਧੀ ਸਥਗਿਤ ਕਰ ਨੂੰ ਮਾਨਤਾ ਦਿੱਤੀ ਗਈ ਹੈ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

- ◆ ਸਮੂਹ ਕਰਯੋਗ ਆਰਜ਼ੀ ਫਰਕ ਕਰਕੇ ਸਥਗਿਤ ਕਰ ਦੇਣਦਾਰੀਆਂ ਦੀ ਆਮਤੋਰ ਤੇ ਮਾਨਤਾ ਦਿੱਤੀ ਗਈ ਹੈ।
- ◆ ਸਥਗਿਤ ਕਰ ਸੰਪਤੀਆਂ ਦੀ ਆਮਤੋਰ ਤੇ ਮਾਨਤਾ ਉਸੇ ਸੀਮਾ ਤੱਕ ਹੀ ਦਿੱਤੀ ਗਈ ਹੈ ਜਿਸ ਸੀਮਾ ਤੱਕ ਇਹ ਸੰਭਾਵਿਤ ਕਰਯੋਗ ਲਾਭ ਲਈ ਉਪਲਬਧ ਹੋਣਗੇ ਜਿੰਨ੍ਹਾਂ ਵਿਰੁੱਧ ਇਸ ਸੰਪਤੀ ਦੀ ਵਰਤੋਂ ਕੀਤੀ ਜਾ ਸਕੇਗੀ। ਹਰੇਕ ਰਿਪੋਰਟਿੰਗ ਸਮੇਂ ਦੇ ਅੰਤ ਤੇ ਸਥਗਿਤ ਕਰ ਦੀ ਅੱਗੇ ਲਿਆਈ ਰਕਮ ਦਾ ਪੁਨਰਅਵਲੋਕਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਉਸ ਸੀਮਾ ਤੱਕ ਘਟਾਇਆ ਜਾਂਦਾ ਹੈ ਜਿਥੋਂ ਤੱਕ ਇਹ ਸੰਭਾਵੀ ਨਹੀਂ ਲੱਗਦਾ ਕਿ ਸੰਬੰਧਤ ਕਰ ਲਾਭ ਪ੍ਰਾਪਤ ਕਰ ਲਏ ਜਾਣਗੇ।
- ◆ ਸਥਗਿਤ ਕਰ ਵਸੂਲੀ ਸਮਾਧਾਨ ਖਾਤਾ ਉਸੇ ਸੀਮਾ ਤੱਕ ਹੀ ਕਰੈਡਿਟ/ਡੈਬਿਟ ਕੀਤਾ ਜਾਂਦਾ ਹੈ ਜਿਸ ਸੀਮਾ ਤੱਕ ਆਉਣ ਵਾਲੇ ਸਾਲਾਂ ਵਿੱਚ ਅਸਲ ਅਦਾ ਕੀਤੇ ਦੇ ਆਧਾਰ ਤੇ ਲਾਭ ਪ੍ਰਾਪਤ ਕਰਨ ਵਾਲਿਆਂ ਤੋਂ ਆਰੋਪਣਯੋਗ ਹੋਣਗੇ।
- ◆ ਚਾਲੂ ਅਤੇ ਸਥਗਿਤ ਕਰ ਨੂੰ ਲਾਭ ਅਤੇ ਹਾਨੀ ਖਾਤੇ ਵਿੱਚ ਦਰਸਾਇਆ ਜਾਂਦਾ ਹੈ ਸਿਵਾਏ ਉਦੋਂ ਜਦੋਂ ਉਹ ਉਨ੍ਹਾਂ ਮੱਦਾਂ ਦੇ ਸੰਬੰਧ ਵਿੱਚ ਹੋਵੇ ਜਿਨ੍ਹਾਂ ਨੂੰ ਹੋਰ ਵਿਸਤ੍ਰਿਤ ਆਮਦਨ ਜਾਂ ਸਿੱਧਾ ਹੀ ਸ਼ੇਅਰਾਂ ਵਿੱਚ ਦਰਸਾਇਆ ਗਿਆ ਹੋਵੇ ਤਾਂ ਅਜਿਹੇ ਕੇਸ ਵਿੱਚ ਚਾਲੂ ਅਤੇ ਸਥਗਿਤ ਕਰ ਨੂੰ ਕ੍ਰਮਵਾਰ ਹੋਰ ਵਿਸਤ੍ਰਿਤ ਆਮਦਨ ਜਾਂ ਸਿੱਧਾ ਹੀ ਸ਼ੇਅਰਾਂ ਵਿੱਚ ਦਰਸਾਇਆ ਜਾਂਦਾ ਹੈ।

2.16 ਪ੍ਰਤੀ ਸ਼ੇਅਰ ਕਮਾਈ

- ◆ ਕੰਪਨੀ ਦੀ ਈ.ਪੀ.ਐਸ ਨਿਰਧਾਰਿਤ ਕਰਨ ਲਈ ਕਮਾਈ ਵਿੱਚ ਕਰ ਤੋਂ ਬਾਅਦ ਨਿਰੋਲ ਲਾਭ/ਹਾਨੀ ਨੂੰ ਲਿਆ ਗਿਆ ਹੈ। ਮੂਲ ਕਮਾਈ ਪ੍ਰਤੀ ਸ਼ੇਅਰ ਦੀ ਗਣਨਾ ਕਰ ਤੋਂ ਬਾਅਦ ਨਿਰੋਲ ਲਾਭ/ਹਾਨੀ ਨੂੰ ਸਾਲ ਦੌਰਾਨ ਬਕਾਇਆ ਭਾਰਿਤ ਔਸਤ ਇਕੁਅਟੀ ਸ਼ੇਅਰਾਂ ਦੀ ਗਿਣਤੀ ਨਾਲ ਤਕਸੀਮ ਕਰਕੇ ਕੀਤੀ ਗਈ ਹੈ।
- ◆ ਤਰਲ ਕਮਾਈ ਪ੍ਰਤੀ ਸ਼ੇਅਰ ਦੀ ਗਣਨਾ ਸਾਲ ਦੌਰਾਨ ਭਾਰਿਤ ਔਸਤ ਸ਼ੇਅਰਾਂ ਦੀ ਗਿਣਤੀ ਅਤੇ ਬਕਾਇਆ ਸੰਭਾਵੀ ਤਰਲ ਇਕੁਅਟੀ ਸ਼ੇਅਰਾਂ ਦੀ ਵਰਤੋਂ ਕਰਕੇ ਕੀਤੀ ਗਈ ਹੈ। ਇਕੁਅਟੀ ਸ਼ੇਅਰਾਂ ਦੀ ਗਿਣਤੀ ਅਤੇ ਸੰਭਾਵੀ ਤਰਲ ਇਕੁਅਟੀ ਸ਼ੇਅਰਾਂ ਨੂੰ ਸ਼ੇਅਰ ਵਿਭਾਜਨ/ ਮਨਸੂਖ ਸ਼ੇਅਰ ਵਿਭਾਜਨ ਅਤੇ ਬੋਨਸ ਸ਼ੇਅਰ, ਜੋ ਮੁਨਾਸਿਬ ਹੈ, ਨਾਲ ਸਮਾਯੋਜਨ ਕੀਤਾ ਗਿਆ ਹੈ।

2.17 ਵਿਵਸਥਾਵਾਂ

- ◆ ਇਕ ਵਿਵਸਥਾ ਨੂੰ ਉਦੋਂ ਮਾਨਤਾ ਦਿੱਤੀ ਜਾਂਦੀ ਹੈ ਜਦੋਂ ਪਿੱਛਲੀਆਂ ਘਟਨਾ ਦੇ ਨਤੀਜੇ ਵਜੋਂ ਕੰਪਨੀ ਤੇ ਪ੍ਰਤਖ ਜ਼ਿੰਮੇਵਾਰੀ (ਕਨੂੰਨੀ ਜਾਂ ਅਨੁਮਾਨਿਤ) ਹੈ ਅਤੇ ਇਸ ਜ਼ਿੰਮੇਵਾਰੀ ਦਾ ਨਿਪਟਾਰਾ ਕਰਨ ਲਈ ਇਹ ਸੰਭਾਵਨਾ ਹੋਵੇ ਕਿ ਸਾਧਨਾਂ ਦੇ ਬਾਹਰ-ਪ੍ਰਵਾਹ ਦੀ ਜ਼ਰੂਰਤ ਹੋਵੇਗੀ ਜਿਸ ਦੇ ਸੰਬੰਧ ਵਿੱਚ ਇਕ ਭਰੋਸੇਯੋਗ ਅਨੁਮਾਨ ਲਗਾਇਆ ਜਾ ਸਕਦਾ ਹੈ।

2.18 ਇਤਫ਼ਾਕੀਆ ਦੇਣਦਾਰੀਆਂ

- ◆ ਇਤਫ਼ਾਕੀਆ ਦੇਣਦਾਰੀਆਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਪਰੰਤੂ ਨੋਟਸ ਵਿੱਚ ਇਸਦਾ ਪ੍ਰਗਟਾਅ ਕੀਤਾ ਜਾਂਦਾ ਹੈ ਜਦੋਂ ਪਿੱਛਲੀਆਂ ਘਟਨਾ ਦੇ ਕਾਰਨ ਕੰਪਨੀ ਤੇ ਜ਼ਿੰਮੇਵਾਰੀ ਸੰਭਾਵਿਤ ਹੈ ਅਤੇ ਜ਼ਿੰਮੇਵਾਰੀ ਦੀ ਹੋਂਦ ਸੰਭਾਵੀ ਘਟਨਾਵਾਂ ਦੇ ਵਾਪਰਨ ਜਾਂ ਨਾ-ਵਾਪਰਨ ਤੇ ਨਿਰਭਰ ਹੈ ਜੋ ਪੂਰੀ ਤਰ੍ਹਾਂ ਕੰਪਨੀ ਦੇ ਨਿਯੰਤਰਨ ਵਿੱਚ ਨਹੀਂ ਹਨ।
- ◆ ਇਤਫ਼ਾਕੀਆ ਦੇਣਦਾਰੀਆਂ ਦਾ ਮੁਲਾਂਕਣ ਆਰਥਿਕ ਸਾਧਨਾਂ ਦੇ ਬਾਹਰ-ਪ੍ਰਵਾਹ ਦੀ ਸੰਭਾਵਨਾ ਬਣਨ ਦਾ ਪਤਾ ਲਗਾਉਣ ਲਈ ਨਿਰੰਤਰ ਕੀਤਾ ਜਾਂਦਾ ਹੈ। ਜੇਕਰ ਇਹ ਸੰਭਾਵਿਤ ਹੋ ਜਾਵੇ ਤਾਂ ਵਿੱਤੀ ਸਾਰਣੀਆਂ ਵਿੱਚ ਇਸ ਦੀ ਵਿਵਸਥਾ ਕੀਤੀ ਜਾਂਦੀ ਹੈ।

2.19 ਇਤਫ਼ਾਕੀਆ ਸੰਪਤੀਆਂ

- ◆ ਇਤਫ਼ਾਕੀਆ ਸੰਪਤੀਆਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਪਰੰਤੂ ਨੋਟਸ ਵਿੱਚ ਇਸਦਾ ਪ੍ਰਗਟਾਅ ਕੀਤਾ ਜਾਂਦਾ ਹੈ ਜੋ ਕਿ ਆਮਤੋਰ ਤੇ ਯੋਜਨਾ-ਰਹਿਤ ਜਾਂ ਆਕਸਮਿਕ ਘਟਨਾਵਾਂ ਤੋਂ ਉਤਪੰਨ ਹੁੰਦੀਆਂ ਹਨ ਜਿਸ ਕਾਰਨ ਆਰਥਿਕ ਲਾਭਾਂ ਦੇ ਅੰਦਰ-ਪ੍ਰਵਾਹ ਹੋਣ ਦੀ ਸੰਭਾਵਨਾ ਦੀ ਉਤਪਤੀ ਹੁੰਦੀ ਹੈ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

- ਆਰਥਿਕ ਲਾਭਾਂ ਦਾ ਅਸਲੀ ਤੌਰ ਤੇ ਹੋਣਾ ਨਿਸ਼ਚਿਤ ਕਰਨ ਲਈ ਇਤਫ਼ਾਕੀਆ ਸੰਪਤੀਆਂ ਦਾ ਮੁਲਾਂਕਣ ਨਿਰੰਤਰ ਕੀਤਾ ਜਾਂਦਾ ਹੈ ਅਤੇ ਜੇਕਰ ਇਹ ਨਿਸ਼ਚਿਤ ਹੋ ਜਾਂਦਾ ਹੈ ਤਾਂ ਸੰਬੰਧਤ ਆਮਦਨ ਨੂੰ ਵਿੱਤੀ ਸਾਰਣੀਆਂ ਵਿੱਚ ਦਰਸਾਇਆ ਜਾਂਦਾ ਹੈ।

2.20 ਖੰਡ ਰਿਪੋਰਟਿੰਗ

- ਖੰਡ ਸਰਗਰਮੀਆਂ ਦੀ ਰਿਪੋਰਟ ਅਜਿਹੇ ਢੰਗ ਨਾਲ ਕੀਤੀ ਜਾਂਦੀ ਹੈ ਜੋ ਮੁੱਖ ਸਰਗਰਮ ਨਿਰਣਾਇਕ ਨੂੰ ਕੀਤੀ ਜਾਂਦੀ ਅੰਦਰੂਨੀ ਰਿਪੋਰਟਿੰਗ ਦੇ ਤਰੀਕੇ ਨਾਲ ਮੇਲ ਖਾਂਦੀ ਹੋਵੇ। ਜਿਵੇਂ ਇੰਡ ਏ.ਐਸ.-108, (ਆਪਰੇਟਿੰਗ ਸੈਗਮੈਂਟਸ) ਕੰਪਨੀ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਕੰਪਨੀ ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਮੁੱਖ ਸਰਗਰਮ ਨਿਰਣਾਇਕ ਵਜੋਂ ਜਾਣਿਆ ਜਾਂਦਾ ਹੈ।
- ਕੰਪਨੀ ਮੁੱਖ ਰੂਪ ਵਿੱਚ ਇਕਹਰੇ ਵਪਾਰ ਖੰਡ, ਬਿਜਲੀ ਦੇ ਵਿਤਰਣ ਅਤੇ ਸਟੇਟ ਲੋਡ ਡਿਸਟ੍ਰੀਬਿਊਸ਼ਨ ਸੈਂਟਰ ਦੇ ਕੰਮ ਵਿੱਚ ਜੁੱਟੀ ਹੋਈ ਹੈ। ਇੰਡ ਏ.ਐਸ.-108 ਅਨੁਸਾਰ ਉਥੇ ਕੋਈ ਰਿਪੋਰਟ ਕਰਨਯੋਗ ਮੁੱਖ ਖੰਡ ਸ਼ਨਾਖਤ ਨਹੀਂ ਹੈ।

2.21 ਪਿੱਛਲਾ ਸਮਾਂ

- ਅਹਿਮ ਪਿੱਛਲੇ ਸਮੇਂ (ਸਮਾਂ) ਦੀਆਂ ਗੱਲਤੀਆਂ ਨੂੰ ਪੂਰਵ-ਪ੍ਰਭਾਵੀ ਸਮੇਂ ਤੋਂ ਠੀਕ ਕਰਦੇ ਹੋਏ ਜਿਥੋਂ ਤੱਕ ਸੰਭਵ ਹੋ ਸਕੇ ਪਿੱਛਲੇ ਸਮੇਂ ਦੀਆਂ ਤੁਲਨਾਤਮਕ ਰਕਮਾਂ ਸਮੇਤ ਮੂਲ ਅਤੇ ਤਰਲ ਕਮਾਈ ਪ੍ਰਤੀ ਸ਼ੇਅਰ ਨੂੰ ਮੁੜ-ਕਥਿਤ ਕੀਤਾ ਜਾਂਦਾ ਹੈ। ਫਿਰ ਵੀ, ਜੇ ਗਲਤੀ ਤੁਲਨਾਤਮਕ ਸਮੇਂ ਤੋਂ ਵੀ ਪਹਿਲਾਂ ਦੇ ਸਮੇਂ ਨਾਲ ਸੰਬੰਧ ਰੱਖਦੀ ਹੈ ਤਾਂ ਸੰਪਤੀਆਂ, ਦੇਣਦਾਰੀਆਂ ਅਤੇ ਇਕੁਅਟੀ ਦੇ ਤੁਲਨਾਤਮਕ ਸਮੇਂ ਦੇ ਦਰਸਾਏ ਗਏ ਮੁਢਲੇ ਬਕਾਇਆਂ ਨੂੰ ਮੁੜ-ਕਥਿਤ ਕੀਤਾ ਜਾਂਦਾ ਹੈ।

2.22 ਬੀਮੇ ਦੇ ਦਾਅਵੇ

- ਬੀਮੇ ਦੇ ਦਾਅਵਿਆਂ ਨੂੰ ਦਾਖਲ ਦਾਅਵੇ/ ਸੰਭਾਵੀ ਦਾਖਲ ਹੋਣ ਵਾਲੇ ਦਾਅਵਿਆਂ ਦੇ ਆਧਾਰ ਤੇ ਲੇਖਿਤ ਕੀਤਾ ਜਾਂਦਾ ਹੈ ਅਤੇ ਜਿਥੋਂ ਤੱਕ ਹੋ ਸਕੇ ਪ੍ਰਾਪਤੀਯੋਗ ਰਕਮ ਨੂੰ ਭਰੋਸੇਯੋਗ ਤਰੀਕੇ ਨਾਲ ਮਾਪਿਆ ਗਿਆ ਹੈ ਅਤੇ ਇਸਦੀ ਅੰਤਮ ਵਸੂਲੀ ਦੀ ਉਡੀਕ ਵਾਜ਼ਬ ਹੈ।

2.23 ਵਿੱਤੀ ਦਸਤਾਵੇਜ਼

ਵਿੱਤੀ ਸੰਪਤੀਆਂ:

ਵਿੱਤੀ ਸੰਪਤੀਆਂ ਨੂੰ ਉਦੋਂ ਮਾਨਤਾ ਦਿੱਤੀ ਜਾਂਦੀ ਹੈ ਜਦੋਂ ਦਸਤਾਵੇਜ਼ ਦੀਆਂ ਇਕਰਾਰ ਨਾਮੇ ਦੀਆਂ ਸ਼ਰਤਾਂ ਅਨੁਸਾਰ ਕੰਪਨੀ ਇਕ ਧਿਰ ਬਣਦੀ ਹੈ ਅਤੇ ਇਸਨੂੰ ਆਰੰਭ ਵਿਚ ਉਚਿਤ ਮੁੱਲ ਤੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਵਿੱਤੀ ਸੰਪਤੀ ਨੂੰ ਪ੍ਰਾਪਤ ਕਰਨ ਜਾਂ ਜਾਰੀ ਕਰਨ ਲਈ ਹੋਈਆਂ ਪ੍ਰਤੱਖ ਲਾਗਤਾਂ ਨੂੰ ਇਸ ਦੇ ਆਰੰਭਕ ਮਾਨਤਾ ਦੇਣ ਸਮੇਂ ਦੇ ਉਚਿਤ ਮੁੱਲ ਵਿੱਚ ਜਮ੍ਹਾਂ ਜਾਂ ਘਟਾਇਆ ਜਾਂਦਾ ਹੈ ਸਿਵਾਏ ਉਨ੍ਹਾਂ ਵਿੱਤੀ ਸੰਪਤੀਆਂ ਦੇ ਜਿਨ੍ਹਾਂ ਦੇ ਉਚਿਤ ਮੁੱਲ ਦੀ ਮਾਨਤਾ ਲਾਭ ਅਤੇ ਹਾਨੀ ਰਾਹੀਂ ਦਿੱਤੀ ਜਾਂਦੀ ਹੈ।

ਵਿੱਤੀ ਸੰਪਤੀਆਂ ਨੂੰ ਵਰਗੀਕ੍ਰਿਤ ਕੀਤਾ ਗਿਆ ਹੈ ਜਿਵੇਂ ਉਹਨਾਂ ਨੂੰ ਮਾਪਿਆ ਗਿਆ :

- ਰਿਣ-ਮੁਕਤੀ ਲਾਗਤ ਤੇ, ਜਦੋਂ ਵਿੱਤੀ ਸੰਪਤੀਆਂ ਮੂਲਧਨ ਅਤੇ/ਜਾਂ ਵਿਆਜ ਦੀ ਅਦਾਇਗੀ ਦੇ ਕਾਰਨ ਹੋਣ ਵਾਲੇ ਸਿਰਫ ਨਕਦੀ ਪ੍ਰਵਾਹ ਦੇ ਇੱਕਤਰੀਕਰਨ ਦੇ ਉਦੇਸ਼ ਲਈ ਰੱਖੀਆਂ ਜਾਂਦੀਆਂ ਹਨ।
- ਉਚਿਤ ਮੁੱਲ ਹੋਰ ਵਿਸਤ੍ਰਿਤ ਆਮਦਨ ਰਾਹੀਂ (ਐਫ.ਵੀ.ਟੀ.ਓ.ਸੀ.ਆਈ.) ਤੇ, ਜਿਥੇ ਵਿੱਤੀ ਸੰਪਤੀਆਂ ਨਾ ਸਿਰਫ ਮੂਲਧਨ ਅਤੇ/ਜਾਂ ਵਿਆਜ ਦੀ ਅਦਾਇਗੀ ਦੇ ਕਾਰਨ ਸਗੋਂ ਇਨ੍ਹਾਂ ਦੀ ਵੇਚ ਤੋਂ ਵੀ ਹੋਣ ਵਾਲੇ ਨਕਦੀ ਪ੍ਰਵਾਹ ਦੇ ਇੱਕਤਰੀਕਰਨ ਦੇ ਉਦੇਸ਼ ਲਈ ਰੱਖੀਆਂ ਜਾਂਦੀਆਂ ਹਨ।
- ਉਚਿਤ ਮੁੱਲ ਲਾਭ ਅਤੇ ਹਾਨੀ ਰਾਹੀਂ (ਐਫ.ਵੀ.ਟੀ.ਪੀ.ਐਲ.), ਜਿਥੇ ਵਿੱਤੀ ਸੰਪਤੀਆਂ ਨੂੰ ਨਾ ਤਾਂ ਰਿਣ-ਮੁਕਤੀ ਲਾਗਤ ਤੇ ਅਤੇ ਨਾ ਹੀ ਐਫ.ਵੀ.ਟੀ.ਓ.ਸੀ.ਆਈ. ਰਾਹੀਂ ਵਰਗੀਕ੍ਰਿਤ ਕੀਤਾ ਗਿਆ ਹੈ।

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨੋਟਸ, ਵਿੱਤੀ ਸਾਰਣੀਆਂ ਦਾ ਹਿੱਸਾ ਬਣ ਰਹੇ

ਵਿੱਤੀ ਸੰਪਤੀਆਂ ਵਿੱਚ ਵਪਾਰਕ ਲੈਣਯੋਗ, ਪੇਸ਼ਗੀਆਂ, ਜ਼ਮਾਨਤੀ ਜਮ੍ਹਾਂ, ਨਕਦੀ ਅਤੇ ਨਕਦੀ ਸਮਾਨ ਆਦਿ ਸ਼ਾਮਲ ਹਨ ਅਤੇ ਰਿਣ-ਮੁਕਤੀ ਲਾਗਤ ਤੇ ਮਾਪਣ ਲਈ ਵਰਗੀਕ੍ਰਿਤ ਕੀਤਾ ਗਿਆ ਹੈ।

ਪ੍ਰਬੰਧਨ ਆਰੰਭਕ ਮਾਨਤਾ ਦੇ ਸਮੇਂ ਇਨ੍ਹਾਂ ਸੰਪਤੀਆਂ ਨੂੰ ਪ੍ਰਾਪਤ ਕਰਨ ਦੇ ਉਦੇਸ਼ ਦੇ ਆਧਾਰ ਤੇ ਇਨ੍ਹਾਂ ਨੂੰ ਵਰਗੀਕ੍ਰਿਤ ਕਰਦਾ ਹੈ।

♦ **ਵਿਗਾੜ :**

ਕੰਪਨੀ ਹਰੇਕ ਰਿਪੋਰਟਿੰਗ ਮਿਤੀ ਤੇ ਵਿੱਤੀ ਸੰਪਤੀ ਜਾਂ ਵਿੱਤੀ ਸੰਪਤੀਆਂ ਦੇ ਇਕ ਸਮੂਹ ਨੂੰ (ਲਾਭ ਜਾਂ ਹਾਨੀ ਦੁਆਰਾ ਉਚਿਤ ਮੁੱਲ ਤੇ ਰੱਖੀਆਂ ਵਿੱਤੀ ਸੰਪਤੀਆਂ ਤੋਂ ਇਲਾਵਾ), ਬਿਨਾਂ ਕਿਸੇ ਅਨੁਚਿਤ ਲਾਗਤ ਜਾਂ ਯਤਨ ਦੇ ਉਪਲਬਧ ਸਬੂਤ ਜਾਂ ਸੂਚਨਾ ਦੇ ਆਧਾਰ ਤੇ, ਵਿਗਾੜ ਲਈ ਪਰਖ ਕਰਦੀ ਹੈ। ਸੰਭਵਿਤ ਜਮ੍ਹਾਂ ਨੁਕਸਾਨ ਦਾ ਅਨੁਮਾਨ ਲਗਾਇਆ ਜਾਂਦਾ ਹੈ ਅਤੇ ਜੇਕਰ ਵਿੱਤੀ ਸੰਪਤੀ ਦੇ ਜਮ੍ਹਾਂ ਜ਼ੋਖਮ ਵਿਲੱਖਣ ਰੂਪ ਵਿੱਚ ਵੱਧ ਗਏ ਹਨ ਤਾਂ ਵਿਗਾੜ ਨੁਕਸਾਨ ਨੂੰ ਦਰਸਾਇਆ ਜਾਂਦਾ ਹੈ। ਵਿਗਾੜ ਨੁਕਸਾਨ ਅਤੇ ਵਿਪਰੀਤਤਾ ਨੂੰ ਲਾਭ ਅਤੇ ਹਾਨੀ ਦੀ ਸਾਰਣੀ ਵਿੱਚ ਦਰਸਾਇਆ ਜਾਂਦਾ ਹੈ।

♦ **ਗੈਰ-ਮਾਨਤਾ :**

ਵਿੱਤੀ ਸੰਪਤੀਆਂ ਨੂੰ ਗੈਰ-ਮਾਨਤਾ ਦਿੱਤੀ ਜਾਂਦੀ ਹੈ ਜਦੋਂ ਵਿੱਤੀ ਸੰਪਤੀਆਂ ਤੋਂ ਨਕਦੀ ਪ੍ਰਵਾਹ ਪ੍ਰਾਪਤ ਕਰਨ ਦਾ ਅਧਿਕਾਰ ਇਕਰਾਰਿਤ ਸ਼ਰਤਾਂ ਮੁਤਾਬਕ ਖਤਮ ਹੋ ਜਾਂਦਾ ਹੈ, ਜਾਂ ਸੰਪਤੀ ਤੋਂ ਨਕਦੀ ਪ੍ਰਵਾਹ ਦੇ ਇਕਰਾਰਿਤ ਅਧਿਕਾਰ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ।

ਵਿੱਤੀ ਦੇਣਦਾਰੀਆਂ :

ਕਰਜ਼ਿਆਂ, ਕਾਰੋਬਾਰੀ ਦੇਣਯੋਗ ਜਾਂ ਹੋਰ ਵਿੱਤੀ ਦੇਣਦਾਰੀਆਂ ਦੀ, ਸੰਬੰਧਤ ਇਕਰਾਰਿਤ ਜ਼ਿੰਮੇਵਾਰੀ ਦੇ ਮੁੱਲ ਤੇ ਆਰੰਭਕ ਮਾਨਤਾ ਦਿੱਤੀ ਜਾਂਦੀ ਹੈ। ਬਾਅਦ ਵਿੱਚ ਇਨ੍ਹਾਂ ਨੂੰ ਪ੍ਰਭਾਵੀ ਵਿਆਜ ਦਰ ਵਿਧੀ ਦੀ ਵਰਤੋਂ ਕਰਦੇ ਹੋਏ ਰਿਣ-ਮੁਕਤੀ ਲਾਗਤ ਤੇ ਮਾਪਿਆ ਜਾਂਦਾ ਹੈ।

♦ **ਗੈਰ-ਮਾਨਤਾ :**

ਇਕ ਵਿੱਤੀ ਦੇਣਦਾਰੀ ਨੂੰ ਉਦੋਂ ਗੈਰ-ਮਾਨਤਾ ਦਿੱਤੀ ਜਾਂਦੀ ਹੈ ਜਦੋਂ ਇਕਰਾਰਨਾਮੇ ਵਿੱਚ ਨਿਸ਼ਚਿਤ ਜ਼ਿੰਮੇਵਾਰੀ ਉਤਾਰ ਦਿੱਤੀ ਜਾਂਦੀ ਹੈ ਜਾਂ ਰੱਦ ਹੋ ਜਾਂਦੀ ਹੈ ਜਾਂ ਉਸਦੀ ਮਿਆਦ ਪੂਰਾ ਜਾਂਦੀ ਹੈ। ਜਦੋਂ ਇਕ ਮੌਜੂਦਾ ਵਿੱਤੀ ਦੇਣਦਾਰੀ ਨੂੰ ਉਸੇ ਰਿਣਦਾਤਾ ਤੋਂ ਭਰਪੂਰ ਰੂਪ ਵਿੱਚ ਵੱਖਰੀਆਂ ਸ਼ਰਤਾਂ ਤੇ ਦੇਣਦਾਰੀ ਨਾਲ ਬਦਲਾ ਲਿਆ ਜਾਂਦਾ ਹੈ, ਜਾਂ ਇਕ ਮੌਜੂਦਾ ਦੇਣਦਾਰੀ ਦੀਆਂ ਸ਼ਰਤਾਂ ਨੂੰ ਭਰਪੂਰ ਰੂਪ ਵਿੱਚ ਸੰਸ਼ੋਧਤ ਕੀਤਾ ਜਾਂਦਾ ਹੈ, ਤਾਂ ਅਜਿਹਾ ਵਟਾਂਦਰਾ ਜਾਂ ਸੰਸ਼ੋਧਨ ਮੂਲ ਦੇਣਦਾਰੀ ਨੂੰ ਗੈਰ-ਮਾਨਿਤ ਕਰ ਦਿੰਦਾ ਹੈ ਅਤੇ ਨਵੀਂ ਦੇਣਦਾਰੀ ਨੂੰ ਮਾਨਤਾ ਦੇ ਦਿੱਤੀ ਜਾਂਦੀ ਹੈ। ਸੰਬੰਧਤ ਅੱਗੇ ਲਿਆਂਦੇ ਮੁੱਲ ਵਿੱਚ ਫ਼ਰਕ ਨੂੰ ਲਾਭ ਅਤੇ ਹਾਨੀ ਦੀ ਸਾਰਣੀ ਵਿੱਚ ਦਰਸਾਇਆ ਜਾਂਦਾ ਹੈ।

ਵਿੱਤੀ ਦਸਤਾਵੇਜ਼ਾਂ ਦਾ ਪ੍ਰਤਿਸੰਤੁਲਨ ਕਰਨਾ:

ਵਿੱਤੀ ਸੰਪਤੀਆਂ ਅਤੇ ਦੇਣਦਾਰੀਆਂ ਦਾ ਪ੍ਰਤਿਸੰਤੁਲਨ ਕੀਤਾ ਜਾਂਦਾ ਹੈ ਅਤੇ ਨਿਰੋਲ ਰਕਮ ਨੂੰ ਬੈਲੈਂਸ ਸ਼ੀਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿੱਥੇ ਕਿੱਥੇ ਮਾਨਿਤ ਰਕਮਾਂ ਨੂੰ ਪ੍ਰਤਿਸੰਤੁਲਨ ਕਰਨ ਦਾ ਕਨੂੰਨੀ ਲਾਗੂ ਕਰਨ ਯੋਗ ਅਧਿਕਾਰ ਹੈ ਅਤੇ ਉੱਥੇ ਨਿਰੋਲ ਆਧਾਰ ਤੇ ਨਿਬੇੜਨ ਜਾਂ ਸੰਪਤੀ ਦੀ ਪ੍ਰਾਪਤੀ ਅਤੇ ਦੇਣਦਾਰੀ ਦਾ ਨਿਬੇੜਾ ਇਕੋ ਸਮੇਂ ਤੇ ਕਰਨ ਦੀ ਨੀਅਤ ਹੋਵੇ।

PUNJAB STATE TRANSMISSION CORPORATION LIMITED

Property, Plant and Equipment for the year ended March 31, 2021

(Rupees in Lacs)

Sr. No.	Particulars	Account Code	Gross Block					Gross carrying value as at March 31, 2021
			4	5	6	7	8	
1	2	3	4	5	6	7	8	9
1	Land and land rights	10.1	2,93,631.88	-	-	-	-	2,93,631.88
	i Land	10.101	803.42	-	-	-	-	803.42
	ii Right-of-use (ROU) - Land	10.102	23,873.61	1,215.01	-	-	-	25,088.62
2	Buildings	10.2	680.47	18.76	-	-	-	699.23
3	Other civil works	10.4	3,71,379.13	8,775.04	159.05	(1,483.79)	(8.66)	3,78,820.78
4	Plant and Machinery	10.5	3,20,135.10	10,100.66	-	-	-	3,30,235.76
5	Line and cable net works	10.6	1,028.11	70.51	-	(111.89)	(0.26)	986.47
6	Vehicles	10.7	476.60	62.74	-	-	(2.50)	536.83
7	Furniture and fixture	10.8	798.17	9.20	-	-	(1.06)	806.31
8	Office Equipment	10.9	10,12,806.49	20,251.91	159.05	(1,595.67)	(12.48)	10,31,609.30
	Total (A)							

(Rupees in Lacs)

Sr. No.	Particulars	Account Code	Accumulated Depreciation				Net Block			
			4	5	6	7	8	9		
1	2	3	4	5	6	7	8	9	10	11
1	Land and land rights	12.1	33.09	33.09	-	-	-	66.19	2,94,369.11	2,94,402.20
2	Buildings	12.2	9,060.80	671.36	-	-	-	9,732.16	15,356.46	14,812.82
3	Other civil works	12.4	164.34	22.28	-	-	-	186.62	512.61	516.13
4	Plant and Machinery	12.5	1,67,659.73	15,095.32	143.15	(1,095.29)	(2.25)	1,81,800.65	1,97,020.13	2,03,719.40
5	Line and cable net works	12.6	1,19,237.17	14,661.28	-	-	-	1,33,898.45	1,96,337.31	2,00,897.94
6	Vehicles	12.7	548.53	52.27	-	(100.70)	(0.23)	499.88	486.59	479.57
7	Furniture and fixture	12.8	249.70	22.80	-	-	(0.21)	272.30	264.54	226.89
8	Office Equipment	12.9	623.54	90.31	-	-	(1.00)	712.85	93.46	174.63
	Total (A)		2,97,576.90	30,648.71	143.15	(1,195.99)	(3.69)	3,27,169.09	7,04,440.21	7,15,229.59

Note 3.1

i Land and land rights include the land for which title deeds are not in the name of Company, but the ownership of which accrues to PSTCL by operation of law through Transfer scheme notified by Punjab Government on 24.12.2012. Further, all these lands are in peaceful possession of PSTCL and investment has already been made on such lands for creation of assets which are owned by PSTCL. But the title deeds of land vested with PSTCL are available with PSPCL. The company has details/allotment letters/deeds in respect of land procured after 16.04.2010.

ii The accounting units of the Company are maintaining Fixed Asset Registers. The Fixed Asset Register category wise and value wise has also been prepared at Corporate Level.

iii Physical verification of the Fixed Assets have been carried out at the accounting unit level as on 31.03.2022 and no discrepancies have been noticed.

Note 3.2:

Assets amounting to Rs. 2588.16 crore out of the total assets of Rs. 10684.24 crore are hypothecated as security to Financial Institutions.

PUNJAB STATE TRANSMISSION CORPORATION LIMITED

Note 4 : Intangible Assets for the year ended March 31, 2022 (Rupees in Lacs)

Sr. No.	Particulars	Account Code	Gross Block			Accumulated amount of Amortization			Net Block	
			Gross carrying value as at March 31, 2021	Additions during the FY 2021-22 *	Gross carrying value as at March 31, 2022	Accumulated amount of Amortization as at March 31, 2021	Additions during the FY 2021-22 *	Accumulated amount of Amortization as at March 31, 2022	Net Carrying value as at March 31, 2021	Net Carrying value as at March 31, 2022
1	2	3	4	5	6	7	8	9	10	11
	Software	18.3	14.58	0.28	14.85	4.79	2.24	7.03	7.82	9.78
	Total		14.58	0.28	14.85	4.79	2.24	7.03	7.82	9.78

Note 4.1 : Intangible Assets for the year ended March 31, 2021 (Rupees in Lacs)

Sr. No.	Particulars	Account Code	Gross Block			Accumulated amount of Amortization			Net Block	
			Gross carrying value as at March 31, 2020	Additions during the FY 2020-21	Gross carrying value as at March 31, 2021	Accumulated amount of Amortization as at March 31, 2020	Additions during the FY 2020-21	Accumulated amount of Amortization as at March 31, 2021	Net Carrying value as at March 31, 2020	Net Carrying value as at March 31, 2021
1	2	3	4	5	6	7	8	9	10	11
	Software	18.3	14.58	-	14.58	2.61	2.19	4.79	9.78	11.97
	Total		14.58	-	14.58	2.61	2.19	4.79	9.78	11.97

Note 4.1 : * Additions includes misclassification of 0.28 lacs from GH 10 to GH 18.3. Depreciation has been accounted in this year.

PUNJAB STATE TRANSMISSION CORPORATION LIMITED

Note 5 : Assets held for sale for the year ended March 31, 2022

(Rupees in Lacs)

Sr. No.	Particulars	Account Code	Gross Block					Gross carrying value as at March 31, 2022
			Gross carrying value as at March 31, 2021	Assets transferred to Assets in use (re-use) during FY 2021-22	Assets transferred from Assets in use during FY 2021-22	Assets sold during FY 2021-22	Assets in use during FY 2021-22	
1	2	3	4	5	6	7	8	
1	Damaged Transformer	16.611	1,451.54	-	2,977.54	(3,065.71)	1,363.37	
2	Other Assets	16.631	8.54	-	32.25	(22.51)	18.28	
	Total		1,460.08	-	3,009.79	(3,088.22)	1,381.65	

(Rupees in Lacs)

Sr. No.	Particulars	Account Code	Accumulated Depreciation and Impairment					Net Block		
			Accumulated depreciation and Impairment as at March 31, 2021	Accumulated depreciation on Assets transferred to Assets in use (re-use) during FY 2021-22	Accumulated Depreciation on Assets transferred from Assets in use during FY 2021-22	Accumulated Depreciation on Assets sold during FY 2021-22	Net Impairment during FY 2021-22	Accumulated depreciation and Impairment as at March 31, 2022	Net Carrying value as at March 31, 2022	Net Carrying value as at March 31, 2021
1	2	3	4	5	6	7	8	9	10	11
1	Damaged Transformer	16.621/	1,188.21	-	2,087.62	(2,468.28)	(174.40)	633.15	730.22	263.33
2	Other Assets	16.641	7.68	-	29.08	(20.31)	-	16.45	1.83	0.85
	Total		1,195.89	-	2,116.70	(2,488.59)	(174.40)	649.60	732.05	264.19

Details of Impairment Loss included in the Accumulated Depreciation as on 31.03.2022:

(Rupees in Lacs)

Sr. No.	Particulars	Amount
1	Opening balance of impairment loss as on 01.04.2021	174.40
2	Add: Impairment loss booked during the year	-
3	Less: Reversal of Impairment loss during the year	(174.40)
4	Total Impairment loss booked as on 31.03.2022	-

PUNJAB STATE TRANSMISSION CORPORATION LIMITED

Assets held for sale for the year ended March 31, 2021

(Rupees in Lacs)

Sr. No.	Particulars	Account Code	Gross Block				
			Gross carrying value as at March 31, 2020	Assets transferred to Assets in use (re-use) during FY 2021-22	Assets transferred from Assets in use during FY 2020-21	Assets sold during FY 2020-21	Gross carrying value as at March 31, 2021
1	2	3	4	5	6	7	8
1	Damaged Transformer	16.611	1,469.49	(159.05)	1,477.67	(1,336.56)	1,451.54
2	Other Assets	16.631	30.98	-	118.01	(140.45)	8.54
	Total		1,500.47	(159.05)	1,595.67	(1,477.01)	1,460.08

(Rupees in Lacs)

Sr. No.	Particulars	Account Code	Accumulated Depreciation and Impairment					Net Block		
			Accumulated depreciation and impairment as at March 31, 2020	Accumulated depreciation on Assets transferred to Assets in use (re-use) during FY 2020-21	Accumulated Depreciation on Assets transferred from Assets in use during FY 2020-21	Accumulated Depreciation on Assets sold during FY 2020-21	Impairment during FY 2020-21	Accumulated depreciation and impairment as at March 31, 2021	Net Carrying value as at March 31, 2021	Net Carrying value as at March 31, 2020
1	2	3	4	5	6	7	8	9	10	11
1	Damaged Transformer	16.621/16.755	1,187.32	(143.15)	1,089.99	(899.19)	(46.76)	1,188.21	263.33	282.17
2	Other Assets	16.641	26.29	-	106.00	(124.61)	-	7.68	0.85	4.70
	Total		1,213.61	(143.15)	1,195.99	(1,023.80)	(46.76)	1,195.89	264.19	286.86

Details of Impairment Loss included in the Accumulated Depreciation as on 31.03.2021:

(Rupees in Lacs)

Sr. No.	Particulars	Amount
1	Opening balance of impairment loss as on 01.04.2020	221.16
2	Add: Impairment loss booked during the year	33.32
3	Less: Reversal of Impairment loss during the year	(80.08)
4	Total Impairment loss booked as on 31.03.2021	174.40

Note 6 : Capital Work in Progress

(Rupees in Lacs)

Sr. No.	Particulars	Account Code	As at March 31, 2022	As at March 31, 2021
1	Capital works in progress	14	20,128.26	17,924.85
2	Capital works in progress - 400KV & above	15.1	5,208.43	12,360.18
	Total		25,336.69	30,285.03

Note 6.1 : Materials/ Advance issued to Suppliers/ Contractors (GH-25) is shown under Note No. 9- Other non Current Assets

Note 6.2 : Details of capital work in progress

(Rupees in Lacs)

Sr. No.	Particulars	As at March 31, 2022	As at March 31, 2021
	Opening Capital work in progress	30,285.03	28,067.25
Add	Additions during the year including capitalization of interest, employee cost & other expenses *	32,140.20	22,069.18
Less	a) Transferred to Fixed Assets during the year		
	i) from Contributory Works	14,970.88	
	ii) from Government Grant under PSDF Scheme	690.41	
	iii) from Others	21,398.66	
	Less b) Amt written off	37,059.95	19,851.40
		28.59	
	Closing capital work in progress	25,336.69	30,285.03

* The addition in Capital work in progress and Contract in progress includes capitalisation of interest of Rs. 1170.39 lacs on amount borrowed and utilised for construction of the transmission projects), establishment cost of Rs. 3091.58 lacs, R&M expenses of Rs. 191.51 lacs, A&G expenses of Rs. 429.04 lacs and Depreciation of Rs. 120.80 lacs during FY 2021-22.

Note 6.3 : Detail of CWIP (Contribution works, Government Grants under PSDF Scheme and Others)

(Rupees in Lacs)

Sr. No.	Particulars	Opening balance of WIP	Addition	Total	Transfer to Fixed Assets	Amt written off	Closing balance of WIP
1	Contributory Works	14,469.92	3,162.45	17,632.37	14,970.88	-	2,661.49
2	Government Grant under PSDF Scheme	756.04	245.10	1,001.14	690.41	-	310.73
3	Others	15,059.07	28,732.66	43,791.73	21,398.66	28.59	22,364.47
	Total	30,285.03	32,140.20	62,425.23	37,059.95	28.59	25,336.69

Note 6.4 :

The amount of Rs. 22364.47 lacs closing balance of CWIP is hypothecated as security to the Financial Institutions.

Note 6.5 : CWIP ageing Schedule

(Rupees in Lacs)

Sr. No.	CWIP	Amount in CWIP for a period of				
		Less than 1 year	1-2 years	2-3 years	More than 3 years	Total as on 31.03.2022
1	2	3	4	5	6	7
i	Projects in progress					
	Contributory works	1,507.94	581.24	560.04	12.26	2,661.49
	Government Grant under PSDF Scheme	297.86	1.02	11.84	-	310.73
	Others	16,031.53	3,118.42	2,723.36	491.17	22,364.47
ii	Projects temporarily suspended					
	Contributory works	-	-	-	-	-
	Government Grant under PSDF Scheme	-	-	-	-	-
	Others	-	-	-	-	-
	Total	17,837.34	3,700.68	3,295.24	503.43	25,336.69

Note 6.6: Completion schedule for capital work in progress, whose Completion is Overdue or has Exceeded its Cost compared to its Original Plan

(Rupees in Lacs)

Sr. No.	CWIP	To be completed in			
		Less than 1 year	1-2 years	2-3 years	More than 3 years
1	2	3	4	5	6
i	Contributory works	11.63	-	-	-
ii	Government Grant under PSDF Scheme	-	-	-	-
iii	Others	399.06	215.88	-	-
	Total	410.69	215.88	-	-

Note 6.7: Detail of projects where activity has been suspended

(Rupees in Lacs)

Sr. No.	CWIP	To be completed in			
		Less than 1 year	1-2 years	2-3 years	More than 3 years
1	2	3	4	5	6
i	Contributory works	-	-	-	-
ii	Government Grant under PSDF Scheme	-	-	-	-
iii	Others	-	-	-	-
	Total	-	-	-	-

Note 6.8: Intangible Assets under Development ageing schedule

(Rupees in Lacs)

Sr. No.	Intangible Assets under Development	Amount in CWIP for a period of				
		Less than 1 year	1-2 years	2-3 years	More than 3 years	Total
1	2	3	4	5	6	7
i	Projects in progress	-	-	-	-	-
ii	Projects temporarily suspended	-	-	-	-	-
	Total	-	-	-	-	-

Note 6.9: Completion schedule for Intangible assets under Development, whose Completion is Overdue or has Exceeded its Cost compared to its Original Plan

(Rupees in Lacs)

Sr. No.	Intangible Assets under Development	To be completed in			
		Less than 1 year	1-2 years	2-3 years	More than 3 years
1	2	3	4	5	6
i		-	-	-	-
ii		-	-	-	-
	Total	-	-	-	-

Note 6.10: Detail of projects where activity has been suspended

(Rupees in Lacs)

Sr. No.	Intangible Assets under Development	To be completed in			
		Less than 1 year	1-2 years	2-3 years	More than 3 years
1	2	3	4	5	6
i		-	-	-	-
ii		-	-	-	-
	Total	-	-	-	-

Note 7 : Capital Stores

(Rupees in Lacs)

Sr. No.	Particulars	Account code	As at March 31, 2022	As at March 31, 2021 (Restated)
1	Stores & Spares			
i	Materials at stores	22.601 to 22.619	9,453.54	5,896.55
ii	Materials at site	22.640	904.77	14.80
	Total Stores (A)		10,358.32	5,911.35
2	Less: Provisions for			
i	Obsolete items	22.905	(0.95)	(0.29)
	Total Provisions (B)		(0.95)	(0.29)
	Net Stores (A-B)		10,357.37	5,911.06

Note 7.1 : Detail of Capital Stores

(Rupees in Lacs)

Sr. No.	Particulars	Account code	As at March 31, 2022	As at March 31,
i	Materials at stores as per Trial Balance	22.601 to 22.619	9,453.54	5,963.48
ii	Prior period adjustment of loss on stock accounted in FY 2021-22 which relates to FY 2020-21		-	(66.93)
	Closing balance		9,453.54	5,896.55

Note 7.1 :

Physical verification of the Stores have been carried through out the whole year on regular basis at the unit level and no provision has been made during the year and no discrepancies has been noticed.

Note 7.2 :

The above amount of Capital Stores is hypothecated to State Bank of India against cash credit facility as a security.

(Rupees in Lacs)

Gross Amount of Capital work in progress & Capital stores (Note 6+7)	35,694.06	36,196.09
---	------------------	------------------

Note 8 : Other Non Current Financial Assets

(Rupees in Lacs)

Sr. No.	Particulars	Account code	As at March 31, 2022	As at March 31, 2021
1	Amount recoverable from staff	28.360	0.40	0.69
2	Other Receivables	28.868	302.98	242.43
3	Amount under investigation for losses	28.870	19.33	3.39
4	Material stock excess pending investigation	22.810	(13.76)	(13.76)
5	Material stock shortage pending investigation	22.830	166.41	166.41
	Total A		475.36	399.17
6	Less : Provision for losses under investigation & Stock shortage(Net of Excess/shortage)	28.951	(171.98)	(156.05)
	Net (A-B)		303.38	243.12

Note 9 : Other Non Current Assets

(Rupees in Lacs)

Sr. No.	Particulars	Account code	As at March 31, 2022	As at March 31, 2021
	Unsecured considered Good			
1	Materials/ Advance issued to Suppliers/Contractors	25	121.76	9.49
2	Securities	28.914	0.71	0.81
3	Deposits - against works, in courts etc.	28.919	27.79	11.16
	Grand Total		150.26	21.46

Note 9.1- Materials/ Advance issued to Suppliers/Contractors (GH-25) is shown under Note No. 9- Other non Current Assets

Note 10 : Inventories

(Rupees in Lacs)

Sr. No.	Particulars	Account code	As at March 31, 2022	As at March 31, 2021
	Stores & Spares (O&M)			
1	Materials at stores	22.621 to 22.639	1,093.39	1,403.12
2	Materials at site	22.650	221.59	140.49
	Total Stock & Spares (A)		1,314.97	1,543.61
3	Less: Provisions for			
i	Obsolete items	22.902	(3.94)	(0.11)
	Total Provisions (B)		(3.94)	(0.11)
	Net Stores & Spares (A-B)		1,311.04	1,543.49

Note 10.1 :

Physical verification of the Stores have been carried through out the whole year at the unit level and no discrepancy has been reported.

Note 10.2 :

The above amount of Inventory is hypothecated to State Bank of India against cash credit facility as a security.

Note 11 : Trade Receivables

(Rupees in Lacs)

Sr. No.	Particulars	Account Code	As at March 31, 2022	As at March 31, 2021
1	Sundry debtors	23.8		
	Unsecured and considered Good			
i	Exceeding Six months		2,452.92	2,453.32
ii	Others		36,855.13	26,325.92
	Total A		39,308.05	28,779.24
	Less : Provision for doubtful dues from consumers	23.9	(3.92)	(4.32)
	Net (A-B)		39,304.13	28,774.92

Note 11.1 : In the opinion of Company, trade receivables as stated in the accounts will be realized in the ordinary course of Business.

Note 11.2 : Sundry debtors are hypothecated to State Bank of India against cash credit facility as a security (first charge).

Note 11.3 : The age wise breakup of trade receivables as at March 31, 2022 are as under:

(Rupees in Lacs)

Sr. No.	Particulars	Account Code	Exceeding 6 Months	Others	Total
i	PSPCL - Transmission charges	23.831	-	36,193.02	36,193.02
ii	PSPCL - SLDC charges	23.832	-	631.74	631.74
iii	Open Access Customers	23.801	3.92	30.38	34.30
iv	Government of Punjab (GOP)*	23.833	2,449.00	-	2,449.00
	Total		2,452.92	36,855.13	39,308.05

Note 11.4 : The detailed breakup of trade receivables as at March 31, 2022 are as under:

(Rupees in Lacs)

Sr. No.	Particulars	Account Code	Considered Good - Secured	Considered Good	Trade Receivable which have significant increase in credit risk	Credit Impaired	Total
1	2	3	4	5	6	7	8
i	PSPCL - Transmission charges	23.831	-	36,193.02	-	-	36,193.02
ii	PSPCL - SLDC charges	23.832	-	631.74	-	-	631.74
iii	Open Access Customers	23.801	-	30.38	-	3.92	34.30
iv	Government of Punjab (GOP)*	23.833	-	2,449.00	-	-	2,449.00
	Total		-	39,304.13	-	3.92	39,308.05

Note 11.5 : Trade Receivables ageing Schedule as at March 31, 2022

(Rupees in Lacs)

Sr. No.	Particulars	Outstanding for following periods from due date of payment					Total
		Less than 6 months	6 months-1 year	1-2 years	2-3 years	More than 3 years	
1	2	3	4	5	6	7	8
i	Undisputed Trade receivables- considered good						
a)	PSPCL- Transmission charges	36,193.02	-	-	-	-	36,193.02
b)	PSPCL - SLDC charges	631.74	-	-	-	-	631.74
c)	Northern Railways- Transmission charges	29.80	-	-	-	-	29.80
d)	Northern Railways--SLDC charges	0.58	-	-	-	-	0.58
ii	Undisputed Trade receivables- considered doubtful	-	-	-	-	-	-
a)	GRS Ind Ltd.	-	-	-	-	1.13	1.13
b)	Mandi Alloys Pvt. Ltd.	-	-	-	-	1.39	1.39
c)	Arihant Threads Ltd.	-	-	-	-	0.94	0.94
d)	Sudershan Concast Pvt. Ltd.	-	-	-	-	0.46	0.46
iii	Disputed Trade receivables- considered good	-	-	-	-	-	-
a)	Government of Punjab	-	-	-	-	2,449.00	2,449.00
iv	Disputed Trade receivables- considered doubtful	-	-	-	-	-	-
	Total	36,855.13	-	-	-	2,452.92	39,308.05

Note 11.6 : Unbilled dues- Nil

Note 11.7 : Trade Receivables ageing Schedule as at March 31, 2022

(Rupees in Lacs)

Sr. No.	Particulars	Outstanding for following periods from due date of payment					Total
		Less than 6 months	6 months-1 year	1-2 years	2-3 years	More than 3 years	
1	2	3	4	5	6	7	8
i	Undisputed Trade receivables- considered good						
	a) PSPCL- Transmission charges	36,193.02					36,193.02
	b) PSPCL - SLDC charges	631.74					631.74
	c) Northern Railways- Transmission charges	29.80					29.80
	d) Northern Railways--SLDC charges	0.58					0.58
	Total	36,855.13	-	-	-	-	36,855.13
ii	Undisputed Trade receivables- which have significant increase in credit risk	-	-	-	-	-	-
iii	Undisputed Trade receivables- credit impaired						
	a) GRS Ind Ltd.					1.13	1.13
	b) Mandi Alloys Pvt. Ltd.					1.39	1.39
	c) Arihant Threads Ltd.					0.94	0.94
	d) Sudershan Concast Pvt. Ltd.					0.46	0.46
	Total	-	-	-	-	3.92	3.92
iv	Disputed Trade receivables- considered good						
	a) Government of Punjab *					2,449.00	2,449.00
	Total	-	-	-	-	2,449.00	2,449.00
v	Disputed Trade receivables- which have significant increase in credit risk	-	-	-	-	-	-
vi	Disputed Trade receivables- credit impaired	-	-	-	-	-	-
	Grand Total	36,855.13	-	-	-	2,452.92	39,308.05

* The amount recoverable from GOP is on account of carrying cost as decided by PSERC in different tariff orders.

Note 12 : Cash & Cash equivalents

(Rupees in Lacs)

Sr. No.	Particulars	Account code	As at March 31, 2022	As at March 31, 2021
1	Cash in hand/at Bank	24.110, 130 & 24.401	1,835.49	1,809.73
2	Postage stamps in hand	24.120	0.38	0.43
	Total		1,835.87	1,810.17

Note 12.1 : Disclosure in respect of Changes in financial liabilities arising from cash and non-cash changes are as under:

(Rupees in Lacs)

Sr. No.	Particulars	As on 31.03.2021	Received			Repayment			As on 31.03.2022
			Cash	Non Cash	Total	Cash	Non Cash	Total	
1	Borrowings including current maturities (Refer Note No. 19 & 24)	4,29,955.47	35,453.87	-	35,453.87	63,979.37	-	63,979.37	4,01,429.97
2	Borrowings - CC Limit & short term (Refer Note No. 23)	13,479.51	32,159.35	-	32,159.35	9,999.81	-	9,999.81	35,639.05
3	Lease Liability (Refer Note No. 20 & 25)	780.19	-	27.01	27.01	15.43	-	15.43	791.76
4	Deferred income/liability - PSPCL Loan (Refer Note No. 22)	350.01	-	-	-	-	44.41	44.41	305.60
	Total	4,44,565.18	67,613.22	27.01	67,640.23	73,994.61	44.41	74,039.02	4,38,166.39

Note 13 : Bank balance other than Cash & Cash equivalents

(Rupees in Lacs)

Sr. No.	Particulars	Account code	As at March 31, 2022	As at March 31, 2021
	Fixed Deposit	20	84.26	83.07
	Total		84.26	83.07

Note 13.1 : Fixed Deposit has been kept with the SBI against the letter of credit issued by the Bank in favour of PGCIL.

Note 14 : Other Current Financial Assets

(Rupees in Lacs)

Sr. No.	Particulars	Account code	As at March 31, 2022	As at March 31, 2021
1	Advances to Suppliers/ Contractors (O&M)	26.1 to 26.8	0.03	0.03
2	Interest accrued on fixed deposits	28.320	1.05	1.33
3	Sundry Debtor - for other income	28.1	48.91	636.81
4	Income accrued and due - Interest on refund of Income Tax, Meter Security	28.2	0.01	25.70
5	Amount recoverable from Employees	28.4	89.23	75.00
6	Amount recoverable from Suppliers	28.810	96.12	30.70
	Total		235.35	769.58

Note 15 : Current Tax Assets (Net)

(Rupees in Lacs)

Sr. No.	Particulars	Account Code	As at March 31, 2022	As at March 31, 2021
	Advance Income tax/Tax deducted at source	27.4/46.8	4,044.68	4,809.54
	Total		4,044.68	4,809.54

Note 15.1 : Detail of current tax & liabilities

(Rupees in Lacs)

Financial Year	Particulars	As at March 31, 2022	As at March 31, 2021
2015-16	TDS/TCS	1.34	1.34
2016-17	TDS/TCS	2.28	2.28
2017-18	TDS/TCS	-	201.03
2019-20	TDS/TCS *	201.02	2,517.13
2020-21	TDS/TCS	2,087.75	2,087.75
2021-22	TDS/TCS	1,752.28	-
	Total Current Tax Assets (Net)	4,044.68	4,809.54

Note 15.2 :

- * Out of the outstanding TDS/TCS amount pertaining to FY 2019-20, Rs. 200.20 lacs has been received back on dated 10.06.2022.

Note 16 : Other Current Assets

(Rupees in Lacs)

Sr. No.	Particulars	Account Code	As at March 31, 2022	As at March 31, 2021
1	Prepaid expenses	28.820	7.27	176.98
2	Travelling Advance	27.202	1.78	-
3	Medical Advances	27.207	-	2.63
4	GST Deposited on Advance	27.6	419.90	586.38
	Total		428.95	765.99

Note 16.1 : GST deposited on advance received against contribution work of PSPCL (M/s HMEL).

Note 17 : Equity share capital

(Rupees in Lacs)

Sr. No.	Particulars	Account Code	As at March 31, 2022	As at March 31, 2021
(a)	Authorised			
	3,00,00,00,000 Equity shares of Rs. 10/- each		3,00,000	3,00,000
	Total		3,00,000	3,00,000
(b)	Issued, subscribed and fully paid-up			
	60,58,83,465 equity shares of Rs. 10/- each fully paid up	54.5	60,588.35	60,588.35
	Total		60,588.35	60,588.35

Note 17.1 : The company has only one class of shares i.e. equity shares having a par value of Rs.10/- each per share. Each holder of equity share is entitled to one vote per share.

Sr. No.	Particulars	As at March 31, 2022		As at March 31, 2021	
		Number	Rupees	Number	Rupees
1	Shares outstanding at the beginning of the year	60,58,83,465	60,588.35	60,58,83,465	60,588.35
2	Shares issued during the year	-	-	-	-
3	Shares bought back during the year	-	-	-	-
4	Shares outstanding at the end of the year	60,58,83,465	60,588.35	60,58,83,465	60,588.35

Note 17.2 : Share holders holding more than 5% equity shares of the company

Sr. No.	Name of Shareholder	Class of Share	As at March 31, 2022		As at March 31, 2021	
			No. of Shares	Percentage	No. of Shares	Percentage
1	Governor of Punjab	Equity	60,58,33,465	99.99	60,58,33,465	99.99
	Total		60,58,33,465	99.99	60,58,33,465	99.99

Note 17.3 : Details of other Share holdings

Sr. No.	Name of Shareholder	As at March 31, 2022	As at March 31, 2021
		No. of Shares	No. of Shares
1	Ms. Vini Mahajan, IAS	-	5,000
2	Sh. K A P Sinha, IAS	5,000	5,000
3	Sh. Anurag Agarwal, IAS	-	5,000
4	Sh. Anurag Agarwal, IAS, CMD, PSTCL	-	5,000
5	Sh. Rajat Aggarwal, IAS	1,250	1,250
6	Sh. Nilkanth S. Avhad, IAS	1,250	1,250
7	Sh. Vijay Namdeorao Zade, IAS	5,000	5,000
8	Sh. Ravinder Kumar Kaushik, IAS	5,000	5,000
9	Sh. A. Venu Prasad, IAS, CMD, PSPCL	-	5,000
10	Sh. A. Venu Prasad, IAS, CMD, PSTCL	5,000	-
11	Sh. Kumar Amit, IAS	-	2,500
12	Ms. Poonamdip Kaur, IAS	-	2,500
13	Sh. Chander Gaiind, IAS	2,500	2,500
14	Sh. Jatinder Kumar Goyal, Director/Finance, PSPCL	2,500	2,500
15	Sh. Vinod Kumar Bansal, Director/F&C, PSTCL	2,500	2,500
16	Sh. Anirudh Tewari, IAS	5,000	-
17	Sh. Baldev Singh Saran, CMD, PSPCL	5,000	-
18	Sh. Dilip Kumar, IAS	5,000	-
19	Sh. Sandeep Hans, IAS	2,500	-
20	Sh. Keshav Hingonia, IAS	2,500	-
	Total	50,000	50,000

All the above share holders are nominees of Punjab Government.

Note 17.4 : Promoters shareholding is Nil as PSTCL is a Govt. company.

Note 18 : Other Equity

(Rupees in Lacs)

Sr. No.	Particulars	Account Code	As at March 31, 2022	As at March 31, 2021 (Restated)
1	General Reserve			
	Opening Balance	56.1	200.05	200.05
	Add : Addition during the year		-	-
	Less : Utilized/transferred during the year		-	-
	Closing balance	A	200.05	200.05
2	Capital Reserve			
	Opening Balance	56.2	1,86,210.78	1,86,210.78
	Add : Addition during the year		-	-
	Less : Utilized/transferred during the year		-	-
	Closing balance	B	1,86,210.78	1,86,210.78
3	Profit & Loss Account (Surplus Account)			
	Opening Balance as per Profit & Loss Account		36,554.70	34,800.97
	Add : Profit/(Loss) after tax for the current year		21,647.93	2,066.68
	- Prior period adjustment as per Ind AS 8 (Terminal Liability)		-	(256.58)
	- Prior period adjustment as per Ind AS 8 (Loss on stock)		-	(66.93)
	Net Profit/(Loss) after tax for the current year		21,647.93	1,743.17
	Add: Other Comprehensive Income directly recognised in surplus balance- Remeasurement of Actuarial		(137.98)	10.56
	Closing balance of Profit & Loss Account	C	58,064.65	36,554.70
	Total (A+B+C)		2,44,475.48	2,22,965.54

Note:

- (i) **General Reserve** will be utilized for distribution of dividend/meeting future losses (if any).
- (ii) **Capital Reserve** includes amount of Rs. 1,84,582.08 lacs parked/received as opening balance through transfer scheme notified by Punjab Government on 24.12.2012 and amount of Rs. 1628.71 lacs pertaining to the period 16.04.2010 to 31.03.2015 transferred in FY 2015-16 from "Reserve for Material cost variance".

Note 19 : Borrowings

(Rupees in Lacs)

Sr. No.	Particulars	Date of Availment of Loan	Date of Maturity of Loan	Account Code	Non Current Liabilities as at 31st March, 2022	Non Current Liabilities as at 31st March, 2021
A	Secured					
1	Term Loans from Rural Electrification Corporation					
i	8.31% p.a. secured against Hypothecation of future assets & Default Escrow	16.04.2010	15.06.2022 to 15.08.2022	53.301	-	779.70
ii	8.15% to 10.75% p.a. secured against Hypothecation of future assets & Default Escrow	07.09.2010 to 31.03.2022	3+15 Years	53.301	1,98,131.46	2,04,810.01
iii	8.31% to 10.25% p.a. secured against Hypothecation of future assets & Default Escrow (SLDC)	20.02.2013 to 31.03.2022	3+15 Years	53.301	1,066.96	588.47
	Total				1,99,198.42	2,06,178.18
2	Term Loans from State Bank of India					
i	1 Year MCLR + 0.35% secured against Punjab Govt. Guarantee & Default Escrow	30.03.2019 to 31.03.2020	08/2024	53.501	10,458.60	17,991.21
ii	1 Year MCLR, secured against Extension of charge on existing primary and or collateral security & Default Escrow	12.05.2020	04/2022	53.501	-	110.84
	Total				10,458.60	18,102.05
3	Term Loan from NABARD					
i	9.25 % to 9.75% p.a. with 5 year reset clause secured against Hypothecation of future assets & Default Escrow	11.02.2015 to 31.03.2020	3+12 Years	53.400	13,617.82	15,499.50
4	Term Loan from PFC					
i	8.24% to 9.25% secured against Punjab Govt. Guarantee & Default Escrow	10.10.2016	2027-28	53.801	27,857.14	35,000.00
ii	8.24% to 9.70% p.a. secured against Mortgage of Assets & Default Escrow	28.03.2018	06/2026	53.801	32,212.05	42,123.45
iii	8.24% to 10.65% p.a. secured against Hypothecation of future assets & Default Escrow	12.06.2020 to 31.03.2022	3+15 Years	53.801	8,965.88	1,023.88
	Total				69,035.07	78,147.33
5	Term Loan from Bank of India					
i	MCLR + 0.85% secured against Punjab Govt. Guarantee & Default Escrow	30.12.2014	12/2022	53.510	-	933.04
ii	MCLR + 0.85% secured against Punjab Govt. Guarantee & Default Escrow	30.12.2015	12/2023	53.510	2,312.73	5,457.18
	Total				2,312.73	6,390.22
6	Term Loan from UCO Bank					
i	3 Months MCLR, secured against Punjab Govt. Guarantee & Default Escrow	09.03.2021	03/2026	53.509	18,749.97	15,979.17
7	Term Loan from IREDA					
i	Repo rate + 330 BPS secured against Hypothecation of Assets & Default Escrow	26.03.2021	02/2024	53.812	11,000.00	23,000.00
	Total Secured borrowings (A)				3,24,372.62	3,63,296.45

Note 19 : Borrowings - Contd...

(Rupees in Lacs)

Sr. No.	Particulars	Date of Availment of Loan	Date of Maturity of Loan	Account Code	Non Current Liabilities as at 31st March, 2022	Non Current Liabilities as at 31st March, 2021
B	Unsecured					
1	Term Loan from PSPCL					
i	Interest free (11KV VCB)	31.03.2017	03/2027	53.811	74.04	124.54
	Total				74.04	124.54
2	Term Loan from GPF Trust	16.04.2010	03/2023	57.120	-	2,195.49
	Total Unsecured borrowings (B)				74.04	2,320.03
	Grand Total (A + B)				3,24,446.66	3,65,616.48

Note 19.1 :

- i Against the sanctioned Loan amount of Rs. 5064.70 crore at Sr. No. 1 loan availed upto 31.03.2022 is Rs.3835.10 crore. (REC) - Escrow.
- ii Against the sanctioned Loan amount of Rs. 320 crore at Sr. No. 2 loan availed upto 31.03.2022 is Rs.320 crore. (SBI)
- iii Against the sanctioned Loan amount of Rs.317.36 crore at Sr. No. 3 loan availed upto 31.03.2022 is Rs. 225.35 crore. (NABARD) - Escrow.
- iv Against the sanctioned Loan amount of Rs. 1894.10 crore at Sr. No. 4 loan availed upto 31.03.2022 is Rs. 1085.23 crore.(PFC)
- v Against the sanctioned Loan amount of Rs.350 crore at Sr. No. 5 loan availed upto 31.03.2022 is Rs. 350 crore. (BOI)
- vi Against the sanctioned Loan amount of Rs. 250 crore at Sr. No. 6 loan availed upto 31.03.2022 is Rs. 250 crore. (UCO)
- vii Against the sanctioned Loan amount of Rs.300 crore at Sr. No. 7 loan availed upto 31.03.2022 is Rs. 300 crore. (IREDA Bank)

Note 19.2 : Loan from PSPCL (11KV VCB)

Interest free loan received from PSPCL (11KV VCB) amounting to Rs. 759.29 lacs. This loan is shown at its fair value of Rs.168.95 lacs less current maturity of Rs. 94.91 lacs (Note No. 24) and remaining amount of Rs. 305.60 lacs shown as Deferred Income/liability under non current liabilities (Note no. 22).

Note 20 : Lease Liabilities against Leasehold Assets

(Rupees in Lacs)

Sr. No.	Particulars	Account Code	Non Current Liabilities as at 31st March, 2022	Non Current Liabilities as at 31st March, 2021
	Lease Liabilities - for Right-of-use (ROU) - Land	52.601	715.34	710.71
	Total		715.34	710.71

Note 20A : Trade Payables

(Rupees in Lacs)

Sr. No.	Particulars	As at March 31, 2022	As at March 31, 2021
1	Total outstanding dues of Small Enterprises and Micro enterprises	-	-
2	Total outstanding dues of Creditors other than small enterprises and micro enterprises	-	-
	Total	-	-

Note 21 : Provisions

(Rupees in Lacs)

Sr. No.	Particulars	Account Code	As at March 31, 2022	As at March 31, 2021
1	Provision for Gratuity	44.161	1,595.44	1,167.63
2	Provision for Leave encashment	44.162	2,502.00	1,833.92
	Total		4,097.44	3,001.56

Note 21.1 : As per Ind AS-19 provision towards gratuity and leave encashment in respect of the employees directly recruited by the company has been made during the year as per the valuation report of Actuary.

Note 22 : Other non current liabilities

(Rupees in Lacs)

Sr. No.	Particulars	Account Code	As at March 31, 2022	As at March 31, 2021
1	Deposits for :-			
i	Deposit works	47.305	51.98	2.12
ii	Contribution works	47.309	11,726.22	25,085.26
2	Deferred income/liability - PSPCL loan.	53.861	305.60	350.01
	Total		12,083.81	25,437.39

Note 23 : Borrowings

(Rupees in Lacs)

Sr. No.	Particulars	Date of Availment of Loan	Date of Maturity of Loan	Account code	As at March 31, 2022	As at March 31, 2021
	Secured					
	Cash credits limit Rs. 200 crores from SBI					
1	Cash credits limit Rs. 80 crores, MCLR + 1.80 % and WCL 120 Crore from SBI, 6.00% secured against Stock/Debtors & Default Escrow	05/2021	Renewable Annually	50.1	15,639.05	3,479.70
	Unsecured					
1	Unsecured Loan from REC against Default Escrow @ 7.05%	09/2021	09/2022	53.301	10,000.00	-
2	Unsecured Loan PFC against Default Escrow @ 6.50%	12/2021	12/2022	53.801	10,000.00	-
3	Unsecured Loan from State Bank of India , MCLR + 1.10 % , against Default Escrow	09/2020	09/2021	53.501	-	9,999.81
	Total				35,639.05	13,479.51

Note 24: Current Maturity of Long term borrowings

(Rupees in Lacs)

Sr. No.	Particulars	Date of Availment of Loan	Date of Maturity of Loan	Account Code	Current Liabilities as at 31st March, 2022	Current Liabilities as at 31st March, 2021
A	Secured					
1	Term Loans from Rural Electrification Corporation					
i	8.31% p.a. secured against Hypothecation of future assets & Default Escrow	16.04.2010	15.06.2022 to 15.08.2022	53.301	779.70	-
ii	8.15% to 10.75% p.a. secured against Hypothecation of future assets & Default Escrow	07.09.2010 to 31.03.2021	3+15 Years	53.301	24,995.79	779.70
iii	10.25% p.a. secured against Punjab Govt. Guarantee & Default Escrow	09.09.2016	03/2021	53.301	-	24,012.46
iv	8.31% to 10.75% p.a. secured against Hypothecation of future assets & Default Escrow (SLDC)	20.02.2013 to 31.03.2021	3+15 Years	53.301	69.19	69.19
	Total				25,844.67	24,861.35

(Rupees in Lacs)

Sr. No.	Particulars	Date of Availment of Loan	Date of Maturity of Loan	Account Code	Current Liabilities as at 31st March, 2022	Current Liabilities as at 31st March, 2021
2	Term Loans from State Bank of India					
i	1 Year MCLR + 0.35% secured against Punjab Govt. Guarantee & Default Escrow	30.03.2019 to 31.03.2020	08/2024	53.501	7,500.00	7,500.00
ii	1 Year MCLR, secured against Extension of charge on existing primary and or collateral security & Default Escrow	12.05.2020	04/2022	53.501	110.51	1,333.33
	Total				7,610.51	8,833.33
3	Term Loan from NABARD					
i	9.25 % to 9.75% p.a. with 5 year reset clause secured against Hypothecation of future assets & Default Escrow	11.02.2015 to 31.03.2020	3+12 Years	53.400	1,881.67	1,881.67
4	Term Loan from PFC					
i	8.24% to 9.25% secured against Punjab Govt. Guarantee & Default Escrow	10.10.2016	2027-28	53.801	7,142.86	7,142.86
ii	8.24% to 9.70% p.a. secured against Mortgage of Assets & Default Escrow	28.03.2018	06/2026	53.801	9,911.40	7,433.55
	Total				17,054.26	14,576.41
5	Term Loan from Bank of India					
i	MCLR + 0.85% secured against Punjab Govt. Guarantee & Default Escrow	30.12.2014	01.12.2022	53.510	926.80	1,250.00
ii	MCLR + 0.85% secured against Punjab Govt. Guarantee & Default Escrow	30.12.2015	01.12.2023	53.510	3,125.00	3,125.00
	Total				4,051.80	4,375.00
6	Term Loan from UCO Bank					
i	3 Months MCLR, secured against Punjab Govt. Guarantee & Default Escrow	09.03.2021	03/2026	53.509	6,250.00	520.83
7	Term Loan from IREDA					
i	Repo rate + 330 BPS secured against Hypothecation of Assets & Default Escrow	26.03.2021	02/2024	53.812	12,000.00	7,000.00
	Total Secured Borrowings (A)				74,692.92	62,048.59
B	Unsecured					
1	Term Loan from PSPCL					
i	Interest free (11KV VCB)	31.03.2017	03/2027	53.811	94.91	94.91
	Total				94.91	94.91
2	Term Loan from GPF Trust	16.04.2010	03/2023	57.120	2,195.49	2,195.49
	Total Unsecured Loans (B)				2,290.40	2,290.40
	Total current maturity of long term borrowings (A + B)				76,983.31	64,338.99

Note 25 : Lease Liabilities against Leasehold Assets (Current maturity)

(Rupees in Lacs)

Sr. No.	Particulars	Account code	Current Liabilities as at 31st March, 2022	Current Liabilities as at 31st March, 2021
	Current maturity of lease liabilities			
	Lease Liabilities - for Right-of-use (ROU) - Land	52.601	76.42	69.48
	Total		76.42	69.48

Note 25A : Trade Payables

(Rupees in Lacs)

Sr. No.	Particulars	As at March 31, 2022	As at March 31, 2021
1	Total outstanding dues of Small Enterprises and Micro enterprises	-	-
2	Total outstanding dues of Creditors other than small enterprises and micro enterprises	-	-
	Total	-	-

Note 26 : Other Current Financial Liabilities

(Rupees in Lacs)

Sr. No.	Particulars	Account Code	As at March 31, 2022	As at March 31, 2021 (Restated)
A	Others			
1	Creditors for Capital supplies/works	42	2,417.52	1,232.58
2	Creditors for O&M supplies/works	43	184.56	223.90
3	Staff related liabilities - other than statutory dues	44.2 & 3 and balance heads of 44.4	1,487.23	1,167.50
4	Deposit & retention money from suppliers & contractors*	46.1	2,210.27	2,274.63
5	Creditors for expenses	46.4	3,112.82	3,185.26
6	Interest accrued but not due on borrowings - REC, Comm. Banks, PFC etc.	Balance 46.7 and 51.212	872.98	2,911.32
7	Interest accrued but not due on Lease Liabilities - Land	46.751	27.41	27.01
8	Payables to PSPCL	46.946 to 46.952	266.24	1,260.20
9	Miscellaneous Liabilities	46.910, 46.922 & 46.926	1,859.26	2,327.19
	Total Others Current Financial Liabilities (A)		12,438.30	14,609.59

* This includes permanent earnest money deposits of Rs. 581.00 lacs as at March 31, 2022 & Rs. 591.00 lacs as at March 31, 2021 which is payable on demand.

Note 26.1 : Detail of Amount payable to PSPCL

(Rupees in Lacs)

Sr. No.	Particulars	Account code	As at March 31, 2022	As at March 31, 2021 (Restated)
i	Amount payable to PSPCL as per Trial Balance	46.946 to 46.952	266.24	1,003.62
ii	Difference of terminal benefit @ 11.36% accounted for in FY 2021-22 which relates to FY 2020-21.	83.5	-	(1.73)
	Closing balance		266.24	1,001.89

Note 27 : Other Current Liabilities

(Rupees in Lacs)

Sr. No.	Particulars	Account Code	As at March 31, 2022	As at March 31, 2021
1	Liabilities for statutory dues - TDS, Cess, GST etc.	46.923, 46.953 & 46.986 to 46.995	317.45	260.59
2	Liabilities towards payment of NPS:			
i	for employees on deputation/secondment from PSPCL.	57.160, 161, 165 & 166	27.84	15.03
ii	for employees recruited by PSTCL	57.170, 171, 175 & 176	179.24	91.96
3	Liabilities towards GPF Trust	57.126 & 57.127	162.12	179.98
4	Amount payable against Statutory dues recovered from employees.	44.401, 403, 405, 406, 407, 427 & 428	134.19	58.15
	Total		820.84	605.70

Note 28 : Provisions

(Rupees in Lacs)

Sr. No.	Particulars	Account Code	As at March 31, 2022	As at March 31, 2021
1	Provision for Gratuity	44.161	37.66	23.66
2	Provision for Leave encashment	44.162	63.04	43.45
	Total		100.70	67.10

Note 28.1 : As per Ind AS-19 provision towards gratuity and leave encashment in respect of the employees directly recruited by the company has been made during the year as per the valuation report of Actuary.

Note 29 : Deferred Revenue

(Rupees in Lacs)

Sr. No.	Particulars	Account Code	As at March 31, 2022	As at March 31, 2021
1	Consumer Contribution for creating fixed assets	55.199		
	Opening Balance		5,473.87	5,729.12
	Added during the year		14,970.88	97.74
	Less : Depreciation on such assets during the year		558.02	353.00
	Closing balance (A)		19,886.72	5,473.87
2	Government grants received towards cost of capital assets - yet to be utilized	55.298		
	Opening Balance		1,298.59	991.07
	Add : Received during the year		1,306.00	912.00
	Add: Adjustment of reserve due to SRWs		-	1.40
	Less : Amount utilized for creation of fixed assets		690.41	605.89
	Closing balance (B)		1,914.18	1,298.59
3	Government grants received towards cost of capital assets - utilized	55.299		
	Opening Balance		1,468.75	929.27
	Add : Amount transferred from Grant unutilized account		690.41	605.89
	Less : Adjustment of reserve due to SRWs		-	1.40
	Less : Depreciation on such assets adjusted during the year		95.68	65.00
	Closing balance (C)		2,063.49	1,468.75
	Total (A+B+C)		23,864.39	8,241.21

Note 30 : Revenue from Operations

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021
1	Transmission Charges from PSPCL	61.831	1,44,509.00	1,31,722.00
2	Transmission Charges from Open Access Customers	61.830		
	i) long term open access customers - Railways		362.36	385.66
	ii) short term open access customers - Others		3.73	14.39
3	SLDC Charges from PSPCL	61.832	2,373.00	1,690.00
4	Operating charges from open access customers	62.810		
	i) long term open access customers - Railways		6.55	5.04
	ii) short term open access customers - Others		2.90	22.99
	Total		1,47,257.54	1,33,840.08

Note 30.1 :

During FY 2021-22, total revenue of Rs. 1468.82 crores has been recognised based on the review of FY 2021-22 and true-up of FY 2020-21 as per tariff order issued by PSERC for FY 2022-23. This comprises of Rs.1445.09 crores for transmission charges and Rs. 23.73 crores of SLDC charges from PSPCL.

Note 31 : Other Income

Note 31.1 : Other source of Revenue

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021
1	Income from O&M of bays of PGCIL	62.974	354.88	750.53
	Total		354.88	750.53

Note 31.2 : Other income (except Other source of revenue)

(Rupees in Lacs)

Sr. No.	Particulars	Account	For the year ended 31st March, 2022	For the year ended 31st March, 2021
1	Interest on Bank deposits	62.280	3.41	1.44
2	Income from sale of scrap	62.3	446.09	163.67
3	Gain on			
	-sale of land - compensation	62.4	3.04	-
	-sale of other fixed assets	62.4	1,600.34	126.44
4	Income from staff welfare activities	62.6	0.89	1.26
5	Rental for staff quarters	62.901	45.11	32.31
6	Penalty imposed on suppliers/contractors	62.920	347.82	567.70
7	NOC charges from Open access customers	62.922	8.05	13.50
8	Credit balances written back :			
	- Sundry creditors	62.912	37.28	5.82
	- Security deposits/EMD	62.930	-	14.50
	- Other Sundry credit balances	62.930	-	498.45
9	Departmental charges on contribution/deposit works	62.930	425.80	1,236.57
10	Oil Testing fees	62.930	48.70	29.60
11	Usage of crane/truck/loader	62.930	16.93	26.38
12	Salary deposit - short period notice of resignation/retirement/Surety bonds	62.930	13.27	14.37
13	Lease Rental fiber optic - PGCIL	62.930	22.51	21.44
14	Work appraisal fee	62.930	12.25	8.25
15	Sale of trees	62.930	76.81	2.51
16	Late/Delayed Payment Surcharge - PSPCL	62.932	190.98	253.91
17	Rebate on early payment to NRLDC	62.973	13.76	11.73
18	Miscellaneous Income *	Bal 62	39.36	35.96
	Total (A)		3,352.40	3,065.80
19	Interest received on refund of Income tax	62.211	287.06	78.82
20	Provision withdrawn on unserviceable/obsolete items & losses under investigation	65.8	0.84	188.89
21	Reversal of excess provision of impairment loss	62.4	174.40	80.08
	Total (B)		462.29	347.79
	Total (A + B)		3,814.69	3,413.59
	Grand Total Note 31 (Note 31.1 + Note 31.2)		4,169.57	4,164.12

* Miscellaneous Income includes Recovery from contractor/supplier/employees- 8.73 lacs, sale of old sheds/ structure-4.80 lacs, Rental amount Rs. 3.63 lacs, excess provision -3.71 lacs, recovery of excess salary/ bonus provision-2.56 lacs, fake inspection- 2.28 lacs, NSDL gain on NPS- 1.87 lacs, water charges-1.64 lacs etc.

Note 32 : Employee benefits expense

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021 (Restated)
	Salaries & Wages			
1	Salaries	75.1 except 75.190	10,327.97	7,068.94
2	Expenses for engagement of manpower through outsourcing agencies	75.190	2,868.68	3,491.72
3	Overtime	75.2	323.67	434.64
4	Dearness Allowance	75.3	7,552.29	9,832.34
5	Other Allowances	75.4	1,808.89	1,485.52
6	Bonus	75.5	-	3.32
	Total (A)		22,881.50	22,316.48
7	Medical expenses reimbursement	75.611,75.641-655	98.11	123.76
8	Leave Travel Assistance/Concession	75.612, 613 & 616	162.43	70.34
	Contribution to Provident and other funds			
9	Employee expenses towards:			
i	NPS, CPF, PF, LWF	75.810, 815, 820, 830, 825, 832, 835, 840	957.26	622.68
ii	Miscellaneous - P.F inspection fees, solatium, Memento etc.	75.850, 851, 870, 871, 872	18.83	30.08
	Total (B)		1,236.64	846.86
10	Staff Welfare Expenses			
i	Electricity concession to employees	75.761	110.01	126.26
ii	Staff Welfare Expenses	Bal. 75.7	17.94	9.25
	Total (C)		127.95	135.51
11	Terminal Benefits			
i	Share of Pension, Gratuity & Medical	Bal. 75.8, 83.5	31,559.92	29,656.60
ii	Share of Leave Encashment	75.617 & 618	1,901.50	2,244.82
	Total share @ 11.36% as per transfer scheme (D)		33,461.42	31,901.42
12	Provision for gratuity and leave encashment for employees recruited by PSTCL	75.881	994.10	590.45
	Total (E)		994.10	590.45
	Grand Total (A+B+C+D+E)		58,701.62	55,790.72
13	Less: Employee costs relating to construction capitalized	Bal. 75.9	3,091.58	2,758.18
	Total	75.9	3,091.58	2,758.18
	Net Total		55,610.04	53,032.54

Note 32.1 : Details of provision for Gratuity and leave encashment

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021 (Restated)
1	Amount debited (as per Trial Balance)	75.881	1,132.09	579.89
2	Transferred to OCI as income (Note No. 38)		(137.98)	10.56
	Balance at the end of the year		994.10	590.45

Note 32.2 : Detail of Terminal benefits-Gratuity

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021 (Restated)
i	Share of Pension, Gratuity, Medical @ 11.36% (as per Trial balance)	Bal 75.8, 75.617 75.618	31,558.19	29,658.33
ii	Prior period adjustment of above share	& 83.5 83.5	1.73	(1.73)
	Closing balance		31,559.92	29,656.60

Note 32.3 : Detail of Terminal benefits-Leave encashment

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021 (Restated)
i	Share of Leave encashment @ 11.36% (as per Trial balance)	75.617 75.618 & 83.5	2,160.93	1,985.39
ii	Prior period adjustment of above share	83.5	(259.43)	259.43
	Closing balance		1,901.50	2,244.82

Note 32.4 : Detail of Electricity concession to employees

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021 (Restated)
i	Share of Electricity concession to employees (as per Trial balance)	75.761 & 83.5	108.88	127.38
ii	Prior period adjustment of above share	83.5	1.12	(1.12)
	Closing balance		110.01	126.26

Note 32.5 : Employee benefits expenses - Electricity Concession to PSTCL Employees working on deputation from PSPCL

The employees on deputation from PSPCL are entitled to electricity concession under the provisions of the Transfer Scheme, 2010. As agreed with PSPCL, the total concession availed by the employees of both PSPCL and PSTCL have been apportioned between the two companies in the ratio of average number of employees during the period under report. The share of PSTCL is yet to be finalized by PSPCL.

Note 32.6 : Employee benefits expenses - Terminal benefits

Pursuant to the Punjab Power Sector Reforms Transfer (First Amendment) Scheme 2012, the Terminal Benefit Trust in respect of pension, gratuity and leave encashment shall be progressively funded by Powercom and Transco respectively, in the ratio of 88.64 : 11.36, over a period of 15 financial years commencing from 1st April, 2014. PSERC is not allowing progressive funding to PSTCL on the ground that the tariff regulations of PSERC provides for payment of terminal liabilities on the principle of "Pay as you go" basis. Therefore, the amount of Rs. 334.61 crores (tentative) being 11.36% of total amount as intimated by PSPCL has been taken into account being the amount paid during the year. No provision has been made on account of PSTCL share for progressive funding as per Punjab Power Sector Reforms Transfer (First Amendment) Scheme 2012. The share of PSTCL based on Actuarial valuation is yet to be finalized by PSPCL.

Note 32.7 : Ind AS-19 is not applicable in respect of employees working in PSTCL on deputation/secondment from PSPCL.

Note 33 : Finance Costs

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021
	Interest on Loans from :			
1	Rural Electrification Corporation	78.531	20,489.95	27,599.50
2	NABARD	78.541	1,560.05	1,807.36
3	IREDA	78.542	2,063.16	23.50
4	Commercial Banks	78.551	3,983.53	5,157.93
5	PFC	78.582	7,801.08	9,581.86
6	Short Term borrowings	78.700	1,777.43	931.98
7	GPF Trust	78.852	240.00	436.40
	Total (A)		37,915.20	45,538.54
	Other interest & finance charges:			
8	Interest on Lease liabilities	78.859	81.45	80.23
9	Guarantee charges	78.884	170.00	330.00
10	Miscellaneous interest/finance charges	Bal. 78	13.86	3.83
	Total (B)		265.31	414.06
	Total (A+B)		38,180.51	45,952.60
11	Less : Interest on borrowings against CAPEX capitalized	78.9	1,170.39	1,272.56
	Net Total		37,010.12	44,680.04

Note 33.1: The Company is regular in making the payment of Principal and Interest thereon to the Banks, Financial Institutions & other lenders and has not defaulted debt servicing during the year.

Note 34 : Depreciation, Amortization & Impairment Expenses

(Rupees in Lacs)

Sr. No.	Particulars	Account Code	For the year ended 31st March, 2022	For the year ended 31st March, 2021
	Depreciation on :			
1	Amortization/Depreciation of Right-of-use (ROU) Assets-Land	77.110	33.09	33.09
2	Buildings	77.120	701.22	671.36
3	Civil Works	77.140	29.81	22.28
4	Plant & Machinery	77.150	15,371.89	15,095.32
5	Lines & Cables	77.160	14,983.69	14,661.28
6	Vehicles	77.170 - 173	52.48	52.27
7	Furniture & Fixtures	77.180	24.79	22.80
8	Office Equipment	77.190	24.38	90.31
9	Amortization of intangible assets	79.710	2.23	2.19
10	Impairment loss	77.755	-	33.32
	Total		31,223.57	30,684.22
11	Less : (i) Depreciation on assets used for construction capitalized	77.900	120.80	79.10
	(ii) Depreciation on fixed assets created through contribution work.	77.910	558.02	353.00
	(iii) Depreciation on fixed assets created through Govt. grant.	77.920	95.68	65.00
	Net Total		30,449.07	30,187.12

Note 35 : Repairs & Maintenance

(Amount in Rupees)

Sr. No.	Particulars	Account code	For the year ended 31st March, 2022	For the year ended 31st March, 2021
1	Plant and Machinery - On bays maintained by PGCIL - Others	74.141 Bal. 74.1	162.60 2,306.84	157.08 2,061.07
2	Buildings	74.2	383.48	347.76
3	Civil Works	74.3	103.53	90.85
4	Lines and cable net works	74.5	377.40	515.37
5	Vehicles	74.6	32.01	33.54
6	Furniture and Fixtures	74.7	1.03	4.29
7	Office Equipment	74.8	3.21	3.35
	Total		3,370.12	3,213.31
8	Less: R&M expenses for assets used in construction capitalized	74.9	191.51	26.19
	Net Total		3,178.61	3,187.12

Note 36 : Administration & General Expenses

(Rupees in Lacs)

Sr. No.	Particulars	Account code	For the year ended 31st March, 2022	For the year ended 31st March, 2021
1	Rent, Rates & Taxes	76.101 & 102	83.17	87.07
2	Insurance	76.104	3.65	3.52
3	Telephone & Postage	76.112 to 76.115	34.82	38.76
4	Legal Charges	76.121	9.65	23.51
5	Audit Fees	76.122	5.48	6.35
6	Consultancy/Technical Charges	76.123 & 76.124	9.76	10.50
7	Conveyance & Travel Charges	76.131-143	792.75	734.58
8	Fees & Subscription	76.129 & 76.151	51.85	40.61
9	Books & Periodicals	76.152	0.31	0.29
10	Printing & Stationery	76.153	20.76	22.82
11	Advertisement/Publicity expenses	76.155	8.39	7.20
12	Electricity/Water Charges	76.158 & 76.160	1,325.50	1,492.16
13	Expenses on Training	76.167	-	1.91
14	Hospitality	76.171, 181 & 189	10.22	6.64
15	Miscellaneous Expenses *	76.190	212.74	145.73
16	Other expenses	Bal. 76.1	27.80	18.80
17	Material related expenses	76.2	384.03	335.11
	Total		2,980.89	2,975.56
18	Less: A&G expenses for assets used in construction capitalized	76.9	429.04	372.19
	Net Total		2,551.85	2,603.37

* Miscellaneous Expenses includes net recruitment expenses of Rs. 56.37 lacs i.e. after adjusting Recruitment Fees of Rs. 342.46 lacs against the recruitment expenses of Rs. 398.83 lacs .

Note 36.1 : Administration & General Expenses - Details of remuneration to Statutory Auditors (excluding G.S.T.)
(Rupees in Lacs)

Sr. No.	Particulars	For the year ended 31st March, 2022	For the year ended 31st March, 2021
	As an Auditor		
i	Tax Audit Fee	0.66	0.66
ii	Statutory Audit Fees	3.50	3.50
iii	Out of Pocket Expenses	-	0.08

Note 37 : ULDC Charges (Rupees in Lacs)

Sr. No.	Particulars	Account Code	For the year ended 31st March, 2022	For the year ended 31st March, 2021
1	ULDC Charges - SLDC own share	70.501	360.18	618.33
2	ULDC Charges - BBMB share	70.502	121.45	135.77
3	NRLDC fees and charges	70.504	406.40	226.36
	Total		888.03	980.46

Note 38 : Other Expenses/Debits (Rupees in Lacs)

Sr. No.	Particulars	Account Code	For the year ended 31st March, 2022	For the year ended 31st March, 2021 (Restated)
1	Bad debts written off	79.430	67.75	1,330.14
2	Provision for value of obsolete stores	79.471	4.54	-
3	Provision for losses under investigation	79.483	15.93	-
4	Loss on Stock	79.511	-	66.93
5	Infructuous capital exp. written off	79.533	1.26	163.69
6	Sundry debits written off	79.571	1.99	29.62
	Total		91.46	1,590.38

Note 38.1 : Details of Loss on Stock (Rupees in Lacs)

Sr. No.	Particulars	Account Code	For the year ended 31st March, 2022	For the year ended 31st March, 2021 (Restated)
1	Amount of Loss on Stock	79.511	66.93	-
2	Prior period adjustment of loss on stock		(66.93)	66.93
	Closing balance		-	66.93

Note 39: Other Comprehensive Income (Rupees in Lacs)

Sr. No.	Particulars	Account code	For the year ended 31st March, 2022	For the year ended 31st March, 2021
1	Items that will not be reclassified to Profit or Loss -Remeasurement of Actuarial	75.881	(137.98)	10.56
	Total		(137.98)	10.56

40 Disclosure in respect of Indian Accounting Standard (Ind AS)-37 "Provisions, Contingent Liabilities and Contingent Assets"

(a) Provisions

(Rupees in Lacs)

Sr. No.	Particulars	GH	Opening balance as at April 1, 2021	Additions/ Transfers during the year	Utilization during the year	Written-back during the year	Closing balance as at March 31, 2022
i	Provision for Leave Encashment	44.162	1,877.37	690.27	2.60	-	2,565.04
ii	Provision for Gratuity	44.161	1,191.29	441.82	-	-	1,633.11
iii	Provision for obsolete items (O&M)	22.902	0.11	3.82	-	-	3.94
iv	Provision for obsolete items (Capital)	22.905	0.29	0.72	-	0.06	0.95
v	Provision for losses under investigation & stock shortage	28.951, 65.8	156.05	15.93	-	-	171.98
vi	Provision for doubtful dues from consumers	23.900	4.32	-	-	0.40	3.92
	Total		3,229.43	1,152.56	2.60	0.46	4,378.93

(b) Contingent Liabilities:

(Rupees in Lacs)

Particulars	March 31, 2022	March 31, 2021
Pending court cases - land acquisition for setting up transmission lines/Sub stations	1.00	1.00
- Others	22.21	17.58
Arbitration cases *	115.59	22.44
Service Matter cases	-	-
Entry tax** /Sales tax	3,816.93	3,816.93
GST matters*** (Service Tax related contingent liability)	150.00	150.00
Other Contingent Liabilities ****	161.12	159.20
Total	4,266.86	4,167.15

* An objection petition under section 34 of Arbitration and Conciliation Act, 1996 has been filed on 30.05.2022 against the award dated 18.01.2022 passed by District Level MSEFC, Jalandhar to set aside the award.

** Contingent liability of Entry tax/Sales tax is disputed tax liability levied by Govt. of Punjab, Department of Excise & Taxation and subsequently exempted vide notification dated October 4, 2013. This amount of Entry tax which relates to period prior for exemption notification has not deposited by corporation. The matter is pending with Punjab and Haryana High Court.

*** A show cause notice has been issued on 26.05.2020 by the office of Directorate General of GST Intelligence, Ludhiana for payment of service tax of Rs. 1.50 crore on the guarantee fee paid in March 2017 on reverse charge basis and its related dues i.e. interest under section 75 @ 15% p.a. from April 2017 to date and penalty under section 77(2) and 78(1) of Finance Act, 1995. Competent Authority has decided to contest the liability.

**** Bills received from PGCIL - an appeal against CERC order dated 21.11.2019 in petition no. 158/TT/2018 has been filed by PSTCL before APTEL, New Delhi.

(c) i **Contingent Assets:** Corporation is in possession of Bank Guarantee from supplier/contractors etc. for successful completion of the contract/warranty period amounting to Rs. 6066.36 lacs as on 31.03.2022 and Rs. 5880.55 lacs as on 31.03.2021.

ii Corporation has claimed Rs.51.73 lacs as rent (along with applicable GST rate) w.e.f. 20.05.2004 to 31.03.2022 from Punjab Police for occupation of the premises of the company at Tarntaran sub station and Rs. 60.48 lacs as rent (along with applicable GST rate) w.e.f. 09/1997 to 03/2022 from Punjab Police for occupation of the premises of the company at Verpal sub station for which correspondence is in process.

41 Capital Commitments

Estimated amount of contracts remaining to be executed on capital account is Rs.554.37 Crores on March 31, 2022 and Rs. 467.77 Crores on March 31, 2021.

42 Disclosure of Prior Period Error

42.1 Extract from Balance Sheet

(Rupees in Lacs)

Particulars	Restated figures March 31, 2021 (due to Prior Period adjustment)	Figures as per last reporting period March 31, 2021
PPE (excluding assets held for sale)	7,04,440.21	7,04,440.21
CWIP	36,196.09	36,272.51
Other Non Current financial assets	243.12	243.12
Inventories	1,543.49	1,543.49
Other Assets (including assets held for sale)	37,308.68	37,299.19
Total Assets	7,79,731.60	7,79,798.53
Retained Earnings (Surplus account)	36,554.70	36,878.21
Other Equity Balance	2,46,999.18	2,46,999.18
Total Equity	2,83,553.88	2,83,877.39
Other Liability	4,96,177.71	4,95,921.14
Total Equity and Liability	7,79,731.60	7,79,798.53

The above figures have been restated due to prior period adjustment as per Ind AS 8.

42.3 Extract from the Statement of Profit & Loss

(Rupees in Lacs)

Particulars	Restated figures March 31, 2021 (due to Prior Period adjustment)	Figures as per last reporting period March 31, 2021
Total Income	1,38,004.20	1,38,004.20
Employee benefits expenses	53,032.54	52,775.96
All other expenses	83,228.49	83,161.56
Total Expenses	1,36,261.03	1,35,937.52
Profit before Tax	1,743.17	2,066.68
Tax	-	-
Profit after tax	1,743.17	2,066.68
OCI	10.56	10.56
Total Comprehensive Income	1,753.73	2,077.24
EPS	0.29	0.34

The above figures have been restated due to prior period adjustment as per Ind AS 8.

42.4 Detail of Prior Period Adjustment relating to Profit & Loss

(Rupees in Lacs)

Particular	March 31, 2020
Difference of Terminal benefits @ 11.36% which relates to FY 2020-21 accounted for in the books in FY 2021-22 (as per the requirements of Ind AS - 8).	(256.58)
Prior period adjustment of loss on stock which relates to FY 2020-21 accounted for in the books in FY 2021-22 (as per the requirements of Ind AS - 8).	(66.93)
Total	(323.51)

43 Fair value of financial assets and financial liabilities measured at amortized cost

(Rupees in Lacs)

Particulars	March 31, 2022		March 31, 2021 (Restated)	
	Carrying Amount	Fair value	Carrying Amount	Fair value
Financial Assets:				
Non-current:				
Amount recoverable from staff *	0.40	0.40	0.69	0.69
Other receivables *	302.98	302.98	242.43	242.43
Current :				
Sundry debtors	39,304.13	39,304.13	28,774.92	28,774.92
Cash and cash equivalents	1,835.87	1,835.87	1,810.17	1,810.17
Bank Balance other than cash & cash equivalents	84.26	84.26	83.07	83.07
Advances to Suppliers/ Contractors (O&M)	0.03	0.03	0.03	0.03
Interest accrued on fixed deposits	1.05	1.05	1.33	1.33
Amount recoverable from employees	89.23	89.23	75.00	75.00
Receivables from PGCIL	48.91	48.91	636.81	636.81
Income accrued and due - Interest on refund of Income Tax, Meter Security	0.01	0.01	25.70	25.70
Amount recoverable from Suppliers	96.12	96.12	30.70	30.70
Total Financial Assets	41,763.00	41,763.00	31,680.85	31,680.85
Financial Liabilities:				
Non-current:				
Long term borrowings	3,24,752.26	3,24,446.66	3,65,966.49	3,65,616.48
Lease Liabilities - for Right-of-use (ROU) - Land	715.34	715.34	710.71	710.71
Current:				
Borrowings	35,639.05	35,639.05	13,479.51	13,479.51
Lease Liabilities - for Right-of-use (ROU) - Land	76.42	76.42	69.48	69.48
Creditors for Capital supplies/ works	2,417.52	2,417.52	1,232.58	1,232.58
Creditors for O&M supplies/ works	184.56	184.56	223.90	223.90
Deposit & retention money from suppliers & contractors	2,210.27	2,210.27	2,274.63	2,274.63
Creditors for expenses	3,112.82	3,112.82	3,185.26	3,185.26
ICT- Payables to PSPCL	266.24	266.24	1,260.20	1,260.20
Current maturity of long term loans	76,983.31	76,983.31	64,338.99	64,338.99
Interest accrued but not due on borrowings - REC, Comm. Banks, PFC etc.	872.98	872.98	2,911.32	2,911.32
Interest accrued but not due on Lease Liabilities - Land	27.41	27.41	27.01	27.01
Miscellaneous liabilities	1,859.26	1,859.26	2,327.19	2,327.19
Staff related liabilities	1,487.23	1,487.23	1,167.50	1,167.50
Total	4,50,604.69	4,50,299.09	4,59,174.77	4,58,824.76

*As no recovery period/ schedule is defined for these recoveries, So no discounting has been done in respect of amount recoverable from staff and other receivables reflected under non current financial assets.

- 43.1 (i) The carrying amount of current financial instruments such as trade receivables, other assets, cash and cash equivalents and other liabilities are considered to be the same as their fair values, due to their short-term nature.
- (ii) The carrying amount of non-current financial liabilities i.e. long term borrowings except loan from PSPCL (11KV-VCB) which is interest free, are financed at competitive interest rate. Hence carrying value are considered to be the same as their fair values.
- (iii) Please refer Note 19.2 for discounting of PSPCL (11KV - VCB) loan.

44 Disclosures in respect of Ind AS 107 - Financial Instruments
 Financial Instruments by Categories

(a) The carrying value and fair value of financial instruments by categories for the year ended 31.03.2022.

(Rupees in Lacs)

Particulars	Total carrying value as at March 31, 2022	Financial assets/liabilities at FVTPL as at March 31, 2022	Financial assets/liabilities at fair value through OCI as at March 31, 2022	Amortized cost as at March 31, 2022	Total fair value as at March 31, 2022
Financial Assets:					
Non-current:					
Amount recoverable from staff	0.40	-	-	0.40	0.40
Other receivables	302.98	-	-	302.98	302.98
Current :					
Sundry debtors	39,304.13	-	-	39,304.13	39,304.13
Cash and cash equivalents	1,835.87	-	-	1,835.87	1,835.87
Bank Balance other than cash & cash equivalents	84.26	-	-	84.26	84.26
Advances to Suppliers/ Contractors (O&M)	0.03	-	-	0.03	0.03
Interest accrued on fixed deposits	1.05	-	-	1.05	1.05
Amount recoverable from employees	89.23	-	-	89.23	89.23
Receivables from PGCIL	48.91	-	-	48.91	48.91
Income accrued and due - Interest on refund of Income Tax, Meter Security	0.01	-	-	0.01	0.01
Amount recoverable from Suppliers	96.12	-	-	96.12	96.12
Total	41,763.00	-	-	41,763.00	41,763.00
Financial Liabilities:					
Non-current:					
Long term borrowings	3,24,752.26	-	-	3,24,752.26	3,24,446.66
Lease Liabilities - for Right-of-use (ROU) - Land	715.34	-	-	715.34	715.34
Current:					
Borrowings	35,639.05	-	-	35,639.05	35,639.05
Lease Liabilities - for Right-of-use (ROU) - Land	76.42	-	-	76.42	76.42
Creditors for Capital supplies/works	2,417.52	-	-	2,417.52	2,417.52
Creditors for O&M supplies/works	184.56	-	-	184.56	184.56
Deposit & retention money from suppliers & contractors	2,210.27	-	-	2,210.27	2,210.27
Creditors for expenses	3,112.82	-	-	3,112.82	3,112.82
ICT- Payables to PSPCL	266.24	-	-	266.24	266.24
Current maturity of long term loans	76,983.31	-	-	76,983.31	76,983.31
Interest accrued but not due on borrowings - REC, Comm. Banks, PFC etc.	872.98	-	-	872.98	872.98
Interest accrued but not due on Lease Liabilities - Land	27.41	-	-	27.41	27.41
Miscellaneous liabilities	1,859.26	-	-	1,859.26	1,859.26
Staff related liabilities	1,487.23	-	-	1,487.23	1,487.23
Total	4,50,604.69	-	-	4,50,604.69	4,50,299.09

(b) The carrying value and fair value of financial instruments by categories for the year ended 31.03.2021

(Rupees in Lacs)

Particulars	Total carrying value as at March 31, 2021 (Restated)	Financial assets/liabilities at FVTPL as at March 31, 2021	Financial assets/liabilities at fair value through OCI as at March 31, 2021	Amortized cost as at March 31, 2021 (Restated)	Total fair value as at March 31, 2021 (Restated)
Financial Assets:					
Non-current:					
Amount recoverable from staff	0.69	-	-	0.69	0.69
Other receivables	242.43	-	-	242.43	242.43
Current :					
Sundry debtors	28,774.92	-	-	28,774.92	28,774.92
Cash and cash equivalents	1,810.17	-	-	1,810.17	1,810.17
Bank Balance other than cash & cash equivalents	83.07	-	-	83.07	83.07
Advances to Suppliers/ Contractors (O&M)	0.03	-	-	0.03	0.03
Interest accrued on fixed deposits	1.33	-	-	1.33	1.33
Amount recoverable from employees	75.00	-	-	75.00	75.00
Receivables from PGCIL	636.81	-	-	636.81	636.81
Income accrued and due - Interest on refund of Income Tax, Meter Security	25.70	-	-	25.70	25.70
Amount recoverable from Suppliers	30.70	-	-	30.70	30.70
Total	31,680.85	-	-	31,680.85	31,680.85
Financial Liabilities:					
Non-current:					
Long term borrowings	3,65,966.49	-	-	3,65,966.49	3,65,616.48
Lease Liabilities - for Right-of-use (ROU) - Land	710.71	-	-	710.71	710.71
Current:					
Borrowings	13,479.51	-	-	13,479.51	13,479.51
Lease Liabilities - for Right-of-use (ROU) - Land	69.48	-	-	69.48	69.48
Creditors for Capital supplies/ works	1,232.58	-	-	1,232.58	1,232.58
Creditors for O&M supplies/ works	223.90	-	-	223.90	223.90
Deposit & retention money from suppliers & contractors	2,274.63	-	-	2,274.63	2,274.63
Creditors for expenses	3,185.26	-	-	3,185.26	3,185.26
ICT- Payables to PSPCL	1,260.20	-	-	1,260.20	1,260.20
Current maturity of long term loans	64,338.99	-	-	64,338.99	64,338.99
Interest accrued but not due on borrowings - REC, Comm. Banks, PFC etc.	2,911.32	-	-	2,911.32	2,911.32
Interest accrued but not due on Lease liabilities - Land	27.01	-	-	27.01	27.01
Miscellaneous liabilities	2,327.19	-	-	2,327.19	2,327.19
Staff related liabilities	1,167.50	-	-	1,167.50	1,167.50
Total	4,59,174.77	-	-	4,59,174.77	4,58,824.76

45 Fair Value Hierarchy

- Level 1 - Level 1 hierarchy includes financial instruments measured using quoted prices (unadjusted) in active markets.
- Level 2 - Level 2 hierarchy includes financial instruments measured using inputs other than quoted prices included within Level 1 that are observable for the asset or liability, either directly (i.e. as prices) or indirectly (i.e. derived from prices).
- Level 3 - Level 3 hierarchy includes financial instruments measured using inputs that are not based on observable market data (unobservable inputs).

The following table present fair value hierarchy of assets and liabilities measured at fair value

(Rupees in Lacs)

Particulars	March 31, 2022	March 31, 2021
Financial Liabilities at fair Value : Loan from PSPCL (11KV_VCB)*		
Level 1	-	-
Level 2	-	-
Level 3	74.04	219.46
Total	74.04	219.46
Valuation Technique and key inputs	DCF	DCF
Significant unobservable inputs	Interest rate of similar loan (i.e. 10.85%)	Interest rate of similar loan (i.e. 10.85%)

* Interest free loan received from PSPCL. Loan is shown at its fair value and remaining amount appeared in Deferred Income under non current liabilities using (DCF) Valuation technique and key inputs.

46 Financial risk management

Financial risk factors

The Company's activities expose it to a variety of financial risks: market risk, credit risk and liquidity risk. The Company's primary focus is to foresee the unpredictability of financial markets and seek to minimize potential adverse effects on its financial performance.

Risk	Exposure arising from	Measurement	Remarks
Market risk- Interest rate	Long term borrowings at variable rate of interest	Sensitivity analysis	The Company has not taken any measure to avoid risk arising from interest rate. Since company is able to obtain finance at competitive interest rate
Credit risk	Cash and cash equivalent, trade receivables, financial instruments.	Ageing analysis Credit rating	Majority of receivable are from Government undertaking. They are unsecured but considered good.
Liquidity risk	Borrowings and other liabilities	Rolling cash flow forecasts	Maintaining adequate cash and cash equivalent

a) Market Risk

Interest rate risk

The company's main interest rate risk arise from long term borrowings with variable rates, which expose the company to cash flow interest rate risk. Company's borrowings are denominated in INR currency during March 31, 2022 and March 31, 2021.

The exposure of company's borrowings to interest rate changes at the end of reporting period are as follows:

(Rupees in Lacs)

Particulars	March 31, 2022	March 31, 2021
Variable rate borrowings	1,51,921.50	98,810.85
Fixed rate borrowings	1,87,420.99	1,10,104.91
Total borrowings	3,39,342.49	2,08,915.76

The above table covers all variable rate borrowing except REC & PFC loan. The Company is availing loan in many trenches so it is very difficult/cumbersome and impracticable for them to figured out variable portion attached in the REC Loans as the same have been received in various trenches.

Sensitivity

Profit or loss is sensitive to higher/lower expense from borrowings as a result of change in interest rates. The table summarizes the impact of increase/decrease in interest rates on Profit or loss.

(Rupees in Lacs)

Particulars	Impact on profit after tax	
	March 31, 2022	March 31, 2021
Interest rates- increase by 50 basis Pts.	(2,002.60)	(1,591.73)
Interest rates- decrease by 50 basis Pts.	2,002.60	1,591.73

b) Credit Risk

Credit risk refers to the risk of default on its obligation by the counterparty resulting in a financial loss. The maximum exposure to the credit risk at the reporting date is primarily from trade receivables and unbilled revenue. Accordingly, credit risk from trade receivables has been separately evaluated from all other financial assets in the following paragraphs.

i) Trade Receivables

The company has outstanding trade receivables amounting to Rs. 39309.34 lacs (March 31, 2022) and Rs. 28,787.79 lacs (March 31, 2021). Trade receivables are typically unsecured and are derived from revenue earned from customers.

Credit risk exposure

An analysis of age of trade receivables at each reporting date is summarized as follows:

(Rupees in Lacs)

Particulars	March 31, 2022		March 31, 2021	
	Gross Amount	Impairment	Gross Amount	Impairment
Not due	36,824.76	-	26,293.32	-
Past due less than six months	30.38	-	32.60	-
Past due more than six months	2,452.92	-	2,453.32	-
Total	39,308.05	-	28,779.24	-

Trade receivables are impaired when recoverability is considered doubtful based on the recovery analysis performed by the company for individual trade receivables. The company considers that all the above financial assets that are not impaired and past due for each reporting dates under review are of good credit quality except Rs. 3.92 lacs for which provision for doubtful dues from consumers has already been made during the FY 2020-21.

The company does not hold any collateral or other enhancements to cover its credit risks associated with its financial assets.

ii) Other financial assets

The Company held cash and cash equivalents of Rs. 1835.87 lacs March 31, 2022 and Rs. 1810.17 lacs March 31, 2021. The cash and cash equivalents are held with public sector banks and high rated private sector banks and do not have any significant credit risk.

c) Liquidity Risk

The company's principal sources of liquidity are cash and cash equivalents, cash generated from operations.

Company manages its liquidity needs by continuously monitoring cash inflows and by maintaining adequate cash and cash equivalents. Net cash requirements are compared to available cash in order to determine any shortfalls.

Short term liquidity requirements consists mainly of sundry creditors, expense payable, other payable arising during the normal course of business as at each reporting date. Company maintains a sufficient balance in cash and cash equivalents to meet its short term liquidity requirements.

Company assess long term liquidity requirements on a periodical basis and manage them through internal accruals.

The table below provides details regarding the contractual maturities of non-derivative financial liabilities. The amount disclosed in the table is the contractual undiscounted cash flows. The table includes both principal & interest cash flows.

(Rupees in Lacs)

Particulars	Less than 6 months	6 months to 1 year	1-5 years	More than 5 years	Total
As at March 31, 2022					
Short Term Borrowing	10,000.00	25,639.05	-	-	35,639.05
Long Term Borrowing	39,605.86	37,377.45	2,10,027.56	1,14,724.70	4,01,735.58
Security Deposit	631.26	1,579.01	-	-	2,210.27
Other financial liability	-	10,228.03	-	-	10,228.03
Total	50,237.13	74,823.54	2,10,027.56	1,14,724.70	4,49,812.93
As at March 31, 2021 (Restated)					
Short Term Borrowing	9,999.81	3,479.70	-	-	13,479.51
Long Term Borrowing	30,212.87	34,126.12	2,16,527.95	1,49,438.55	4,30,305.48
Security Deposit	369.88	1,904.75	-	-	2,274.63
Other financial liability	-	12,334.96	-	-	12,334.96
Total	40,582.56	51,845.53	2,16,527.95	1,49,438.55	4,58,394.59

*The above figures are shown at their original carrying amount excluding Ind AS Adjustment

47 Capital Management**Risk Management:**

The Company's objectives when managing capital are to:

1. Safeguard their ability to continue as a going concern, so that they can continue to provide returns for shareholders and benefits to other stakeholders, and
2. Maintain an optimal capital structure to reduce the cost of capital.

Consistent with others in the Industry, the Company monitors capital on the basis of following ratio: Net Debt (Total Borrowings) divided by Total 'Equity' as shown in the Balance Sheet

The debt -equity ratio of the Company is as follows :

(Rupees in Lacs)

Particulars	As at March 31, 2022	As at March 31, 2021 (Restated)
Long term debt	4,01,429.97	4,29,955.47
Equity (including Capital Reserve)	3,05,063.83	2,83,553.88
Debt-Equity Ratio	1.32	1.52

48 Disclosure in respect of Indian Accounting Standard (Ind AS)-23 "Borrowing Costs"

The amount capitalized with Property, Plant & Equipment's as borrowing cost is Rs. 1170.39 lacs & Rs. 1272.56 lacs for the year ended March 31, 2022 & March 31, 2021 respectively on the basis of Weighted Average method as capitalization rate 9.13 % and 10.37 % respectively, as per policy of borrowing cost as mentioned in significant accounting policies.

In FY 2021-22, policy of borrowing cost has been changed for providing reliable and more relevant interest rate for capitalization. As per old policy, the borrowing costs capitalization rate comes to 5.52%, but due to change in formula the new interest capitalization rate comes to 9.13% for the loans utilized for capital works. As per old rate, the borrowing costs capitalized comes to Rs. 707.62 lacs. As such there is increase in borrowing costs capitalization amounting Rs. 462.77 lacs.

49 Disclosure in respect of Indian Accounting Standard (Ind AS)-36 "Impairment of assets"

The company has assessed there is no impairment of Fixed Assets being classified under major heads such as Land, Building, Plant and Machinery, Lines & Cables. In case of Assets not in use - Damaged/Unrepairable impairment loss of Rs. (-) 174.40 lacs and Rs. (-) 46.76 lacs has recognised in March 2022 and March 2021 respectively.

50 Disclosure in respect of Indian Accounting standard (Ind AS) 116 "Leases"

As lessee

- **Maturity analysis of lease liabilities**

(Rupees in Lacs)

Maturity analysis - contractual undiscounted cash flows	For the year ended 31st March, 2022	For the year ended 31st March, 2021
Less than one year	76.42	69.48
One to five years	320.98	313.34
More than five years	1,777.72	1,861.79
Total	2,175.12	2,244.60

• **Total discounted lease liabilities (discount rate 10.75%) at 31st March 2022**

(Rupees in Lacs)

Lease liabilities included in the statement of financial position at 31st March 2022	For the year ended 31st March, 2022	For the year ended 31st March, 2021
Current	76.42	69.48
Non-Current	715.34	710.71
Total	791.76	780.19

51 **Disclosure in respect of Indian Accounting standard (Ind AS)-108: "Operating Segments"**

Based on the "management approach" as defined in Ind AS 108, the Chief Operating Decision Maker (CODM) evaluates the performance and allocates resources based on an analysis of various performance indicators by business segments.

51.1 **Entity-Wide Disclosures-**

1. Information about major customers

(Rupees in Lacs)

Customer Name	Segment 1	
	March 31, 2022	March 31, 2021
Punjab State Power Corporation Limited	1,46,882.00	1,33,412.00

There is only one customer which contribute more than 10% of entity revenue.

2. Geographical Information

Revenue from external customers by location of operations and information about its non current assets* by location of assets are as follows:

(Rupees in Lacs)

Particulars	Revenue from external customers		Non current Assets*	
	March 31, 2022	March 31, 2021	March 31, 2022	March 31, 2021 (Restated)
India (Punjab)	1,47,257.54	1,33,840.08	7,48,632.17	7,40,910.27
Total	1,47,257.54	1,33,840.08	7,48,632.17	7,40,910.27

* Non-current assets for this purpose consists of Property, Plant & Equipment, Intangible assets, Assets held for sale and Capital work in progress.

3. Revenue from major products

Revenue from external customers for each product and service are as follow:-

(Rupees in Lacs)

Particulars	March 31, 2022	March 31, 2021
Punjab State Power Corporation Limited	1,46,882.00	1,33,412.00
Total	1,46,882.00	1,33,412.00

52 Disclosure in respect of Indian Accounting Standard (Ind AS)-19 "Employee Benefits"

General description of various defined employee's benefits schemes are as under:

Employees recruited by PSTCL covered under the NPS scheme.

Gratuity and Leave Encashment**1 Summary of membership data**

Particulars	Gratuity		Leave encashment	
	March 31, 2022	March 31, 2021	March 31, 2022	March 31, 2021
Numbers of employees	1019	1015	1019	1015
Total Monthly Salary (in lacs)	551.68	427.85	551.68	427.85
Total Monthly Salary for leave availment (in lacs)		-	551.68	427.85
Average Past Service (Years)	6.68	5.73	6.68	5.73
Average Age (Years)	34.22	33.27	34.22	33.27
Average remaining working life (Years)	24.00	24.95	24.00	24.95
Leave balance considered on valuation date	-	-	1,55,245	1,32,637
Weighted average duration of PBO	18.96	19.48	18.96	19.48
Average accumulated leave per employees (days)	-	-	152.00	131.00

2 Actuarial Assumptions**a) Economic Assumptions**

Particulars	Gratuity		Leave encashment	
	March 31, 2022	March 31, 2021	March 31, 2022	March 31, 2021
Discounting Rate	7.18%	6.76%	7.18%	6.76%
Future Salary Increase	6.00%	6.00%	6.00%	6.00%

b) Demographic Assumptions

Particulars	Gratuity		Leave	
	March 31, 2022	March 31, 2021	March 31, 2022	March 31, 2021
Retirement Age (Years)	Class IV - 60 Yrs. Others - 58 Yrs.	Class IV - 60 Yrs. Others - 58 Yrs.	Class IV - 60 Yrs. Others - 58 Yrs.	Class IV - 60 Yrs. Others - 58 Yrs.
Mortality rates inclusive of provision for disability	100% of IALM (2012-14)	100% of IALM (2012-14)	100% of IALM (2012-14)	100% of IALM (2012-14)
Attrition at Ages	Withdrawal Rate (%)	Withdrawal Rate (%)	Withdrawal Rate (%)	Withdrawal Rate (%)
Less than 50 Years	1.00%	1.00%	1.00%	1.00%
Above 50 Years	2.00%	2.00%	2.00%	2.00%
Leave	-	-	1,55,245	1,32,637
Leave availment Rate	-	-	2.50%	2.50%
Leave lapse rate while in service	-	-	Nil	Nil
Leave lapse rate on exit	-	-	Nil	Nil
Leave encashment rate while in service	-	-	Nil	Nil

3 Actuarial Method:**Projected Unit Credit Actuarial Method****4 Scale of Benefits**

Particulars	Gratuity	Leave
Salary for calculation of gratuity	Last drawn qualifying salary	Last drawn qualifying salary
Vesting period	5 years of service	NIL
Benefits on normal retirement	As per Gratuity rules applicable to State Government Employees (CSR Rules)	Maximum upto 300 days or Actual accumulation whichever is less
Benefit on early retirement/withdrawal/resignation	Same as normal retirement benefit based on service upto the date of exit.	Same as normal retirement benefit
Benefits on death in service	Same as normal retirement benefit based on service upto the date of death & no vesting conditions apply.	Same as normal retirement benefit
Limit	20.00 lacs	-
Benefits		
1. Yearly accrual	-	22.81 days
2. Maximum accumulation	-	450 days
3. Total Leave Days	-	1,55,245
4. Availment in service (compensated absence)	-	Yes
5. Leave encashment in service	-	No
6. Leave encashment on exit	-	Yes
7. Month to be treated as	-	30 days
8. Lapse	-	Yes (More than 300 Days)

5 Plan Liability

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Present value of obligation as at the end of the period	1,633.11	1,191.29	2,565.04	1,877.37

6 Service Cost

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Current Service cost	223.30	183.57	351.70	291.46
Past Service cost including curtailment Gains/Losses	-	-	-	-
Gains or Losses on Non routine settlements	-	-	-	-
Total Service Cost	223.30	183.57	351.70	291.46

7 Net Interest Cost

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Interest cost on defined benefit obligation	80.53	64.48	126.91	103.76
Interest income on Plan Assets	-	-	-	-
Net Interest cost (Income)	80.53	64.48	126.91	103.76

8 Change in Benefit Obligation

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Present value of obligation as at the beginning of the period	1,191.29	953.80	1,877.37	1,534.96
Acquisition adjustment	-	-	-	-
Interest cost	80.53	64.48	126.91	103.76
Service cost	223.30	183.57	351.70	291.46
Past service cost including curtailment Gains/Losses	-	-	-	-
Benefits Paid	-	-	(2.60)	-
Total Actuarial (Gain)/Loss on obligation	137.98	(10.56)	211.66	(52.82)
Present value of obligation as at the end of the period	1,633.11	1,191.29	2,565.04	1,877.37

9 Bifurcation of Actuarial Gain/Loss on obligation

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Actuarial (Gain)/Loss on arising from change in Demographic Assumption	-	-	-	-
Actuarial (Gain)/Loss on arising from change in Financial Assumption	(117.76)	-	(198.73)	-
Actuarial (Gain)/Loss on arising from Experience Adjustment	255.74	(10.56)	410.39	(52.82)
Total Actuarial (Gain)/Loss on obligation	137.98	(10.56)	211.66	(52.82)

10 Actuarial Gain/Loss on Plan Asset

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Expected Interest Income	-	-	-	-
Actual Income on Plan Asset	-	-	-	-
Actuarial Gain/(Loss) for the year on Asset	-	-	-	-

11 Balance Sheet and related analysis

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Present value of the obligation at end	1,633.11	1,191.29	2,565.04	1,877.37
Fair value of Plan Assets	-	-	-	-
Unfunded (Liability)/Provision in Balance Sheet	(1,633.11)	(1,191.29)	(2,565.04)	(1,877.37)

12 The amounts recognized in the income statement

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Total service cost	223.30	183.57	351.70	291.46
Net interest cost	80.53	64.48	126.91	103.76
Net actuarial (gain)/loss recognized in the period	-	-	211.66	(52.82)
Expenses recognized in the income statement	303.83	248.05	690.27	342.41

13 Other Comprehensive Income (OCI)

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Net cumulative unrecognized actuarial gain/(loss) opening	-	-	-	-
Actuarial gain/(loss) for the year on PBO	(137.98)	10.56	-	-
Actuarial gain/(loss) for the year on Asset	-	-	-	-
Unrecognized actuarial gain/(loss) at the end of the year	(137.98)	10.56	-	-

14 Change in Plan Assets

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Fair value of plan assets at the beginning of the period	-	-	-	-
Actual return on plan assets	-	-	-	-
Employer contribution	-	-	-	-
Benefits paid	-	-	-	-
Fair value of plan assets at the end of the period	-	-	-	-

15 Major categories of plan assets (as percentage of total plan assets)

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Government of India Securities	-	-	-	-
State Government Securities	-	-	-	-
High Quality Corporate Bonds	-	-	-	-
Equity Shares of Listed Companies	-	-	-	-
Property	-	-	-	-
Funds managed by Insurer	-	-	-	-
Bank Balance	-	-	-	-
Total	-	-	-	-

16 Change in Net Defined Benefit Obligation

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Net defined benefit liability at the beginning of the period	1,191.29	953.80	1,877.37	1,534.96
Acquisition adjustment	-	-	-	-
Total Service cost	223.30	183.57	351.70	291.46
Net Interest cost (income)	80.53	64.48	126.91	103.76
Re - measurements	137.98	(10.56)	211.66	(52.82)
Contribution paid to the Fund	-	-	-	-
Benefit paid directly by the enterprise	-	-	(2.60)	-
Net defined benefit liability at the end of the period	1,633.11	1,191.29	2,565.04	1,877.37

17 Bifurcation of PBO at the end of the year in current and non-current

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Current liability (Amount due within one year)	37.66	23.66	63.04	43.45
Non current liability (Amount due over one year)	1,595.44	1,167.63	2,502.00	1,833.92
Total PBO at the end of the year	1,633.11	1,191.29	2,565.04	1,877.37

18 Expected contribution for the next Annual reporting period

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
Service cost	248.41	206.26	378.26	314.20
Net interest cost	117.26	80.53	184.17	126.91
Expected expenses for the next annual reporting period	365.66	286.79	562.43	441.11

19 Sensitivity Analysis of the defined benefits obligation

(Rupees in Lacs)

Particulars	Gratuity		Leave	
	March 31, 2022	March 31, 2021	March 31, 2022	March 31, 2021
a) Impact of the Change in discount rate				
Present value of obligation at the end of the period	1,633.11	1,191.29	2,565.04	1,877.37
(i) Impact due to increase of 1%	(254.65)	(179.24)	(495.17)	(304.56)
(ii) Impact due to decrease of 1%	282.94	197.25	409.13	310.79
b) Impact of the Change in salary increase				
Present value of obligation at the end of the period	1,633.11	1,191.29	2,565.04	1,877.37
(i) Impact due to increase of 1%	263.42	198.50	412.36	309.76
(ii) Impact due to decrease of 1%	(252.42)	(177.80)	(501.58)	(306.91)

53 Disclosure in respect of Indian Accounting Standard 24 "Related Parties Disclosures"
a. List of CMD/Directors/key managerial personnel

Name	Designation	Period
Sh. Anurag Agarwal, IAS	CMD	01.04.2021 to 04.10.2021
Sh. A. Venu Prasad, IAS	CMD	04.10.2021 to 31.03.2022
Sh. K. A. P. Sinha, IAS	Director (Principal Secretary, Govt. of Punjab, Dept of Finance)	01.04.2021 to 31.03.2022
Sh. Dilip Kumar, IAS	Director (Principal Secretary, Govt. of Punjab, Dept. of Power)	04.10.2021 to 28.01.2022
Sh. Dilip Kumar, IAS	Director (Principal Secretary, Govt. of Punjab, Dept. of Power)	28.01.2022 to 31.03.2022
Smt. Raji Pramod Shrivastava, IAS	Woman Director	01.04.2021 to 31.03.2022
Sh. Yogesh Tandon	Director/Technical	01.04.2021 to 31.03.2022
Sh. Sanjeev Kumar Sharma, CA	Director/Administration	01.04.2021 to 02.12.2021
Sh. Karanvir Singh Dhillon	Director/Administration	02.12.2021 to 31.03.2022
Sh. Vinod Kumar Bansal	Director/F&C	01.04.2021 to 31.03.2022
Sh. Angad Kumar Aggarwal	Independent Director	01.04.2021 to 31.03.2022
Sh. Anil Kaplush	Independent Director	01.04.2021 to 31.03.2022
Sh. Parveen Kumar Singla	Chief Financial Officer	01.04.2021 to 31.03.2022
Sh. Sahil Pandey	Company Secretary	09.04.2021 to 31.03.2022

b. Compensation of key management personnel

(Rupees in Lacs)

Particulars	Sh. Anurag Agarwal		Sh. A. Venu Prasad		Sh. KAP Sinha		Sh. Dilip Kumar		Smt. Raji Pramod Shrivastava	
	For the year ended March 31, 2022	For the year ended March 31, 2021	For the year ended March 31, 2022	For the year ended March 31, 2021	For the year ended March 31, 2022	For the year ended March 31, 2021	For the year ended March 31, 2022	For the year ended March 31, 2021	For the year ended March 31, 2022	For the year ended March 31, 2021
Short-term benefits including perquisites	-	-	-	-	-	-	-	-	-	-
Post-employment benefits	-	-	-	-	-	-	-	-	-	-
Other long-term benefits	-	-	-	-	-	-	-	-	-	-
Termination benefits	-	-	-	-	-	-	-	-	-	-
Total	-	-	-	-	-	-	-	-	-	-
Particulars	Sh. Vinod Kumar Bansal		Sh. Yogesh Tandon		Sh. Sanjeev Kumar Sharma		Sh. Karanvir Singh Dhillon		Sh. Anurag Agarwal	
	For the year ended March 31, 2022	For the year ended March 31, 2021	For the year ended March 31, 2022	For the year ended March 31, 2021	For the year ended March 31, 2022	For the year ended March 31, 2021	For the year ended March 31, 2022	For the year ended March 31, 2021	For the year ended March 31, 2022	For the year ended March 31, 2021
Short-term benefits including perquisites	36.20	27.18	25.88	19.05	16.80	21.81	7.63	-	-	-
Post-employment benefits	-	-	-	-	-	-	-	-	-	-
Other long-term benefits	-	-	-	-	-	-	-	-	-	-
Termination benefits	-	-	26.22	-	-	-	-	-	-	-
Total	36.20	27.18	52.10	19.05	16.80	21.81	7.63	-	-	-

Particulars	Sh. Angad Kumar Aggarwal		Sh. Anil Kaplush		Sh. Parveen Kumar Singla	
	For the year ended March 31, 2022	For the year ended March 31, 2021 (11.09.20 to 31.03.21)	For the year ended March 31, 2022	For the year ended March 31, 2021 (11.09.20 to 31.03.21)	For the year ended March 31, 2022	For the year ended March 31, 2021
Short-term benefits including perquisites	1.73	0.47	2.29	1.07	33.51	26.66
Post-employment benefits	-	-	-	-	-	-
Other long-term benefits	-	-	-	-	-	-
Termination benefits	-	-	-	-	-	-
Total	1.73	0.47	2.29	1.07	33.51	26.66

Particulars	Sh. Sahil Pandey		Sh. Jasvir Singh	
	For the year ended March 31, 2022	For the year ended March 31, 2021	For the year ended March 31, 2022	For the year ended March 31, 2021 (01.04.20 to 31.08.20)
Short-term benefits including perquisites	4.87	-	-	2.00
Post-employment benefits	-	-	-	-
Other long-term benefits	-	-	-	-
Termination benefits	-	-	-	-
Total	4.87	-	-	2.00

No remuneration has been paid to Sh. A. Venu Prasad, IAS, Sh. Anurag Agarwal IAS, (CMDs) Sh. K A P Sinha, IAS Sh. Dilip Kumar, IAS (Govt. nominated directors) and Smt. Raji Pramod Shrivastava, IAS (Woman Director) being additional charge & appointed by Govt. of Punjab during FY 2021-22.

c. Contribution made to PSTCL CSR Trust Rs. NIL during the FY 2020-21 and Rs. NIL during the FY 2021-22.

d. Disclosure for transactions entered with Govt. and Govt. Entities and other entities

Particulars	Nature of Relationship		Transaction During FY 2021-22	Transaction During FY 2020-21	Balance as on March 31, 2022	Balance as on March 31, 2021 (Restated)
	Govt. of Punjab	Major Shareholder				
Related Party	Nature of Transaction		Transaction During FY 2021-22	Transaction During FY 2020-21	Balance as on March 31, 2022	Balance as on March 31, 2021 (Restated)
PSPCL	Interest on Loan		-	-	-	-
	Loan Balance		-	-	474.56	569.47
	Trade Receivable		-	-	36,824.76	26,293.32
	Revenue		1,46,882.00	1,33,412.00	-	-
	ICT		-	-	266.24	1,260.20
Government of Punjab	Carrying Cost - Revenue		-	-	-	-
	Carrying Cost - Receivable		-	-	2,449.00	2,449.00
	Guarantee Fee		-	500.00	-	-
	Guarantee Fee - Accrued		-	-	-	-

(Rupees in Lacs)

54 Disclosure in respect of Indian Accounting Standard (Ind AS)-33 "Earnings Per Share(EPS)"

i) Basic EPS

Basic EPS amounts are calculated by dividing the profit for the year attributable to equity holders of the entity by the weighted average number of Equity shares outstanding during the year.

(Rupees in Lacs)

Particulars	For the year ended 31st March, 2022	For the year ended 31st March, 2021 (Restated)
Profit (loss) for the year, attributable to the owners of the company	21,647.93	1,743.17
Earnings used in calculation of basic earnings per share (A)	21,647.93	1,743.17
Weighted average number of equity shares for the purpose of basic earnings per share (B)	60,58,83,465	60,58,83,465
Basic EPS (A/B) (₹)	3.57	0.29

ii) Diluted EPS

Diluted EPS amounts are calculated by dividing the profit attributable to equity holders of the entity (after adjusting for interest on the convertible preference shares) by the weighted average number of Equity shares outstanding during the year plus the weighted average number of Equity shares that would be issued on conversion of all the dilutive potential Equity shares into Equity shares.

(Rupees in Lacs)

Particulars	For the year ended 31st March, 2022	For the year ended 31st March, 2021 (Restated)
Profit (loss) for the year, attributable to the owners of the company	21,647.93	1,743.17
Earnings used in calculation of basic earnings per share	21,647.93	1,743.17
Profit attributable to equity holders of the owner adjusted for the effect of dilution (A)	21,647.930	1,743.173
Weighted average number of Equity shares for the purpose of basic earnings per share	60,58,83,465	60,58,83,465
Weighted average number of Equity shares adjusted for the effect of dilution (B)	60,58,83,465	60,58,83,465
Diluted EPS (A/B)(₹)	3.57	0.29

55 Assets hypothecated as security

The carrying amount of assets hypothecated as security for current & non current borrowings are:

(Rupees in Lacs)

Particulars	For the year ended 31st March, 2022	For the year ended 31st March, 2021 (Restated)
Current Financial Assets		
First Charge (Hypothecation)	40,615.17	30,318.41
Non-Financial Assets		
Hypothecation	-	-
Total Current assets	40,615.17	30,318.41
Non Current		
Hypothecation	2,81,180.89	2,81,934.06
Total Non Current assets	2,81,180.89	2,81,934.06

56 Reconciliation of Equity as at March 31, 2021

(Rupees in Lacs)

Sr. No.	Particulars	Note No.	Balance Sheet as at March 31, 2021		
			Restated figures	Prior period adjustments/ Re-grouping adjustments	figures as per last reporting period
I	ASSETS				
	1. Non current assets				
	(a) Property, Plant and Equipment & Intangible Assets				
	(i) Property, Plant and Equipment	3	7,04,440.21		7,04,440.21
	(ii) Intangible Assets	4	9.78		9.78
	(b) Assets held for sale	5	264.19		264.19
	(c) Capital work in progress *	6 & 7	36,196.09	76.42	36,272.51
	(d) Financial Assets		-		-
	(i) Others	8	243.12		243.12
	(e) Other non current assets *	9	21.46	(9.49)	11.97
	Total (3+4+ 5+6&7+8+9)	A	7,41,174.85	66.93	7,41,241.78
	2. Current assets				
	(a) Inventories	10	1,543.49		1,543.49
	(b) Financial assets				
	(i) Trade receivables	11	28,774.92		28,774.92
	(ii) Cash and cash equivalents	12	1,810.17		1,810.17
	(iii) Bank balance other than (ii) above	13	83.07		83.07
	(iv) Others	14	769.58		769.58
	(c) Current tax assets (Net)	15	4,809.54		4,809.54
	(d) Other current assets	16	765.99		765.99
	Total (10+11+12+13+14+15+16)	B	38,556.74	-	38,556.74
	Grand Total (A+B)		7,79,731.60	66.93	7,79,798.53
II	EQUITY AND LIABILITIES				
	EQUITY				
	(a) Equity share capital	17	60,588.35		60,588.35
	(b) Other equity	18	2,22,965.54	323.51	2,23,289.04
	Total (17+18)	A	2,83,553.88	323.51	2,83,877.39
	LIABILITIES				
	1. Non current liabilities				
	(a) Financial liabilities				
	(i) Borrowings	19	3,65,616.48		3,65,616.48
	(ii) Lease Liabilities	20	710.71		710.71
	(iii) Trade Payables				
	(A) Total outstanding dues of Small Enterprises and Micro enterprises	20A	-		-
	(B) Total outstanding dues of Creditors other than small enterprises and	20 B	-		-
	(b) Provisions	21	3,001.56		3,001.56
	(c) Other non current liabilities	22	25,437.39		25,437.39
	Total (19+20+21+22)	B	3,94,766.13	-	3,94,766.13
	2. Current liabilities				
	(a) Financial liabilities				
	(i) Borrowings**	23&24	77,818.50	(64,338.99)	13,479.51
	(ii) Lease Liabilities	25	69.48		69.48
	(iii) Trade Payables				
	(A) Total outstanding dues of Small Enterprises and Micro enterprises		-		-
	(B) Total outstanding dues of Creditors other than small enterprises and micro enterprises		-		-
	(iv) Other financial liabilities (other than those specified in item (c) below)	26	14,609.59	64,082.41	78,692.00
	(b) Other current liabilities	27	605.70		605.70
	(c) Provisions	28	67.10		67.10
	Total (23 & 24+25+26+27+28)	C	93,170.37	(256.58)	92,913.80
	3. Deferred revenue	29	8,241.21	-	8,241.21
	Total (A+B+C+D)	D	8,241.21	-	8,241.21
	Grand Total (A+B+C+D)		7,79,731.60	66.93	7,79,798.53

* Materials/ Advance issued to Suppliers/Contractors (GH-25) is shown under Note No. 9- Other non Current Assets

** As per amendments in Schedule III of the Companies Act, 2013 vide MCA notification no. GSR 207(E) dated 24.03.2021, borrowings includes current maturity of long term borrowings.

57 Reconciliation of Profit & Loss and Other Comprehensive Income for the year ended March 31, 2021

(Rupees in Lacs)

Sr. No.	Particulars	Note No.	For the year ended 31st March, 2021		
			Restated figures	Prior period adjustments	figures as per last reporting period
I	Income				
	(a) Revenue from operations	30	1,33,840.08	-	1,33,840.08
	(b) Other income	31	4,164.12	-	4,164.12
	Total Income	A	1,38,004.20	-	1,38,004.20
II	Expenses				
	(a) Employee benefits expense	32	53,032.54	(256.58)	52,775.96
	(b) Finance costs	33	44,680.04	-	44,680.04
	(c) Depreciation, amortization & impairment expenses	34	30,187.12	-	30,187.12
	(d) Other expenses			-	
	(i) Repairs & maintenance	35	3,187.12	-	3,187.12
	(ii) Administration & General expenses	36	2,603.37	-	2,603.37
	(iii) ULDC charges	37	980.46	-	980.46
	(iv) Others expenses/debits	38	1,590.38	(66.93)	1,523.45
	Total expenses	B	1,36,261.03	(323.51)	1,35,937.52
III	Profit/(Loss) before tax (A-B)	C	1,743.17	323.51	2,066.68
	Tax expense				
	- Current tax		-	-	-
	Total Tax Expense	D	-	-	-
IV	Profit/(Loss) for the period (C-D)	E	1,743.17	323.51	2,066.68
V	Other Comprehensive Income				
	(a) Items that will not be reclassified to profit or loss		-	-	-
	-Actuarial Gain/(Loss) on Gratuity	39	10.56		10.56
	Other Comprehensive Income	F	10.56	-	10.56
VI	Total Comprehensive Income for the period (E + F)		1,753.73	323.51	2,077.24

58. Analytical Ratios							
Sr. No.	Ratios:-	Numerator	Denominator	For the year ended March 31, 2022	For the year ended March 31, 2021 (Restated)	Change (% age)	Reason for variance (if above 25%)
a	Current Ratio	Current Assets	Current Liabilities	0.96	1.34	-28.01%	Increase in Current liabilities & provisions as on Balance sheet date.
		Total Current Assets as shown in Balance sheet Total of Note 10 to 16	Total Current Liabilities as shown in Balance sheet and it excludes Current maturity of long term borrowings Total of Note 23 to 29 excluding 24				
b	Debt-Equity Ratio	Total Debt	Shareholder's Equity	1.32	1.52	-13.22%	N.A.
		Total borrowings + Current maturity of long term borrowings Note 19+24	Total Equity share capital & other equity as shown in Balance sheet Total Note 17+18				
c	Debt Service Coverage Ratio	Earnings available for debt service	Debt service	0.79	0.60	31.89%	PSERC through its tariff order for FY 2022-23 has allowed Revenue Gap of FY 2020-21, carrying costs of earlier years & review of tariff of FY 2021-22.
		Earning for Debt Service = Net Profit before taxes + Non-cash operating expenses like depreciation and other amortizations + Interest + other adjustments like loss on sale of Fixed assets etc Profit/Loss for the period+ Note 34+Note 33+Note No 38	Debt service = Interest & Lease Payments + Principal Repayments Net cash from financing activities in CFS minus Proceeds from Long term, Short term, lease liabilities as shown in CFS				
d	Return on Equity Ratio	Net Profit After Taxes	Average Shareholder's Equity	7.36%	0.62%	1092.79%	PSERC through its tariff order for FY 2022-23 has allowed Revenue Gap of FY 2020-21, carrying costs of earlier years & review of tariff of FY 2021-22.
		Profit/(Loss) for the period (C-D) as shown in P&L A/c	Average of opening & closing Shareholder's equity as shown in Balance sheet (Note 17+18)				
e	Inventory turnover ratio	COGS or Sales	Average Inventory	N.A.	N.A.	N.A.	N.A.
f	Trade Receivables turnover ratio	Net credit sales	Average accounts receivables	4.33	4.54	-4.72%	N.A.
		Revenue from Operations as shown in P&L A/c (Note 30)	Average of opening & closing Trade Receivables as shown in BS				
g	Trade payables turnover ratio	Net credit Purchases	Average trade Payables	N.A.	N.A.	N.A.	N.A.
h	Net capital turnover ratio	Net sales	Average Working Capital	37.31	10.06	270.81%	PSERC through its tariff order for FY 2022-23 has allowed Revenue Gap of FY 2020-21, carrying costs of earlier years & review of tariff of FY 2021-22.
		Revenue from Operations as shown in P&L A/c (Note 30)	Average of opening & closing Working Capital. Working Capital = Current Assets (Note 10 to 16)- Current Liabilities excluding Current Maturity of Long term borrowings (Note 23 to 28- Note 24)				
i	Net profit ratio	Net Profit	Net Sales	14.70%	1.30%	1028.72%	PSERC through its tariff order for FY 2022-23 has allowed Revenue Gap of FY 2020-21, carrying costs of earlier years & review of tariff of FY 2021-22.
		Profit/(Loss) for the period (C-D) as shown in P&L A/c	Revenue from Operations as shown in P&L A/c (Note 30)				
j	Return on Capital employed	Earning before interest and taxes	Capital Employed	7.85%	6.18%	26.97%	PSERC through its tariff order for FY 2022-23 has allowed Revenue Gap of FY 2020-21, carrying costs of earlier years & review of tariff of FY 2021-22.
		Profit/(Loss) for the period (C-D)+Finance costs (Note 33) as shown in P&L A/c	Capital Employed = Tangible Net Worth + Total Debt + Deferred Tax Liability Total assets (A+B) as shown in BS- Current liability excluding current maturity of long term borrowings (Note 23 to 28-24)				
k	Return on Investment	Net Profit After Interest And Taxes	Average Net Worth	20.06%	1.81%	1007.99%	PSERC through its tariff order for FY 2022-23 has allowed Revenue Gap of FY 2020-21, carrying costs of earlier years & review of tariff of FY 2021-22.
		Profit/(Loss) for the period (C-D) as shown in P&L A/c	Average of opening & closing of Equity share capital & Closing balance of Profit & Loss Account as shown in Balance sheet (Note 17+18)				

59 Corporate Social Responsibility Expenses

The amount required to be spent as per Section 135 of the Companies Act

(Rupees in Lacs)

Particulars	For the year ended 31st March, 2022	For the year ended 31st March, 2021 (Restated)
a) Amount required to be spent during the year @ 2% of Average of Profit/(Loss), as per section 198 of the Act, of Last 3 years.	-	-
b) Amount of expenditure incurred	-	-
Detail of Average of Profit/(Loss), as per Section 198 of the Act, of Last 3 Years:-		
2020-21 (restated)	1,540.83	
2019-20	(3,230.26)	
2018-19 (restated)	(845.45)	
2017-18 (restated)	(115.68)	
Average of Profit/(Loss) for FY 2021-22	(844.96)	
Average of Profit/(Loss) for FY 2020-21	(1,397.13)	

60 Dues to Micro, Small and Medium Enterprises

Based on the information available with the company, outstanding balances of parties covered under Micro, Small and Medium Enterprises Development Act, 2006 are as under:-

i Principal amount and interest due thereon remaining unpaid to any supplier at the end of each accounting year:-

(Rupees in Lacs)

Sr. No.	Enterprise	No. of firms	2021-22		No. of firms	2020-21	
			Principal	Interest		Principal	Interest
i	Micro	7	3.22	-	13	41.84	-
ii	Small	26	309.03	-	16	449.53	-
iii	Medium	10	711.16	-	8	325.84	-
	Total	43	1,023.41	-	37	817.21	-

ii The amount of interest paid by the buyer in terms of section 16 of the MSMED Act, 2006 along with the amount of the payment made to the supplier beyond the appointed day during each accounting year:-

Sr. No.	Enterprise	No. of items	2021-22		No. of items	2020-21	
			Principal	Interest		Principal	Interest
i	Micro, Medium	-	-	-	-	-	-
ii	Small	-	-	-	-	-	-

iii The amount of interest due and payable for the period of delay in making payment (which has been paid but beyond the appointed day during the year) but without adding the interest specified under MSMED Act, 2006:-

Sr. No.	Enterprise	No. of items	2021-22		No. of items	2020-21	
			Interest due	Interest payable		Interest due	Interest payable
i	Micro, Small, Medium	-	-	-	-	-	-

iv The amount of interest accrued and remaining unpaid at the end of each accounting year:-

Sr. No.	Enterprise	No. of items	2021-22		No. of items	2020-21	
			Interest due	Interest payable		Interest due	Interest payable
i	Micro, Small, Medium	-	-	-	-	-	-

v The amount of further interest remaining due and payable even in the succeeding years, until such date when the interest dues as above are actually paid to the small enterprise for the purpose of disallowance as a deductible expenditure under section 23 of the MSMED Act, 2006:-

Sr. No.	Enterprise	No. of items	2021-22		No. of items	2020-21	
			Interest due	Interest payable		Interest due	Interest payable
i	Micro, Small, Medium	-	-	-	-	-	-

61 Detail of Immoveable Properties whose title deeds are not in the name of PSTCLs on 31.03.2022

(Rupees in Lacs)

Sr. No.	Description of Item of Property	Gross carrying value	Title deeds held in the name of	Whether title deed holder is a promoter, director or relative of a promoter* /director or employee of promoter/director	Property held since which date	Reason for not being held in the name of the PSTCL (indicate disputed case also)
---------	---------------------------------	----------------------	---------------------------------	---	--------------------------------	---

The title deeds of immoveable properties procured before 16.04.2010 are not mutated in the name of PSTCL, but the ownership of such assets accrued to PSTCL by operation of law through Transfer scheme notified by Punjab Govt. on 24.12.2012. The corporation is in the process of obtaining the said title deeds available with PSPCL (as the Estate of erstwhile PSEB which is now functioning under PSPCL after unbundling and is the custodian of such title deeds). The company has details/allotment letters/deeds in respect of land procured after 16.04.2010.

- 62 There are some unidentifiable receivables and payables which pertain to erstwhile PSEB period and are very old which are being examined in detail and will be reconciled in due course of time for effecting the required corrections, adjustments and set offs as the case may be.
- 63 PSTCL has measured its borrowings initially at fair value and subsequently measured at amortized cost except in case of transaction cost incurred on account of Guarantee fees. The loans taken on Guarantee fees are drawn in multiple tranches and with variable rate of interest. PSTCL has not measured the non-current borrowings at amortized cost using effective interest rate (EIR) method of Guarantee fees being immaterial in consideration to the size and turnover of the Company.
- 64 During the year a sum of Rs. 38.96 lacs appearing as negative balances in CWIP due to material returned to store adjusted vide various SRWs has been reduced from the respective assets. Due to this, depreciation of Rs. 6.77 lacs has been reduced during the year keeping in view the immateriality for showing in the previous years.
- 65 PSTCL is recognizing the revenue on the basis of tariff orders issued by the Hon'ble Commission (PSERC). Some of the decisions of PSERC have been challenged in the APTEL/ Supreme Court. PSTCL will account for the amount on the basis of outcome of the pending cases in APTEL/Supreme Court.
- 66 Some of the assets as allocated to the Company, vide Notification dated 24.12.2012 by the Govt. of Punjab, are being utilized by Punjab State Power Corporation Ltd. (PSPCL). Similarly, the Company is also using some of the assets of PSPCL. The accounting of rentals payable/receivable to/from PSPCL has not been made in the accounts of Company in the absence of any agreement between the two Companies for use of such assets.
- 67 As per Ind AS-12, the deferred tax assets (the deferred tax benefits) should be recognized only when there is a certainty for the income generation in future which can be utilized for setting off the said deferred tax assets. Considering the accumulated unabsorbed losses, it is not probable that the same can be set off with the future income within the allowable period specified in the Income Tax Act 1961. In view of the said uncertainty, it is considered prudent not to recognize the deferred tax asset in the current financial year 2021-22.
- 68 The balances of trade receivables, advances to suppliers/contractors, loans & advances and other parties shown in the accounts are subject to confirmation.
- 69 MAT Credit is not recognized in the books of accounts as the company has exercised the option of Section 115BAA of Income Tax Act, 1961 for FY 2020-21 (AY- 2021-22) onwards.
- 70 The books of account of Civil Circle, Patiala include completed assets of Plant & Machinery which has not been transferred to the respective P&M Divisions. Pending transfer of completed assets which

relates to erstwhile PSEB period, to the concerned P&M divisions, depreciation of **Rs. 63.87 lacs** has been charged during FY 2021-22 on all such completed assets in respect of Civil Circle Patiala has been charged to P&L account.

- 71** The previous year's figures have been reclassified/regrouped/merged/restated for the purpose of comparison with the current year's figures in the Balance Sheet, Statement of Profit & Loss and Notes to accounts, wherever necessary.

**As per our report of even date attached
For B D Bansal & Co.
Chartered Accountants
FRN 000621N**

**Sd/-
(Kanika Mehra)
Partner
M.No. 514757
Place: Patiala
Date: 18.07.2022**

For and on behalf of the Board

**Sd/-
(Vinod Kumar Bansal)
Director/F&C**

**Sd/-
(Parveen Kumar Singla)
Chief Financial Officer**

**Sd/-
(A. Venu Prasad)
Chairman-cum-Managing
Director**

**Sd/-
(Sahil Panday)
Company Secretary**

62. ਕੁਝ ਗੈਰ-ਸ਼ਨਾਖਤੀਯੋਗ, ਪ੍ਰਾਪਤੀਯੋਗ ਅਤੇ ਅਦਾਇਗੀਯੋਗ ਰਕਮਾਂ ਹਨ ਜੋ ਪੂਰਬਲੇ ਪੀ.ਐਸ.ਈ.ਬੀ. ਸਮੇਂ ਨਾਲ ਸੰਬੰਧਤ ਹਨ ਅਤੇ ਬਹੁਤ ਪੁਰਾਣੀਆਂ ਹਨ, ਜਿੰਨ੍ਹਾਂ ਦੀ ਵਿਸਤਾਰ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਂਦੇ ਸਮੇਂ ਦੌਰਾਨ ਲੋੜ ਅਨੁਸਾਰ ਜਰੂਰੀ ਸੋਧਾਂ, ਸਮਾਯੋਜਨ ਅਤੇ ਨਿਪਟਾਰਾ ਕਰ ਕੇ ਮਿਲਾਨ ਕਰ ਲਿਆ ਜਾਵੇਗਾ।
63. ਪੀ.ਐਸ.ਟੀ.ਸੀ.ਐਲ. ਨੇ ਸ਼ੁਰੂਆਤ ਵਿੱਚ ਆਪਣੇ ਕਰਜ਼ੇ ਉਚਿਤ ਮੁੱਲ ਤੇ ਅਤੇ ਬਾਅਦ ਵਿੱਚ ਰਿਣ-ਮੁਕਤੀ ਲਾਗਤ ਤੇ ਮਾਪੇ ਹਨ ਸਿਵਾਏ ਗਾਰੰਟੀ ਫੀਸ ਤੇ ਕੀਤੇ ਲੈਣ-ਦੇਣ ਦੀ ਲਾਗਤ ਦੇ ਕੇਸ ਵਿੱਚ। ਗਾਰੰਟੀ ਫੀਸ ਤੇ ਲਏ ਕਰਜ਼ੇ ਕਈ ਕਿਸਮਾਂ ਵਿੱਚ ਅਤੇ ਪਰਿਵਰਤਨਸ਼ੀਲ ਵਿਆਜ ਦਰਾਂ ਤੇ ਲਏ ਗਏ ਹਨ।
ਪੀ.ਐਸ.ਟੀ.ਸੀ.ਐਲ. ਨੇ ਪ੍ਰਭਾਵੀ ਵਿਆਜ ਦਰ (ਈ.ਆਈ.ਆਰ.) ਵਿਧੀ ਵਰਤਦੇ ਹੋਏ ਗੈਰ-ਚਾਲੂ ਕਰਜ਼ੇ ਰਿਣ-ਮੁਕਤੀ ਲਾਗਤ ਤੇ ਨਹੀਂ ਮਾਪੇ ਹਨ ਕਿਉਂਕਿ ਕੰਪਨੀ ਦੇ ਆਕਾਰ ਅਤੇ ਵਿਕਰੀ ਨੂੰ ਧਿਆਨ ਵਿੱਚ ਰੱਖਦਿਆਂ ਗਾਰੰਟੀ ਫੀਸ ਮਾਮੂਲੀ ਹੈ।
64. ਸਾਲ ਦੌਰਾਨ ਸੀ.ਡਬਲਿਊ.ਆਈ.ਪੀ. ਵਿੱਚ ਐਸ.ਆਰ.ਡਬਲਿਊ ਦਾ ਸਮਾਧਾਨ ਕਰਨ ਕਰਕੇ ਮਾਈਨਸ ਵਿੱਚ ਆ ਰਹੀ ਰਕਮ 38.96 ਲੱਖ ਰੁਪਏ ਨੂੰ ਸੰਬੰਧਤ ਸੰਪਤੀਆਂ ਵਿੱਚੋਂ ਮਨਫੀ ਕੀਤਾ ਗਿਆ ਹੈ। ਇਸ ਕਰਕੇ 6.77 ਲੱਖ ਰੁਪਏ ਮੁੱਲ ਘਾਟੇ ਦੀ ਤੁੱਛ ਰਕਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਸਾਲਾਂ ਵਿੱਚ ਦਿਖਾਉਣ ਦੀ ਬਜਾਏ ਸਾਲ ਦੌਰਾਨ ਮਨਫੀ ਕੀਤਾ ਗਿਆ ਹੈ।
65. ਪੀ.ਐਸ.ਟੀ.ਸੀ.ਐਲ, ਮਾਣਯੋਗ ਕਮਿਸ਼ਨ (ਪੀ.ਐਸ.ਈ.ਆਰ.ਸੀ.) ਦੁਆਰਾ ਜਾਰੀ ਟੈਰਿਫ ਆਰਡਰਾਂ ਦੇ ਆਧਾਰ ਤੇ ਮਾਲੀਏ ਨੂੰ ਮਾਨਤਾ ਦੇ ਰਿਹਾ ਹੈ। ਪੀ.ਐਸ.ਈ.ਆਰ.ਸੀ. ਦੇ ਕੁਝ ਫੈਸਲਿਆਂ ਨੂੰ ਏ.ਪੀ.ਟੀ.ਈ.ਐਲ/ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਪੀ.ਐਸ.ਟੀ.ਸੀ.ਐਲ, ਏ.ਪੀ.ਟੀ.ਈ.ਐਲ/ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਕੇਸਾਂ ਦੇ ਫੈਸਲਿਆਂ ਦੇ ਆਧਾਰ ਤੇ ਰਕਮ ਲੇਖਿਤ ਕਰ ਲਵੇਗਾ।
66. ਪੰਜਾਬ ਸਰਕਾਰ ਦੁਆਰਾ ਮਿਤੀ 24.12.2012 ਦੀ ਅਧਿਸੂਚਨਾ ਦੁਆਰਾ ਕੰਪਨੀ ਦੀ ਨਿਰਧਾਰਤ ਕੀਤੀਆਂ ਗਈਆਂ ਕੁਝ ਸੰਪਤੀਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਪੀ.ਐਸ.ਪੀ.ਸੀ.ਐਲ.) ਦੁਆਰਾ ਵਰਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਕੰਪਨੀ ਪੀ.ਐਸ.ਪੀ.ਸੀ.ਐਲ. ਦੀਆਂ ਕੁਝ ਸੰਪਤੀਆਂ ਦੀ ਵਰਤੋਂ ਵੀ ਕਰ ਰਹੀ ਹੈ। ਅਜਿਹੀਆਂ ਸੰਪਤੀਆਂ ਦੀ ਵਰਤੋਂ ਸੰਬੰਧੀ ਦੋਵਾਂ ਕੰਪਨੀਆਂ ਵਿੱਚ ਕੋਈ ਇਕਰਾਰਨਾਮਾ ਨਾ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਨੂੰ/ਤੋਂ ਅਦਾਇਗੀਯੋਗ/ਵਸੂਲੀਯੋਗ ਕਿਰਾਏ ਦਾ ਲੇਖਾ-ਜੋਖਾ ਕੰਪਨੀ ਦੇ ਲੇਖਿਆਂ ਵਿੱਚ ਨਹੀਂ ਕੀਤਾ ਗਿਆ ਹੈ।
67. ਇੰਡ ਏ.ਐਸ.-12 ਅਨੁਸਾਰ ਵਿਲੰਬਿਤ ਕਰ ਸੰਪਤੀਆਂ (ਵਿਲੰਬਿਤ ਕਰ ਲਾਭ) ਨੂੰ ਉਦੋਂ ਹੀ ਮਾਨਤਾ ਦੇਣੀ ਚਾਹੀਦੀ ਹੈ ਜਦੋਂ ਭਵਿੱਖ ਵਿੱਚ ਆਮਦਨ ਹੋਣ ਦੀ ਨਿਸ਼ਚਿਤਤਾ ਹੋਵੇ ਜਿਹੜੀ ਕਿ ਉਕਤ ਵਿਲੰਬਿਤ ਕਰ ਸੰਪਤੀਆਂ ਨੂੰ ਅਡਜਸਟ ਕਰਨ ਲਈ ਵਰਤੋਂ ਵਿੱਚ ਲਿਆਂਦੀ ਜਾ ਸਕੇ। ਸੰਚਿਤ ਨਾ-ਜਜ਼ਬ ਹੋਏ ਨੁਕਸਾਨਾਂ ਨੂੰ ਵਿਚਾਰਦੇ ਹੋਏ, ਇਹ ਸੰਭਵ ਨਹੀਂ ਲਗਦਾ ਕਿ ਇਹਨਾਂ ਨੂੰ ਭਵਿੱਖ ਵਿੱਚ ਹੋਣ ਵਾਲੀ ਆਮਦਨ ਨਾਲ ਆਮਦਨ ਕਰ ਐਕਟ-1961 ਅਧੀਨ ਪ੍ਰਵਾਨਿਤ ਸਮੇਂ ਵਿੱਚ ਅਡਜਸਟ ਕੀਤਾ ਜਾ ਸਕੇ। ਉਕਤ ਲਿਖਿਤ ਅਨਿਸ਼ਚਿਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਲੂ ਵਿੱਤੀ ਸਾਲ 2021-22 ਵਿੱਚ ਵਿਲੰਬਿਤ ਕਰ ਸੰਪਤੀਆਂ ਨੂੰ ਮਾਨਤਾ ਨਾ ਦੇਣਾ ਉਚਿਤ ਲਗਦਾ ਹੈ।
68. ਵਪਾਰਕ ਦੇਣਦਾਰਾਂ, ਪੂਰਤੀ ਕਰਤਾਵਾਂ/ਠੇਕੇਦਾਰਾਂ ਨੂੰ ਪੇਸ਼ਗੀਆਂ, ਕਰਜ਼ਿਆਂ ਅਤੇ ਪੇਸ਼ਗੀਆਂ ਅਤੇ ਹੋਰ ਪਾਰਟੀਆਂ ਦੇ ਲੇਖਿਆਂ ਵਿੱਚ ਦਿਖਾਏ ਗਏ ਬਕਾਏ ਪੁਸ਼ਟੀਕਰਨ ਅਧੀਨ ਹਨ।
69. ਖਾਤਿਆਂ ਦੀਆਂ ਕਿਤਾਬਾਂ ਵਿੱਚ ਐਮ.ਏ.ਟੀ. ਕ੍ਰੈਡਿਟ ਦੀ ਮਾਨਤਾ ਨਹੀਂ ਦਿੱਤੀ ਗਈ ਹੈ ਕਿਉਂਕਿ ਕੰਪਨੀ ਨੇ ਵਿੱਤੀ ਸਾਲ 2020-21 (ਕਰ-ਨਿਰਧਾਰਣ ਸਾਲ 2021-22) ਤੋਂ ਆਮਦਨ ਕਰ ਐਕਟ, 1961 ਦੀ ਧਾਰਾ 115 ਬੀਏਏ ਦੇ ਵਿਕਲਪ ਦੀ ਵਰਤੋਂ ਕੀਤੀ ਹੈ।

70. ਸਿਵਲ ਸਰਕਲ ਪਟਿਆਲਾ ਦੀਆਂ ਲੇਖਾ-ਪੁਸਤਕਾਂ ਵਿੱਚ ਪਲਾਂਟ ਅਤੇ ਮਸ਼ੀਨਰੀ ਦੀਆਂ ਮੁਕੰਮਲ ਹੋਈਆਂ ਸੰਪਤੀਆਂ ਸ਼ਾਮਲ ਹਨ ਜੋ ਕਿ ਸੰਬੰਧਤ ਪੀ ਤੇ ਐਮ ਮੰਡਲਾਂ ਨੂੰ ਤਬਦੀਲ ਨਹੀਂ ਕੀਤੀਆਂ ਗਈਆਂ ਹਨ। ਪੂਰਬਲੇ ਪੰ:ਰਾ:ਬਿ:ਬੋ: ਦੇ ਸਮੇਂ ਨਾਲ ਸੰਬੰਧਤ ਮੁਕੰਮਲ ਸੰਪਤੀਆਂ ਜਿੰਨ੍ਹਾਂ ਦੀ ਸੰਬੰਧਤ ਪੀ ਤੇ ਐਮ ਮੰਡਲਾਂ ਨੂੰ ਤਬਦੀਲੀ ਬਕਾਇਆ ਹੈ, ਸਿਵਲ ਸਰਕਲ ਪਟਿਆਲਾ ਦੀ ਅਜਿਹੀਆਂ ਸਾਰੀਆਂ ਮੁਕੰਮਲ ਸੰਪਤੀਆਂ ਤੇ ਵਿੱਤੀ ਸਾਲ 2021-22 ਦੌਰਾਨ 63.87 ਲੱਖ ਰੁਪਏ ਦਾ ਮੁੱਲ-ਘਾਟਾ ਦਾ ਲਾਭ ਅਤੇ ਹਾਨੀ ਖਾਤੇ ਨੂੰ ਚਾਰਜ ਦੇ ਰੂਪ ਵਿੱਚ ਉਪਬੰਧ ਕੀਤਾ ਗਿਆ ਹੈ।
71. ਬੈਲੈਂਸ ਸ਼ੀਟ, ਲਾਭ ਅਤੇ ਹਾਨੀ ਸਾਰਣੀ ਅਤੇ ਲੇਖਿਆਂ ਦੇ ਨੋਟ ਵਿੱਚ ਦਰਜ ਚਾਲੂ ਸਾਲ ਦੇ ਅੰਕੜਿਆਂ ਦੀ ਤੁਲਨਾ ਦੇ ਮੰਤਵ ਨਾਲ, ਜਿੱਥੇ ਕਿਤੇ ਜ਼ਰੂਰੀ ਸੀ, ਪਿਛਲੇ ਸਾਲ ਦੇ ਅੰਕੜਿਆਂ ਦਾ ਮੁੜ ਵਰਗੀਕਰਨ/ਮੁੜ-ਗਰੁੱਪ ਵੰਡ/ਇਕੱਠਾਕਰਨ ਕੀਤਾ ਗਿਆ ਹੈ।

ਸਾਡੀ ਨੱਥੀ ਕੀਤੀ ਸਮਮਿਤੀ ਦੀ
ਰਿਪੋਰਟ ਮੁਤਾਬਿਕ

ਵਾ: ਬੀ ਡੀ ਬਾਂਸਲ ਐਂਡ ਕੰਪਨੀ
ਚਾਰਟਰਡ ਅਕਾਊਂਟੈਂਟਸ
ਐਫ ਆਰ ਐਨ 000621 ਐਨ

ਸਹੀ/-
(ਕਨਿਕਾ ਮੇਹਰਾ)
ਹਿੱਸੇਦਾਰ
ਐਮ.ਨੰ: 514757

ਸਥਾਨ: ਪਟਿਆਲਾ
ਮਿਤੀ : 18.07.2022

ਬੋਰਡ ਦੀ ਤਰਫੋਂ ਅਤੇ ਲਈ

ਸਹੀ/-
(ਵਿਨੋਦ ਕੁਮਾਰ ਬਾਂਸਲ)
ਡਾਇਰੈਕਟਰ/ਵਿੱਤ ਤੇ ਵਣਜ

ਸਹੀ/-
(ਪ੍ਰਵੀਨ ਕੁਮਾਰ ਸਿੰਗਲਾ)
ਮੁੱਖ ਵਿੱਤ ਅਫ਼ਸਰ

ਸਹੀ/-
(ਏ.ਵੇਣੂ ਪ੍ਰਸਾਦ)
ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ

ਸਹੀ/-
(ਸਾਹਿਲ ਪਾਂਡੇ)
ਕੰਪਨੀ ਸੈਕਟਰੀ

**Form No. MGT-11
PROXY FORM**

[Pursuant to section 105(6) of the Companies Act, 2013 and rule 19(3) of the Companies (Management and Administration) Rules, 2014]

CIN U40109PB2010SGC033814
 Name of Company Punjab State Transmission Corporation Limited
 Registered Office PSEB Head Office, The Mall, Patiala-147001, Punjab, India

12th ANNUAL GENERAL MEETING

Name of the member (s):
 Registered address:
 E-mail Id:
 Folio No.:

I/We, being the member(s) of _____ equity shares of the above named company, hereby appoint

1. Name: _____ E-mail Id: _____
 Address: _____
 _____ Signature: _____ or failing him/her
2. Name: _____ E-mail Id: _____
 Address: _____
 _____ Signature: _____ or failing him/her
3. Name: _____ E-mail Id: _____
 Address: _____
 _____ Signature: _____ or failing him/her

as may/our proxy to attend and vote (on a poll) for me/us and on my/our behalf at the 12th Annual General Meeting of the Company, to be held on the **Friday, 30th September, 2022 at 12.00 Noon at the Registered Office of the Company at PSEB Head Office, The Mall, Patiala** and at any adjournment thereof in respect of such resolutions as are indicated below:

Sr. No.	Resolutions
	ORDINARY BUSINESS BY ORDINARY RESOLUTION
1.	<u>Ordinary Business</u> 1. To receive, consider and adopt the audited Financial Statements as at 31 st March 2022, the reports of the Board of Directors and Auditors thereon. 2. To fix the remuneration of Statutory Auditors appointed by C&AG for FY 20 22-23.
	SPECIAL BUSINESS BY ORDINARY RESOLUTION
2.	<u>Special Business</u> 3. To ratify the remuneration of the Cost Auditor s for the financial year 2022-23.

Signed this.....day of.....2022

Signature of Shareholder..... Signature of Proxy holder(s).....



Note: This form of proxy in order to be effective should be duly completed and deposited at the Registered Office of the Company, not less than 48 hours before the commencement of the Meeting.



PUNJAB STATE TRANSMISSION CORPORATION LIMITED